



੧ੴ ਸਤਿਗੁਰ ਪ੍ਰਸਾਦਿ ॥



# ਨਾਨਕ ਕੈ ਘਰਿ ਕੈ ਵਲ ਨਾਮ

## ਮੂਲ ਰੂਪ ਵਿੱਚ

‘ਗੁਰਬਾਣੀ ਇਸੁ ਜਗ ਮਹਿ ਚਾਨਣੁ’  
ਪ੍ਰਚਾਰ ਤੇ ਪ੍ਰਸਾਰ ਸੰਸਥਾ (ਰਜਿਸ਼ਨ)

### ਦੁਆਰਾ ਪ੍ਰਕਾਸ਼ਿਤ ਪੁਸਤਕ

ਲੇਖਕ : ਸ੍ਰੀ. ਹਰੀ ਸਿੰਘ (ਕਵੈਤ ਵਾਲੇ)

ਕ੍ਰਾਂਤਿਕਾਰੀ ਜਗਤ ਗੁਰੂ ਨਾਨਕ ਦੇਵ ਚੈਰਿਟੇਬਲ ਟਰਸਟ, ਚੰਡੀਗੜ੍ਹ

ਲਾਂਚ ਕਰਤਾ : ਜਸਬੀਰ ਸਿੰਘ

Mob. : 099881-60484, 62390-45985

Type Setting : Radheshyam Choudhary

Mob. : 098149- 66882

*Download Free*

# ਨਾਨਕ ਕੈ ਘਰਿ ਕੇਵਲ ਨਾਮ

ਜਿਵੇਂ ਕੋਈ ਕਿਸਾਨ ਆਪਣੀ ਧਰਤੀ ਵਿੱਚ ਹੱਲ ਵਾਹੇ, ਸੁਹਾਰਾ ਦੇਵੇ, ਖਾਦ ਪਾਵੇ, ਸਮੇਂ ਸਮੇਂ ਸਿਰ ਪਾਣੀ ਲਾਵੇ ਅਤੇ ਖੇਤ ਨੂੰ ਵਾੜ ਦੇ ਕੇ ਦਿਨ ਰਾਤ ਰਾਖੀ ਵੀ ਕਰੇ ਪਰ ਬੀਜ ਨਾ ਪਾਵੇ ਤਾਂ ਉਸ ਦੀ ਸਾਰੀ ਮਿਹਨਤ ਬੇਕਾਰ ਗਈ ਕਿਉਂਕਿ ਬੀਜ ਬਿਨਾ ਕੋਈ ਫਸਲ ਨਹੀਂ ਉੱਗ ਸਕਦੀ। ਇਸੇ ਤਰ੍ਹਾਂ ਜਿਵੇਂ ਇੱਕ ਬਰਾਤ ਬੜੀ ਸਜ ਧੱਜ ਕੇ ਕੁੜੀ ਵਾਲਿਆਂ ਦੇ ਘਰ ਪੁੱਜ ਜਾਵੇ ਪਰ ਵਿੱਚ ਲਾੜਾ ਨਾ ਹੋਵੇ ਤਾਂ ਸਾਰੀ ਬਰਾਤ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਗੇ ਤਿਵੇਂ ਕੋਈ ਕਿੰਨੇ ਧਾਰਮਿਕ ਕਰਮਕਾਂਡ, ਸੇਵਾ ਪਰਉਪਕਾਰ, ਪੂਜਾ-ਪਾਠ, ਦਾਨ-ਪੁੰਨ ਤੀਰਬਾਂ ਦੇ ਰਟਨ ਕਰਦਾ ਫਿਰੇ, ਇਨ੍ਹਾਂ ਸਭਨਾਂ ਦਾ ਬਹੁਤ ਲਾਭ ਨਹੀਂ ਜੇਕਰ ਨਾਮ ਨਹੀਂ ਜਪਿਆ ਜਾ ਰਿਹਾ। ਇੱਕ ਜਪ ਬਿਨਾ ਇਹ ਸਾਰੇ ਕੰਮ ਨਿਹਫਲ ਹੋ ਗਏ। ਇਸੇ ਕਰਕੇ ਸਾਰੇ ਅਵਤਾਰੀ ਪੁਰਸ਼ਾਂ ਨੇ ਇਸ ਗੱਲ ਤੇ ਬਹੁਤ ਜੌਰ ਦਿੱਤਾ ਹੈ ਕਿ ਪਰਮਾਤਮਾ ਨੂੰ ਚੇਤੇ ਕਰੋ, ਯਾਦ ਕਰੋ ਤੇ ਉਸਦਾ ਸਿਮਰਨ ਕਰੋ। ਪੰਜਾਬੀ ਵਿੱਚ ਨਾਮ ਜਪਣਾ, ਬੰਦਰੀ, ਭਜਨ ਕਰਨਾ ਜਾਂ ਭਗਤੀ ਕਰਨਾ, ਉਰਦੂਵਿੱਚ ਯਾਦ ਅਤੇ ਸੰਸਕ੍ਰਿਤ ਵਿੱਚ ਸਿਮਰਨ ਕਹਿੰਦੇ ਹਨ।

ਸ੍ਰੀ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਸਿੱਖਿਆ ਦਾ ਨਿਚੋੜ ਬੱਸ ਕੇਵਲ ਨਾਮ ਜਪਣ ਦਾ ਉਪਦੇਸ਼ ਹੈ। ਜਿਵੇਂ ਸ੍ਰੀ ਗੁਰੂਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੈ:-

**ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥** (ਅੰਗ 728)

ਇਸੇ ਤਰ੍ਹਾਂ ਗੁਰੂਜੀ ਹੇਠਲੀ ਪੰਕਤੀ ਵਿੱਚ ਤਾਂ ਗੱਲ ਹੀ ਖਤਮ ਕਰਦੇ ਹਨ :-

**ਏਹੁ ਅਹੇਗਾ ਕੀਨੋ ਦਾਨੁ ॥ ਨਾਨਕ ਕੈ ਘਰਿ ਕੇਵਲ ਨਾਮੁ ॥** (ਅੰਗ 1136)

ਇਸ ਸੁਖਮਨੀ ਸਾਹਿਬ ਵਿੱਚ ਵੀ ਸ੍ਰੀ ਗੁਰੂਅਰਜਨ ਦੇਵ ਜੀ ਦੀ ਇੱਕ ਬਹੁਤ ਅਹਿਮ ਪੰਕਤੀ ਹੈ :-

**ਸਰਬ ਧਰਮ ਮਹਿ ਸ੍ਰੇਸ਼ਟ ਧਰਮੁ ॥**

**ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥** (ਅੰਗ 266)

ਇਸ ਦੇ ਅਰਥ ਵੀ ਬਹੁਤ ਗਹਿਰੇ ਹਨ। ਜਗਾ ਧਿਆਨ ਨਾਲ ਸੋਚੀਏ ਤਾਂ ਇਸ ਵਿੱਚ ਦੋ ਸਵਾਲ ਕੀਤੇ ਹਨ। ਪਹਿਲਾਂ ਸਾਰਿਆਂ ਧਰਮਾਂ ਵਿਚੋਂ ਸ੍ਰੇਸ਼ਟ ਧਰਮ ਕਿਹੜਾ ਹੈ ਅਤੇ ਦੂਜਾ ਸਾਰਿਆਂ ਕਰਮਾਂ ਵਿਚੋਂ ਸਭ ਤੋਂ ਨਿਰਮਲ ਕਰਮ ਕਿਹੜਾ ਹੈ? ਇਨ੍ਹਾਂ ਦੋਹਾਂ ਸਵਾਲਾਂ ਦਾ ਇੱਕੋ ਹੀ ਉੱਤਰ ਹੈ ਕਿ ‘ਹਰਿ ਕੋ ਨਾਮ ਜਪਿ’। ਬੱਸ, ਇਹੋ ਹੀ ਸ੍ਰੇਸ਼ਟ ਧਰਮ ਹੈ ਤੇ ਇਹੋ ਹੀ ਨਿਰਮਲ ਕਰਮ ਹੈ।

ਇਸੇ ਤਰ੍ਹਾਂ ਭਗਤ ਕਬੀਰ ਜੀ ਵੀ ਸਮਝਾਉਂਦੇ ਹਨ ਕਿ ਨਾਮ ਤੋਂ ਬਿਨਾ ਤਾਂ ਸਾਡੇ ਹੋਰ ਸਾਰੇ ਕਰਮ ਕਾਂਡ ਬਿਲਕੁਲ ਕੰਮ ਨਹੀਂ ਆਉਣੇ:-

**ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥**

**ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥**

(ਅੰਗ- 694)

ਵੇਖਿਆ ਜਾਵੇ ਤਾਂ ਸਿੱਖ ਧਰਮ ਵਿੱਚ ਧਾਰਮਿਕ ਕਰਮਾਂ ਦੀ ਕਮੀ ਨਹੀਂ ਪਰ ਦਿਨ ਪ੍ਰਤੀ ਦਿਨ ਜਪ ਘਟਦਾ ਜਾ ਰਿਹਾ ਹੈ, ਜਿਸ ਕਰਕੇ ਕੌਮ ਦਿਨ ਪ੍ਰਤੀ ਦਿਨ ਢਹਿੰਦੀ ਕਲਾ ਵੱਲ ਜਾ ਰਹੀ ਹੈ ਅਤੇ ਤਦੇ ਪਿਛਲੇ 100 ਸਾਲ ਤੋਂ ਬ੍ਰਹਮ ਗਿਆਨੀ ਪੈਦਾ ਹੋਣੇ ਬੰਦ ਹੀ ਹੋ ਗਏ ਹਨ। ਤਾਂ ਥੋਥੇ ਗਿਆਨੀਆਂ ਦੀ ਜ਼ਰੂਰ ਭਰਮਾਰ ਹੈ। ਵੱਡੇ ਵੱਡੇ ਦਾਨੀ ਹਨ, ਸੇਵਾ ਕਰਨ ਵਾਲਿਆਂ ਦੀ ਕਮੀ ਨਹੀਂ ਪਰ ਕੋਈ ਜਪ ਕਰਨ ਵਾਲਾ ਲੱਭਣਾ ਬਹੁਤ ਕਠਿਨ ਹੈ। ਜੀਵਨ ਦੀਆਂ ਦੋ ਯਾਤਰਾਵਾਂ ਹਨ ਹੰਕਾਰ ਤੇ ਨਿਰੰਕਾਰ। ਹੰਕਾਰ ਦੀ ਮੰਗ ਹੁੰਦੀ ਹੈ:-

**ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥**

(ਜਪੁ ਜੀ ਸਾਹਿਬ)

ਹੰਕਾਰੀ ਦੀ ਪਰਬਲ ਇੱਛਾ ਹੁੰਦੀ ਹੈ ਕਿ ਸਾਰਾ ਸੰਸਾਰ, ਸਾਰੀ ਕੌਮ, ਸਾਰੀ ਬਰਾਦਰੀ, ਸਾਰਾ ਪਰਿਵਾਰ ਇਹ ਜਾਣੇ ਕਿ ਉਹ ਸਭ ਨਾਲੋਂ ਮਹਾਨ ਹੈ। ਉਹ ਸਾਰੀ ਭੱਜ ਦੌੜ ਇਸ ਲਈ ਕਰੇਗਾ ਕਿ ਹਰ ਥਾਂ ਉਸ ਦਾ ਨਾਮ ਹੋਵੇ, ਭਾਵੇਂ ਕਰੇ ਕੋਈ ਹੋਰ ਪਰ ਫਿਰ ਵੀ ਨਾਮ ਉਸਦਾ ਹੋਵੇ। ਇਥੋਂ ਹੀ ਘਰ, ਦੇਸ਼ ਤੇ ਕੌਮ ਦੀ ਰਾਜਨੀਤੀ ਦਾ ਜਨਮ ਹੋਇਆ ਹੈ।

ਦੂਸਰੇ ਪਾਸੇ ਨਿਰੰਕਾਰ ਦੀ ਯਾਤਰਾ ਹੈ ਕਿ ਬੱਸ ਮੈਂ ਮਿਟ ਜਾਵਾਂ ਪਰ ਨਿਰੰਕਾਰ ਪ੍ਰਗਟ ਹੋਵੇ। ਨਿਰੰਕਾਰ ਦੀ ਯਾਤਰਾ ਵਾਲਾ ਸੋਚੇਗਾ ਕਿ ਮੇਰੀ ਕੋਈ ਚਾਹਤ ਨਹੀਂ ਕਿ ਕੋਈ ਸੈਨੂੰ ਜਾਣੇ, ਕੋਈ ਮਾਣ ਵਡਿਆਈ ਦੇਵੇ ਪਰ ਇਹ ਮੰਗ ਜ਼ਰੂਰ ਹੈ ਕਿ ਐ ਪਰਮਾਤਮਾ! ਮੈਂ ਤੈਨੂੰ ਜਾਣ ਲਵਾਂ, ਤੇਰੇ ਲਈ ਮਿਟ ਜਾਵਾਂ। ਇਸ ਬਾਰੇ ਸ੍ਰੀ ਗੁਰੂਨਾਨਕ ਦੇਵ ਜੀ ਦੀ ਬੜੀ ਕੀਮਤੀ ਪੰਕਤੀ ਹੈ:-

**ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥ (ਅੰਗ-406)**

ਜੋ ਸੰਸਾਰ ਵਿੱਚ ਤਾਂ ਭਾਵੇਂ ਮਿਟ ਗਏ, ਕਿਸੇ ਨੇ ਨਾ ਜਾਣਿਆ ਪਰ ਪ੍ਰਭੂਦੇ ਦੁਆਰੇ ਤੇ ਪ੍ਰਗਟ ਹੋ ਗਏ, ਉਹੀ ਮਹਾਨ ਪੁਰਸ਼ ਹਨ। ਸਾਇੰਸ ਜਿਥੇ ਖਤਮ ਹੁੰਦੀ ਹੈ ਧਰਮ ਦੀ ਗੱਲ ਉੱਥੇ ਆਰੰਭ ਹੁੰਦੀ ਹੈ। ਪਦਾਰਥਾਂ ਦਾ ਗਿਆਨ ਅੱਖਾਂ ਦੇ ਆਸਰੇ ਤੇ ਖੜਾ ਹੈ ਪਰ ਧਰਮ, ਧਿਆਨ ਸਾਧਨਾ ਜਪ ਤੇ ਖੜਾ ਹੈ।

ਖਾਲੀ ਗੁਰਬਾਣੀ ਪੜ੍ਹਨ ਸੁਨਣ ਨਾਲ ਜੀਵਨ ਵਿੱਚ ਕੋਈ ਖਾਸ ਬਦਲਾਉ ਨਹੀਂ ਆਵੇਗਾ ਜਦੋਂ ਤੱਕ ਇਸ ਨੂੰ ਜੀਵਨ ਵਿੱਚ ਅਸਲੀ ਰੂਪ ਵਿੱਚ ਪ੍ਰਯੋਗ ਨਾ ਕੀਤਾ ਜਾਵੇ। ਅਸੀਂ ਵੇਖਦੇ ਹਾਂ ਕਿ ਕਈ ਬੜੇ ਪੱਕੇ ਪਾਠੀ 18-20 ਘੰਟੇ ਹਰ ਰੋਜ਼ ਪਾਠ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦਾ ਜੀਵਨ ਕੋਰੇ ਦਾ ਕੋਰਾ ਰਹਿੰਦਾ ਹੈ। ਇਹ ਬਿਲਕੁਲ ਠੀਕ ਹੈ ਕਿ ਪਹਿਲਾਂ ਬਾਣੀ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਥੋਂ ਹੀ ਭਗਤੀ ਦੀ ਯਾਤਰਾ ਆਰੰਭ ਹੋਣੀ ਹੈ। ਇਹ ਪਹਿਲੀ ਪਉੜੀ ਹੈ, ਜੇ ਹੁਣ ਕੋਈ ਪਹਿਲੀ ਪਉੜੀ ਤੇ ਹੀ ਪੈਰ ਨਾ ਰੱਖੇਗਾ ਤਾਂ ਮਹਿਲ ਤੇ ਚੜ੍ਹਨਾ ਅਸੰਭਵ ਹੈ। ਪੜ੍ਹਨ ਵੇਲੇ ਧਿਆਨ ਬਾਹਰ ਜਾਦਾ ਹੈ ਪਰ ਅਸਲੀ ਕ੍ਰਾਂਤੀ ਤਾਂ ਜਪ ਨਾਲ ਆਵੇਗੀ ਜਦ ਧਿਆਨ ਅੰਦਰ ਜਾਵੇਗਾ

ਜਪ ਤੇ ਪੜ੍ਹਨ ਵਿੱਚ ਬਹੁਤ ਅੰਤਰ ਹੈ। ਪੜ੍ਹਨਾ ਤਾਂ ਇਸ ਤਰ੍ਹਾਂ ਹੈ ਜਿਵੇਂ ਪਾਣੀ ਦਾ ਘੁਟ ਸਾਰਾ ਦਿਨ ਸਾਡੇ ਮੂੰਹ ਵਿੱਚ ਪਿਆ ਰਹੇ ਪਰ ਅੰਦਰ ਨਾ ਲੰਘਾਇਆ ਜਾਵੇ ਤਾਂ ਸਾਡੀ ਪਿਆਸ ਨਹੀਂ ਬੁਝ ਸਕੇਗੀ। ਜਪਣਾ ਹੈ ਕਿ ਪਾਣੀ ਦਾ ਘੁਟ ਅੰਦਰ ਚਲਾ ਗਿਆ ਤੇ ਪਿਆਸ ਬੁਝ ਗਈ ਤੇ ਤੱਸਲੀ ਹੋ ਗਈ। ਬੱਸ, ਜੋ ਸਾਡੀ ਜਬਾਨ ਬੋਲ ਰਹੀ ਹੈ, ਉਹ ਸਾਡਾ ਮਨ ਧਿਆਨ ਨਾਲ ਸੁਣੋ : -

**ਗਾਵੀਐ ਸੁਣੀਐ ਮਨਿ ਰਖੀਐ ਭਾਉ ॥**

(ਜਪੁਜੀ ਸਾਹਿਬ)

ਪਰ ਜੇ ਸੁਣਿਆ ਨਹੀਂ ਜਾ ਰਿਹਾ ਤਾਂ ਪੜ੍ਹਨਾ ਬੇਕਾਰ ਹੈ :-

**ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥**

**ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥**

**ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥**

(ਅੰਗ-467)

ਗੱਲ ਸਾਰੀ ਏਨੀ ਹੈ ਕਿ ਪੜ੍ਹਨਾ ਜਪ ਬਣਨਾ ਚਾਹੀਦਾ ਹੈ, ਨਹੀਂ ਤਾਂ ਸਭ ਬੇਅਰਥ ਹੈ। ਗੁਰਦੁਆਰੇ ਜਾਣਾ, ਸੇਵਾ ਕਰਨੀ ਤਦੇ ਹੀ ਸਫਲ ਹੈ ਜੇ ਉਥੋਂ ਪ੍ਰੇਰਨਾ ਲੈ ਕੇ ਨਾਮ ਜਪਣ ਲੱਗ ਜਾਈਏ ਕਿਉਂਕਿ ਜਪਣ ਨਾਲ ਹੀ ਗੱਲ ਬਣੇਗੀ। ਗੁਰਦੁਆਰਾ ਗੁਰੂਦਾ ਦਰ ਹੈ ਤੇ ਕਿਸੇ ਤਰ੍ਹਾਂ ਦਰ ਤੇ ਪੁੱਜ ਜਾਵੇ ਫਿਰ ਗੁਰੂਆਪੇ ਬਾਂਹ ਫੜ ਲਵੇਗਾ। ਗੁਰਦਵਾਰੇ ਤੋਂ ਹੀ ਸੋਝੀ ਮਿਲੇਗੀ :-

**ਗੁਰੂਦੁਆਰੈ ਹੋਇ ਸੋਝੀ ਪਾਇਸੀ ॥**

**ਏਤੁ ਦੁਆਰੈ ਧੋਇ ਹਛਾ ਹੋਇਸੀ ॥**

(ਅੰਗ-730)

ਆਮ ਵੇਖਦੇ ਹਾਂ ਕਿ ਸਾਡਾ ਗੁਰਦੁਆਰੇ ਜਾਣਾ ਵੀ ਸੰਸਾਰ ਵਾਸਤੇ ਹੈ। ਚਾਹੀਦਾ ਤਾਂ ਹੈ ਕਿ ਸਾਡਾ ਆਪਣਾ ਘਰ ਗੁਰਦੁਆਰਾ ਬਣ ਜਾਦਾ ਪਰ ਹੁੰਦਾ ਉਲਟ ਹੈ। ਅਸੀਂ ਗੁਰਦੁਆਰੇ ਨੂੰ ਵੀ ਘਰ ਬਣਾ ਲੈਂਦੇ ਹਾਂ। ਅਸੀਂ ਗੁਰਦੁਆਰੇ ਜਾ ਕੇ ਵੀ ਉਥੋਂ ਸੰਸਾਰਿਕ ਪਦਾਰਥ ਹੀ ਮੰਗਦੇ ਹਾਂ, ਜਿਹੜੇ ਕਿ ਸਾਡੀਆਂ ਕੋਸ਼ਿਸ਼ਾਂ ਨਾਲ ਪ੍ਰਾਪਤ ਨਹੀਂ ਹੋ ਸਕੇ ਤੇ ਸੋਚਦੇ ਹਾਂ ਕਿ ਸ਼ਾਇਦ ਗੁਰੂਪਾਸੇਂ ਮਿਲ ਜਾਣ। ਇਸ ਹਿਸਾਬ ਨਾਲ ਤਾਂ ਅਸੀਂ ਉਥੇ ਵੀ ਧਰਮ-ਕਰਮ ਕਰਦੇ ਹੋਏ, ਅਧਰਮੀ ਹੀ ਬਣੇ ਰਹਿੰਦੇ ਹਾਂ। ਸਾਡੀ ਪਾਠ ਪੂਜਾ ਵੀ ਸਭ ਦਿਖਾਵੇ ਦੀ ਹੈ। ਗੱਲ ਕੀ, ਕਿ ਧਨ ਤਾਂ ਜੜੂਰ ਵਧਦਾ ਜਾਂ ਰਿਹਾ ਹੈ ਪਰ ਧਰਮ ਘਟਦਾ ਜਾ ਰਿਹਾ ਹੈ। ਸਾਡੇ ਸਾਰੇ ਧਾਰਮਿਕ ਕਰਮ ਨਿਸਫਲ ਹਨ ਜਦ ਤੱਕ ਅਸੀਂ ਨਾਮ ਸਿਮਰਨ ਨਹੀਂ ਕਰਦੇ। ਵੇਖਦੇ ਹਾਂ ਕਈ ਸੱਜਣ ਤੀਹ-ਤੀਹ, ਚਾਲੀ-ਚਾਲੀ ਸਾਲ ਲਗਾਤਾਰ ਗੁਰਦੁਆਰੇ ਜਾ ਰਹੇ ਹਨ ਪਰ ਨਾਮ ਸਿਮਰਨ ਬਾਰੇ ਬਿਲਕੁਲ ਕੌਰੇ ਰਹਿੰਦੇ ਹਨ। ਬੱਸ, ਜਿਸ ਦਿਨ ਅਸੀਂ ਨਾਮ ਜਪਣ ਲੱਗ ਜਾਵਾਂਗੇ, ਉਸੇ ਦਿਨ ਤੋਂ ਹੀ ਸਾਡੀ ਧਰਮ ਦੀ ਯਾਤਰਾ ਆਰੰਭ ਹੋਵੇਗੀ।

ਮਨ ਜੁਝਿਆ ਹੈ ਪਦਾਰਥਾਂ ਨਾਲ ਪਰ ਇਹ ਮਨ ਦੀ ਪੂਰਤੀ ਨਹੀਂ ਕਰਦੇ। ਸਭ ਕੁਝ ਪਾਸ ਹੈ ਪਰ ਫਿਰ ਵੀ ਮਨ ਦੁੱਖੀ ਹੈ ਕਿਉਂਕਿ ਇਹ ਮਨ ਦੀ ਭੁੱਖ ਨਹੀਂ। ਸਾਡਾ ਮਨ ਸੋਚਦਾ ਹੈ ਕਿ ਧਨ ਮਿਲ ਜਾਵੇ, ਪੁੱਤਰ ਧੀਆਂ ਮਿਲ

ਜਾਣ, ਮਹਿਲ ਮਾੜੀਆਂ ਮਿਲ ਜਾਣ ਤਾਂ ਭੁੱਖ ਮਿਟ ਜਾਂਵੇਗੀ ਪਰ ਜ਼ਰਾ ਸੋਚੋ ਕਿ ਜਿਨ੍ਹਾਂ ਪਾਸ ਇਹ ਸਭ ਕੁਝ ਹੈ, ਕੀ ਉਹ ਸੁਖੀ ਹਨ? ਬਿਲਕੁਲ ਨਹੀਂ। ਦਰਅਸਲ ਮਨ ਦੀ ਭੁੱਖ ਕੁਝ ਹੋਰ ਹੈ। ਇਹ ਤਾਂ ਮਨ ਜਦ ਕਦੀ ਪਦਾਰਥਾਂ ਤੋਂ ਉਦਾਸ ਹੋ ਜਾਵੇ ਤੱਦ ਹੀ ਪਰਮਾਤਮਾ ਦੀ ਭੁੱਖ ਜਾਗੇਗੀ। ਦੋ ਭੁੱਖਾਂ ਇੱਕ ਸਮੇਂ ਇਕੱਠੀਆਂ ਨਹੀਂ ਰਹਿ ਸਕਦੀਆਂ। ਸਰੀਰ ਦੇ ਪੁੱਤਲੇ ਲਈ ਪਦਾਰਥਾਂ ਦੀ ਭੁੱਖ ਹੈ, ਧਰਮ ਦੀ ਨਹੀਂ ਪਰ ਮਨ ਦੀ ਭੁੱਖ ਪਦਾਰਥਾਂ ਦੀ ਨਹੀਂ, ਧਰਮ ਦੀ ਹੈ। ਜਿਥੇ ਪਦਾਰਥਾਂ ਦੀ ਬਹੁਤ ਭੁੱਖ ਹੋਵੇਗੀ ਉਥੇ ਪਰਮਾਤਮਾ ਦੀ ਭੁੱਖ ਨਹੀਂ ਹੋਵੇਗੀ। ਹੁਣ ਜਦ ਪਹਿਲਾਂ ਮਿਲਾਪ ਦੀ ਭੁੱਖ ਪੈਦਾ ਹੋਵੇਗੀ ਤੱਦ ਹੀ ਇਸ ਦੀ ਤ੍ਰਿਪਤੀ ਦਾ ਯਤਨ ਹੋਵੇਗਾ।

ਸਾਡਾ ਜਪ ਠੀਕ ਤਰ੍ਹਾਂ ਚੱਲ ਸਕੇ ਇਸ ਤੋਂ ਪਹਿਲਾਂ ਕੁਝ ਬੁਨਿਆਦੀ ਨੁਕਤੇ ਸਮਝਣੇ ਜ਼ਰੂਰੀ ਹਨ, ਜਿਵੇਂ :-

1. **ਜਪ ਕਿਸ ਦਾ ਕਰਨਾ ਹੈ।**

2. **ਜਪ ਕਦੋਂ ਤੇ ਕਿੰਨਾ ਕਰਨਾ ਹੈ।**

3. **ਜਪ ਕਿਵੇਂ ਕਰਨਾ ਹੈ।**

1. **ਜਪ ਕਿਸ ਦਾ ਕਰਨਾ ਹੈ :** ਨਾਮ ਦੇ ਅਨਾਹਦ ਨਾਦ ਤੱਕ ਪੁੱਜਣ ਲਈ ਆਹਤ ਸ਼ਬਦ ਦੀ ਲੋੜ ਹੁੰਦੀ ਹੈ। ਇਹ ਸ਼ਬਦ ਜਾਂ ਮੰਤ੍ਰ ਅਲੱਗ ਅਲੱਗ ਹਨ ਜਿਵੇਂ, ਕੋਈ ‘ਰਾਮ’ ਜਪ ਰਿਹਾ ਹੈ, ਕੋਈ ‘ਅਲਖ ਨਿਰੰਜਨ’ ਜਪ ਰਿਹਾ ਹੈ, ਕੋਈ ‘ਹਰੀ ਹਰਿ’ ਜਪ ਰਿਹਾ ਹੈ, ਕੋਈ ‘ਅੱਲਾ ਹੂ, ਅੱਲਾ ਹੂ’ ਦੀ ਧੁੰਨੀ ਅਲਾਪ ਰਿਹਾ ਹੈ। ਗੁਰੂਨਾਨਕ ਦੇਵ ਜੀ ਨੇ ਸਾਨੂੰ ‘ਵਾਹਿਗੁਰੂ’, ‘ਵਾਹਿਗੁਰੂ’, ‘ਵਾਹਿਗੁਰੂ’ ਮੰਤ੍ਰ ਦਿੱਤਾ ਹੈ। ਇਹ ਮੰਤ੍ਰ ਸਭ ਤੋਂ ਸਿਮੌਣੀ ਤੇ ਸਭ ਤੋਂ ਵੱਧ ਉਪਯੋਗੀ ਹੈ। ਸਤਿਗੁਰੂਜੀ, ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ, ਚਹੁੰ ਜੁਗਾਂ ਦੇ ਮੰਤਰਾਂ ਵਿਚੋਂ ਇੱਕ ਇੱਕ ਅੱਖਰ ਲੈ ਕੇ, ਚਾਰ ਜੁਗਾਂ ਦੇ ਮੰਤਰ ਦਾ ਫਲ ਦਾਤਾ ‘ਵਾਹਿਗੁਰੂ’ ਗੁਰਮੰਤ੍ਰ, ਆਪਣੇ ਗੁਰਸਿੱਖਾਂ ਨੂੰ ਬਖਸ਼ਿਆ :

**ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨ ਨਾਮੁ ਜਪਾਵੈ ।**

**ਦੁਆਪੁਰ ਸਤਿਗੁਰ ਹਰੀ ਕਿਸ਼ਨ ਹਾਹਾ ਹਰਿ ਹਰਿ ਨਾਮੁ ਜਪਾਵੈ ।**

**ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੈ ਸੁਖ ਪਾਵੈ ।**

**ਕਲਿਜੁਗਿ ਨਾਨਕ ਗੁਰ ਗੋਬਿੰਦ ਗਗਾ ਗੋਬਿੰਦ ਨਾਮੁ ਅਵਾਲੈ ।**

**ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ**

**ਚਾਰੋਂ ਅਛਰ ਇਕੁ ਕਰ ਵਾਹਿਗੁਰੂਜਪੁ ਮੰਤਰ ਸੁਣਾਵੈ ।**

**ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ ।**      (ਭਾਈ ਗੁਰਦਾਸ ਜੀ ਵਾਰ 1, ਪਉੜੀ 49)

2. **ਜਪ ਕਦੋਂ ਕਰਨਾ ਹੈ :** ਇਸ ਦਾ ਉੱਤਰ ਜਪੁ ਜੀ ਸਾਹਿਬ ਦੀ ਚੌਥੀ ਪਉੜੀ ਵਿਚੋਂ ਮਿਲਦਾ ਹੈ। ਫੁਰਮਾਨ ਹੈ ‘ਅਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ’। ਹਰ ਗੁਰਮੁਖ ਲਈ ਹੁਕਮ ਹੈ ਕਿ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ

ਇਸ਼ਨਾਨ ਕਰਕੇ ਪਰਮਾਤਮਾ ਦਾ ਸਿਮਰਨ ਕਰਨਾ ਹੈ :-

**ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥**

(ਅੰਗ 611)

ਜਿਵੇਂ ਇੱਕ ਬੀਜ ਧਰਤੀ ਵਿੱਚ ਬੀਜਣ ਦੀ ਰੁੱਤ, ਸਾਲ ਵਿੱਚ ਇੱਕ ਜਾਂ ਦੋ ਵਾਰ ਆਉਂਦੀ ਹੈ ਤਿਵੇਂ ਸ਼ਬਦ ਰੂਪੀ ਬੀਜ ਨੂੰ, ਮਨ ਰੂਪੀ ਧਰਤੀ ਵਿੱਚ ਬੀਜਣ ਲਈ 24 ਘੰਟਿਆਂ ਵਿੱਚ ਦੋ ਵਾਰ ਆਉਂਦੀ ਹੈ। ਜਦ ਦਿਨ, ਦਿਨ ਨਾ ਹੋਵੇ ਅਤੇ ਰਾਤ, ਰਾਤ ਨਾ ਹੋਵੇ, ਉਸ ਨੂੰ ਅਸੀਂ ਸੰਧਿਆ ਜਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਸੰਧਿਆ ਅਰਥਾਤ ਜੋੜ, ਜਿਸ ਵੇਲੇ ਦਿਲ ਤੇ ਰਾਤ ਦਾ ਜੋੜ ਹੁੰਦਾ ਹੋਵੇ। ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦ ਰਾਤ ਨਹੀਂ ਹੈ ਤੇ ਪਹੁੰਚਟ ਰਹੀ ਹੈ ਪਰ ਸੂਰਜ ਨਹੀਂ ਨਿਕਲਿਆ। ਬ੍ਰਹਮ ਮੂਰਤ ਹੈ, ਇਸੇ ਤਰ੍ਹਾਂ ਜਦ ਸ਼ਾਮ ਨੂੰ ਸੂਰਜ ਛੁਪ ਰਿਹਾ ਹੈ ਪਰ ਅਜੇ ਰਾਤ ਨਹੀਂ ਆਈ, ਉਹ ਸੰਧਿਆ ਵੇਲਾ ਹੈ। ਇਸ ਤਰ੍ਹਾਂ ਇੱਕ ਦਿਨ ਦੀ ਤੇ ਇੱਕ ਸ਼ਾਮ ਦੀ ਸੰਧਿਆ ਹੋ ਗਈ। ਇਹ ਸਮਾਂ ਪ੍ਰਭੂਦੀ ਭਗਤੀ ਵਿੱਚ ਮਨ ਜੋੜਨ ਲਈ ਬਹੁਤ ਸਹਾਇਤਾ ਕਰਦਾ ਹੈ। ਜਗ ਸੋਚੋ ਦਿਨ ਨੂੰ ਤਾਂ ਧੰਦਾ ਹੀ ਚੇਤਾ ਆਉਂਦਾ ਹੈ, ਧਰਮ ਨਹੀਂ ਆ ਸਕਦਾ। ਕਾਰੋਬਾਰ ਚੇਤੇ ਆਉਂਦਾ ਹੈ, ਨਿਰਕਾਰ ਨਹੀਂ ਆ ਸਕਦਾ। ਪਰਿਵਾਰ ਚੇਤੇ ਆਉਂਦਾ ਹੈ, ਕਰਤਾਰ ਨਹੀਂ ਆ ਸਕਦਾ। ਹੋਰ ਰਾਤ ਨੂੰ ਸਰੀਰ ਤੇ ਮਨ ਦੀਆਂ ਸ਼ਕਤੀਆਂ ਸੁੰਗੜਦੀਆਂ ਹਨ ਜਿਵੇਂ ਖਿੜੇ ਹੋਏ ਫੁੱਲ ਬੰਦ ਹੋ ਜਾਂਦੇ ਹਨ। ਇਸ ਲਈ ਸਾਨੂੰ ਰਾਤ ਨੂੰ ਸੰਕੋਚ ਨਾਲ ਘੱਟ ਭੋਜਨ ਕਰਨ ਦਾ ਉਪਦੇਸ਼ ਹੈ ਜਿਵੇਂ

**ਓਨ੍ਹੀ ਦੁਨੀਆ ਤੌੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥** (ਅੰਗ-467)

ਜੇਕਰ ਬਹੁਤਾ ਖਾਂਵੋਗੇ ਤਾਂ ਲਾਜ਼ਮੀ ਬਹੁਤੀ ਨੀਂਦ ਆਵੇਗੀ ਤੇ ਅੰਮ੍ਰਿਤ ਵੇਲੇ ਉਠਣਾ ਮੁਸ਼ਕਿਲ ਹੋ ਜਾਵੇਗਾ। ਅੱਜ ਕਲ ਦੇ ਜੀਵਨ ਵਿੱਚ ਲੰਚ ਕਰਨ ਦੀ ਗੱਲ ਹੀ ਨਹੀਂ, ਬੱਸ ਰਾਤ ਨੂੰ ਡਿਨਰ ਹੀ ਖੂਬ ਡਟ ਕੇ ਕੀਤਾ ਜਾਦਾ ਹੈ। ਹੁਣ ਐਸੇ ਲੋਕਾਂ ਨੇ ਕੀ ਖਾਕ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂਦਾ ਨਾਮ ਜਪਣਾ ਹੈ? ਸੱਚੇ ਜਗਿਆਸੂਲਈ ਤਾਂ ਅੰਮ੍ਰਿਤ ਵੇਲੇ ਸੌਣਾ ਹਰਾਮ ਹੈ। ਹੁਣ ਜਿਸ ਦਾ ਸੌਣਾ ਹਰਾਮ ਹੈ ਤਾਂ ਉਸ ਦਾ ਦਿਨ ਭਰ ਦਾ ਜਾਗਣਾ ਤੇ ਖਾਣਾ ਪੀਣਾ ਵੀ ਹਰਾਮ ਹੀ ਸਮਝੋ।

ਕਈ ਬਾਰੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਨਾਮ ਕਿੰਨਾ ਜਪਣਾ ਚਾਹੀਦਾ ਹੈ। ਕੋਈ ਕਹਿੰਦਾ ਹੈ ਕਿ ਆਪਣੀ ਕਮਾਈ ਦੇ ਦਸਵੰਧ ਕੱਢਣ ਵਾਂਗੂਸਮੇਂ ਦਾ ਵੀ ਦਸਵੰਧ ਅਰਥਾਤ ਚੌਵੀ ਘੰਟਿਆਂ ਵਿਚੋਂ ਢਾਈ ਘੰਟੇ, ਨਾਮ ਸਿਮਰਨ ਵੱਲ ਲਗਾਉਣੇ ਚਾਹੀਦੇ ਹਨ। ਕਈ ਦਾਅਵਾ ਕਰਦੇ ਹਨ ਕਿ ਉਹ ਜਪੁ ਜੀ ਸਾਹਿਬ ਦੇ ਦਸ ਪਾਠ ਹਰ ਰੋਜ਼ ਕਰਦੇ ਹਨ, ਜਾਂ ਸੁਖਮਨੀ ਸਾਹਿਬ ਦੇ ਹਫਤੇ ਵਿੱਚ ਵੀਹ ਪਾਠ ਕਰਦੇ ਹਨ ਜਾਂ ਮੂਲ ਮੰਤਰ ਦੀਆਂ 101 ਮਾਲਾ ਫੇਰਦੇ ਹਨ। ਪਰ ਇਸ ਬਾਰੇ ਸ੍ਰੀ ਗੁਰੂਨਾਨਕ ਦੇਵ ਜੀ ਦਾ ਜਪੁ ਜੀ ਸਾਹਿਬ ਵਿੱਚ ਉਪਦੇਸ਼ ਹੈ:-

**ਇਕ ਦੂਜੀਭੋਂ ਲਖ ਹੋਹਿ ਲਖ ਹੋਵਹਿ ਲਖ ਵੀਸ ॥**

**ਲਖ ਲਖ ਗੋੜਾ ਆਖੀਅਹਿ ਏਕੁ ਨਾਮੁ ਜਗਦੀਸ ॥**

ਗੁਰੂਸਾਹਿਬ ਤਾਂ ਸਾਰੀਆਂ ਗਿਣਤੀਆਂ ਮਿਣਤੀਆਂ ਦੇ ਹਿਸਾਬ ਹੀ ਖਤਮ ਕਰ ਦਿੰਦੇ ਹਨ। ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣਾ, ਲੱਖ ਜੀਭਾਂ ਤੋਂ ਵੀਹ ਲੱਖ ਹੋ ਜਾਣ ਤੇ ਫਿਰ ਇੰਨਾ ਵੀਹ ਲੱਖ ਜੀਭਾਂ ਨਾਲ ਜੇ ਪਰਮਾਤਮਾ ਦਾ ਨਾਮ, ਇੱਕ ਇੱਕ ਲੱਖ ਬਾਰੀ ਆਖਿਆ ਜਾਵੇ ਤੱਦ ਹੀ ਕੁਝ ਗੱਲ ਬਣੇਗੀ। ਇਹੋ ਹੀ ਪਰਮਾਤਮਾ ਮਿਲਾਪ ਦੀਆਂ ਪਉੜੀਆਂ ਹਨ ਤੇ ਐਸੀ ਅਵਸਥਾ ਬਾਰੇ ਗੁਰਬਾਣੀ ਦੱਸਦੀ ਹੈ:-

**ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥**

**ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥** (ਅੰਗ 749)

‘ਤੂੰ ਤੂੰ’ ਕਰਦੇ ‘ਤੂੰ’ ਵਿੱਚ ਆਪਾ ਲੀਨਾ ਕਰ ਦੇਣਾ ਹੈ। ਐਸੀ ਅਵਸਥਾ ਬਣਾਉਣ ਲਈ ਆਪਾ ਭਾਵ ਮਿਟਾ ਕੇ ਤੇ ਪ੍ਰਭੂਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਮਿਲਾ ਕੇ ਹੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਜੇ ਕੋਈ ਮਨੁੱਖ ਇਹ ਖਿਆਲ ਕਰੇ ਕਿ ਉਹ ਆਪਣੇ ਉੱਦਮ ਨਾਲ ਹੀ ਨਾਮ ਸਿਮਰਨ ਕਰਕੇ ਆਪੇ ਹੀ ਸਫਲ ਹੋ ਜਾਵੇ ਤਾਂ ਉਸ ਦਾ ਇਹ ਹੰਕਾਰ ਕਿ ਉਸ ਨੇ ਆਪੇ ਹੀ ਪਾ ਲਿਆ ਹੈ, ਦੀਵਾਰ ਬਣ ਕੇ ਖੜਾ ਹੋ ਜਾਵੇਗਾ। ਇਸ ਲਈ ਇਹ ਦਾਹਵਾ ਕਿ ਪ੍ਰਮਾਤਮਾ ਨੂੰ ਅਸੀਂ ਆਪੇ ਹੀ ਪਾ ਸਕਦੇ ਹਾਂ, ਬਿਲਕੁਲ ਗਲਤ ਹੈ। ਆਪਣੇ ਵਲੋਂ, ਆਪਣਾ ਪੂਰਾ ਯਤਨ ਤੇ ਉੱਦਮ ਕਰਕੇ ਪ੍ਰਮਾਤਮਾ ਦੀ ਮਿਹਰ ਨੂੰ ਪੁਕਾਰਨਾ ਹੋਵੇਗਾ ਤੇ ਲਗਾਤਾਰ ਅਰਦਾਸਾਂ ਕਰਨੀਆਂ ਹੋਣਗੀਆਂ, ਕਿਉਂਕਿ ਉਸ ਦੀ ਮਿਹਰ ਤੋਂ ਬਿਨਾਂ ਇਸ ਹੰਕਾਰ ਤੋਂ ਪਿਛਾ ਨਹੀਂ ਛੁਟ ਸਕੇਗਾ।

3. ਜਪ ਕਿਵੇਂ ਕਰਨਾ ਹੈ : ਜਪ ਆਰੰਭ ਕਰਨ ਵਾਲੇ ਨਵੇਂ ਅਭਿਆਸੀ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੁੰਦੀ ਹੈ ਕਿ ਜਪ ਕਰਦੇ ਸਮੇਂ ਧਿਆਨ ਕਿਥੇ ਜੋੜਨਾ ਹੈ। ਕਈ ਸੱਜਣ ਜਿਨ੍ਹਾਂ ਦਾ ਆਪਣਾ ਭਾਵੇਂ ਕੋਈ ਖਾਸ ਨਿੱਜੀ ਅਨੁਭਵ ਨਾ ਵੀ ਹੋਵੇ, ਧਿਆਨ ਨੂੰ ਕਿਸੇ ਗੁਰੂਜਾਂ ਮਹਾਂਪੁਰਖ ਦੀ ਤਸਵੀਰ ਜਾਂ ਮੂਰਤੀ ਤੇ ਜੋੜਨ ਦੀ ਨਸੀਹਤ ਕਰਦੇ ਹਨ। ਖਿਆਲ ਰਹੇ ਕਿ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਵਿਚੋਂ ਕੋਈ ਇੱਕ ਵੀ ਐਸਾ ਸ਼ਬਦ ਨਹੀਂ ਮਿਲਦਾ ਜਿਥੇ ਐਸਾ ਉਪਦੇਸ਼ ਹੋਵੇ। ਦੂਸਰਾ, ਜੇ ਧਿਆਨ ਕਿਸੇ ਤਸਵੀਰ ਜਾਂ ਮੂਰਤੀ ਤੇ ਲਾਇਆ ਤਾਂ ਇਹ ਬਾਹਰ ਜਾਵੇਗਾ। ਇਸ ਤਰ੍ਹਾਂ ਜੇ ਧਿਆਨ ਮੱਥੇ ਤੇ ਜੋੜਨ ਦਾ ਯਤਨ ਕਰੀਏ ਤਾਂ ਵੀ ਇਹ ਬਾਹਰ ਜਾਵੇਗਾ ਜਦ ਕਿ ਧਿਆਨ ਨੂੰ ਤਾਂ ਅੰਤਰਮੁਖੀ ਕਰਨਾ ਹੈ। ਧਿਆਨ ਅੰਦਰ ਕਰਨ ਲਈ ਜੋ ਸਾਧਨ ਜਾਂ ਵਸੀਲਾ ਹੈ, ਉਸ ਲਈ ਗੁਰ ਉਪਦੇਸ਼ ਹੈ :-

**ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ**

**ਗੁਰਮੁਖਿ ਅਕਬ ਕਹਾਨੀ ॥** (ਅੰਗ 878)

ਬੱਸ, ਜਪਣ ਵੇਲੇ ਰਸਨਾ ‘ਵਾਹਿਗੁਰੂ’ ‘ਵਾਹਿਗੁਰੂ’ ਉਚਰੇ ਤੇ ਜੋ ਧੁੰਨ ਪੈਦਾ ਹੋ ਰਹੀ ਹੈ, ਮਨ ਤੇ ਕੰਨਾਂ ਰਾਹੀਂ, ਧਿਆਨ ਨਾਲ ਸੁਣ ਕੇ ਅੰਦਰ ਲੈ ਜਾਵੇ ਤਾਂ ਰਸ ਆਵੇਗਾ। ਮੁਸ਼ਕਿਲ ਇਹ ਹੈ ਕਿ ਮਨ ਨੂੰ ਸੁਣਨ ਦੀ ਆਦਤ ਨਹੀਂ ਸਗੋਂ ਇਹ ਬੋਲਦਾ ਬਹੁਤ ਹੈ। ਜਵਾਨ ਦੇ ਚੁੱਪ ਕਰਨ ਨਾਲ ਵੀ ਇਹ ਚੁੱਪ ਨਹੀਂ ਰਹਿੰਦਾ। ਚੁੱਪ ਹੋਣ ਨਾਲ ਤਾਂ ਮਨ ਜ਼ਿਆਦਾ ਬੋਲੇਗਾ ਕਿਉਂਕਿ ਜੋ ਸੁਣਨ ਵਾਲੀ ਸ਼ਕਤੀ ਹੈ, ਉਹ ਵੀ ਇੱਧਰ ਹੀ ਲੱਗ ਜਾਂਦੀ ਹੈ। ਜੇ ਮੌਨ ਰਹਿਣ ਨਾਲ

ਪਰਮਾਤਮਾ ਮਿਲਦਾ ਹੁੰਦਾ ਤਾਂ ਪਰਮਾਤਮਾ ਨੇ ਸਾਨੂੰ ਜੁਬਾਨ ਦੇਣੀ ਹੀ ਨਹੀਂ ਸੀ। ਸਰੀਰ ਦੇ ਕਿਸੇ ਹਿੱਸੇ ਤੋਂ ਕੰਮ ਨਾ ਲਿਆ ਜਾਵੇ ਤਾਂ ਉਹ ਬਲਵਾਨ ਨਹੀਂ ਸਗੋਂ ਕਮਜ਼ੋਰ ਹੋ ਜਾਂਦਾ ਹੈ। ਜੇ ਕਿਤੇ ਇੱਕ ਬਾਰੀ ਵੀ ਐਸਾ ਉਚਾਰਿਆ ਹੋਇਆ ‘ਵਾਹਿਗੁਰੂ’ ਸੁਣਿਆ ਜਾਵੇ ਤਾਂ ਪਾਰ ਉਤਾਰਾ ਹੋ ਸਕਦਾ ਹੈ। ਇਸ ਲੋਕ ਵਿੱਚ ਰਹਿੰਦੇ ਹੋਏ, ਪ੍ਰਲੋਕ ਦੇ ਵਾਸੀ ਬਣ ਸਕਦੇ ਹਾਂ। ਜਿਵੇਂ ਸੁਖਮਨੀ ਸਾਹਿਬ ਦਾ ਉਪਦੇਸ਼ ਹੈ:-

### ਕਿਨਕਾ ਏਕ ਜਿਸੁ ਜੀਅ ਬਸਾਵੈ ॥

ਤਾ ਕੀ ਮਹਿਮਾ ਗਨੀ ਨ ਆਵੈ ॥

(ਅੰਗ - 262)

ਜਪ ਦੀ ਸਾਰੀ ਸਾਧਨਾ, ਸ਼ਬਦ ਦੀ ਧੁੰਨ ਵਿੱਚ, ਧਿਆਨ ਜੋੜਨ ਦੀ ਹੈ, ਸੁਰਤ ਜੋੜਨ ਦੀ ਹੈ। ਇਹ ਧੁੰਨ ਤੱਦ ਹੀ ਸੁਣੀ ਜਾਵੇਗੀ ਜਦ ਇਸ ਵਿੱਚ ਪੂਰਾ ਧਿਆਨ ਹੋਵੇਗਾ। ਕਦੇ ਖਿਆਲ ਕੀਤਾ ਹੋਵੇਗਾ ਕਿ ਇੱਕ ਆਦਮੀ ਉੱਚੀ-ਉੱਚੀ ਬੋਲ ਰਿਹਾ ਹੈ ਅਤੇ ਦੂਸਰਾ ਪਾਸ ਬੈਠਾ ਹੋਇਆ ਕਹਿੰਦਾ ਹੈ ਕਿ ਮਿੱਤਰ ਮੈਂ ਤੇਰੀ ਗੱਲ ਸੁਣੀ ਨਹੀਂ, ਇੱਕ ਵਾਰ ਫਿਰ ਬੋਲ। ਉਸ ਤੋਂ ਪੁਛੋ ਕਿ ਪਿਆਰਿਆ ਤੂੰ ਸੁਣੀ ਕਿਉਂ ਨਹੀਂ ਜਦ ਕਿ ਸਾਥੀ ਉੱਚੀ ਬੋਲ ਰਿਹਾ ਸੀ? ਉਹ ਉੱਤਰ ਦੇਵੇਗਾ ਕਿ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ। ਇਸ ਤੋਂ ਸਾਬਤ ਹੋਇਆ ਕਿ ਗੱਲ ਸਾਰੀ ਧਿਆਨ ਦੀ ਹੈ। ਇਸੇ ਤਰ੍ਹਾਂ ਕੋਈ ‘ਵਾਹਿਗੁਰੂ’, ‘ਵਾਹਿਗੁਰੂ’ ਦਾ ਜਪ ਕਰ ਰਿਹਾ ਹੈ, ਜੁਬਾਨ ਤਾਂ ਜ਼ਰੂਰ ਚਲ ਰਹੀ ਹੈ ਪਰ ਜੇ ਧਿਆਨ ਨਾਲ ਸੁਣਿਆ ਨਹੀਂ ਜਾ ਰਿਹਾ ਤਾਂ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਜੁੜੇਗਾ। ਜਿਵੇਂ ਭੋਜਨ ਦੀ ਬੁਰਕੀ ਮੂੰਹ ਰਾਹੀਂ ਅੰਦਰ ਜਾਕੇ ਜਦ ਪਚੇਗੀ ਤੱਦ ਹੀ ਉਹ ਸ਼ਕਤੀ, ਖੂਨ, ਮਾਸ ਤੇ ਮਿੱਝ ਬਣੇਗੀ ਤਿਵੇਂ ਜਦ ਜਪ ਕਰਾਂਗੇ ਤਾਂ ਗੁਰੂਦਾ ਮੰਤਰ ਅਰਥਾਤ ਸ਼ਬਦ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਤੇ ਮਹਾਂ ਰਸ ਆਵੇਗਾ। ਇਸ ਬਾਰੇ ਸ੍ਰੀ ਗੁਰੂਤੇਗ ਬਹਾਦਰ ਸਾਹਿਬ ਜੀ ਦੱਸਦੇ ਹਨ :-

### ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥

ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਊ ਰਸਨਾ ਗੀਤਿ ॥ (ਅੰਗ 631)

ਜਿਨ੍ਹਾਂ ਨੇ ਕਦੀ ਥੋੜ੍ਹਾ ਅਭਿਆਸ ਕੀਤਾ ਹੋਵੇਗਾ, ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਇਹ ਕੰਮ ਤਾਂ ਬਹੁਤ ਕਠਿਨ ਹੈ, ਅਲੂਣੀ-ਸਿਲ ਚੱਟਣੀ ਹੈ, ਐਵਰਿਸਟ ਦੀ ਸਭ ਤੋਂ ਉੱਚੀ ਚੋਟੀ, ਗੋਰੀ ਸ਼ੰਕਰ ਤੇ ਚੜ੍ਹਨ ਬਰਾਬਰ ਹੈ। ਗੁਰਬਾਣੀ ਵਿੱਚ ਆਉਂਦਾ ਹੈ :-

ਆਖਾ ਜੀਵਾ ਵਿਸਰੈ ਮਰਿ ਜਾਉ ॥

ਆਖਣਿ ਅਉਖਾ ਸਾਚਾ ਨਾਉ ॥

(ਅੰਗ- 9)

ਇਸੇ ਤਰ੍ਹਾਂ ਭਰਤ ਰਵਿਦਾਸ ਜੀ ਵੀ ਇਸ ਵਿਖਮ ਰਸਤੇ ਦੀ ਗੱਲ ਕਰਦੇ ਹਨ :-

ਘਟ ਅਵਘਟ ਛੂਗਰ ਘਣਾ ਇਕੁ ਨਿਰਗੁਣ ਬੈਲੁ ਹਮਾਰ ॥

ਗਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰਿ ॥ (ਅੰਗ 345)

ਭਗਤ ਕਬੀਰ ਜੀ ਕਹਿੰਦੇ ਹਨ ਕਿ ਜਪ ਕਰਨਾ ਕੋਈ ਬੱਚਿਆ ਦੀ ਖੇਡ ਨਹੀਂ ਪਰ ਲੋਕਾਂ ਨੇ ਪਰਮਾਤਮਾ ਨੂੰ ਖਿਡਾਉਣਾ ਹੀ ਸਮਝਿਆ ਹੋਇਆ ਹੈ :-

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥

ਲੋਗਨ ਰਾਮੁ ਖਿਲਉਨਾ ਜਾਨਾਂ ॥ (ਅੰਗ 1158)

ਸਾਡੀ ਕੋਸ਼ਿਸ਼ ਇਹ ਨਹੀਂ ਕਿ ਅਸੀਂ ਪਰਮਾਤਮਾ ਨਾਲ ਚਲੀਏ ਸਗੋਂ ਪਰਮਾਤਮਾ ਨੂੰ ਆਪਣੇ ਨਾਲ ਚਲਾਉਣਾ ਚਾਹੁੰਦੇ ਹਾਂ, ਉਸ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਨਾ ਚਾਹੁੰਦੇ ਹਾਂ। ਇਹ ਠੀਕ ਹੈ ਕਿ ਪੰਜ-ਸੱਤ ਸਾਲ ਤੱਕ ਬੱਚਿਆਂ ਨੂੰ ਖੇਡਣ ਲਈ ਖਿਡੋਣੇ ਚਾਹੀਦੇ ਹਨ ਪਰ ਜੇ ਕੋਈ ਸਾਰੀ ਉਮਰ ਬੁੱਢਾਪੇ ਤੱਕ ਵੀ ਇਨ੍ਹਾਂ ਨਾਲ ਖੇਡਦਾ ਰਹੇ ਤਾਂ ਸਮੇਂ ਜੀਵਨ ਦਾ ਕੋਈ ਵਿਕਾਸ ਨਹੀਂ ਹੋਇਆ। ਇਸ ਤਰ੍ਹਾਂ ਧਰਮ ਦੀ ਦੁਨੀਆਂ ਵਿੱਚ ਜੇ ਕੋਈ ਆਪਣੇ ਸਾਰੇ ਜੀਵਨ ਵਿੱਚ ਕੇਵਲ ਕਰਮ-ਕਾਂਡ ਦੇ ਚੱਕਰਾਂ ਵਿੱਚ ਹੀ ਪਿਆ ਰਹੇ ਤਾਂ ਜੀਵਨ ਬੇਅਰਥ ਚਲਾ ਗਿਆ।

ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਬਹਾਨਾ ਬਣਾ ਕੇ ਜਪ ਵਰਗੇ ਇਸ ਜ਼ਰੂਰੀ ਕੰਮ ਨੂੰ ਅੱਗੇ ਟਾਲਦੇ ਰਹਿੰਦੇ ਹਾਂ। ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਹਾਂ ਕਿ ਜਪ ਤਾਂ ਜ਼ਰੂਰ ਕਰਨਾ ਹੈ ਪਰ ਜਹਾਂ ਸਾਡੀ ਪ੍ਰਸ਼ਾਸਿਤੀ ਠੀਕ ਹੋ ਜਾਵੇ। ਬੇਟੀ ਦਾ ਵਿਆਹ ਕਰ ਲਈਏ, ਇਹ ਜੋ ਮਕਾਨ ਬਣਾਉਣ ਲੱਗੇ ਹਾਂ ਪੂਰਾ ਹੋ ਜਾਵੇ, ਬੇਟਾ ਪੜ੍ਹਾਈ ਪੂਰੀ ਕਰਕੇ ਨੌਕਰੀ ਤੇ ਲੱਗ ਜਾਵੇ। ਗੱਲ ਕੀ, ਕਿ ਇਸ ਤਰ੍ਹਾਂ ਦੀ ਕੋਈ ਨਾ ਕੋਈ ਕਮੀ ਜਾਰੀ ਰਹਿੰਦੀ ਹੈ। ਯਾਦ ਰਖੋ ਕਿ ਪ੍ਰਸ਼ਾਸਿਤੀ ਕਿਸੇ ਦੀ ਕਦੇ ਵੀ ਅਨੁਕੂਲ ਨਹੀਂ ਹੋਈ ਤੇ ਨਾ ਹੀ ਹੋ ਸਕਦੀ ਹੈ। ਜੀਵਨ ਵਿੱਚ ਕੋਈ ਨਾ ਕੋਈ ਸਮੱਸਿਆ ਤਾਂ ਜਲਦੀ ਹੀ ਰਹਿਣੀ ਹੈ। ਸਾਡੇ ਹਿਸਾਬ ਨਾਲ ਤਾਂ ਰਹੇਗੀ। ਆਮ ਲੋਕਾਂ ਦੀ ਤਾਂ ਗੱਲ ਛੱਡੋ, ਅਸੀਂ ਵੇਖਦੇ ਹਾਂ ਕਿ ਪ੍ਰਸ਼ਾਸਿਤੀ ਤਾਂ ਵੱਡੇ ਵੱਡੇ ਭਗਤਾਂ ਤੇ ਮਹਾਂਪੁਰਸ਼ਾਂ ਦੀ ਵੀ ਕਦੇ ਅਨੁਕੂਲ ਨਹੀਂ ਹੋਈ ਸੀ। ਭਗਤ ਧਰੂਵਲ ਵੇਖੋ, ਮਤਰੇਈ ਮਾਂ ਹੈ, ਪਿਤਾ ਦੀ ਗੋਦੀ ਵਿੱਚ ਬੈਠਣ ਤੇ ਇਤਰਾਜ਼ ਕਰਦੀ ਹੈ। ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਜਾਨ ਦਾ ਵੈਰੀ ਹੈ। ਸ਼ਿਰੋਮਣੀ ਭਗਤ ਕਬੀਰ ਜੀ ਨੂੰ ਸਾਰਾ ਬਨਾਰਸ ਪਾਗਲ ਕਹਿੰਦਾ ਹੈ। ਹੋਰ ਤਾਂ ਹੋਰ ਗੁਰੂਆਂ ਤੇ ਅਵਤਾਰੀ ਪੁਰਸ਼ਾਂ ਦਾ ਵੀ ਇਹੋ ਹਾਲ ਰਿਹਾ ਹੈ, ਪ੍ਰਸ਼ਾਸਿਤੀ ਉਨ੍ਹਾਂ ਦੀ ਵੀ ਕਦੇ ਠੀਕ ਨਹੀਂ ਸੀ। ਸ੍ਰੀ ਗੁਰੂਨਾਨਕ ਦੇਵ ਜੀ ਦੇ ਪਿਤਾ ਨੇ ਵੀਹ ਰੁਪਇਆਂ ਕਾਰਨ ਉਨ੍ਹਾਂ ਨੂੰ ਚਪੇੜਾਂ ਮਾਰੀਆਂ ਸਨ ਤੇ ਲੋਕਾਂ ਨੇ ਭੂਤਨਾ ਤੇ ਬੇਤਾਲਾ ਕਰਕੇ ਕਿਹਾ ਸੀ। ਇਸ ਬਾਰੇ ਉਹ ਆਪ ਖੁਦ ਕਹਿੰਦੇ ਹਨ :-

ਕੋਈ ਆਖੈ ਭੁਤਨਾ ਕੋ ਕਰੈ ਬੇਤਾਲਾ ॥

ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥ (ਅੰਗ- 991)

ਸ੍ਰੀ ਗੁਰੂਅਰਜਨ ਦੇਵ ਜੀ ਗੁਰਗੱਦੀ ਦੇ ਮਾਲਕ ਹਨ ਪਰ ਵੱਡੇ ਭਾਈ ਪ੍ਰਿਥੀ ਚੰਦ ਨੇ ਹਰ ਸਮੇਂ ਕੋਈ ਨਾ ਕੋਈ ਮੁਸੀਬਤ ਖੜੀ ਹੀ ਰੱਖੀ। ਇਸੇ ਤਰ੍ਹਾਂ ਸ੍ਰੀ ਗੁਰੂਗੋਬਿੰਦ ਸਿੰਘ ਜੀ ਮਹਾਰਾਜਾ ਦੇ ਜੀਵਨ ਵੱਲ

ਵੇਖੀਏ ਤਾਂ ਵੈਰੀਆਂ ਨੇ ਇੱਕ ਘੜੀ ਵੀ ਚੈਨ ਨਾਲ ਨਹੀਂ ਬੈਠਣ ਦਿੱਤਾ। ਸਾਰਾ ਜੀਵਨ ਭੱਜ ਦੌੜ ਵਿੱਚ ਹੀ ਗੁਜ਼ਰਦਾ ਹੈ। ਗੱਲ ਕੀ, ਕਿ ਜਿਵੇਂ ਲਹਿਰਾਂ ਬਿਨਾਂ ਸਮੰਦਰ ਨਹੀਂ ਹੋ ਸਕਦਾ ਤਿਵੇਂ ਸਮੱਸਿਆਵਾਂ ਬਿਨਾਂ ਜੀਵਨ ਨਹੀਂ ਹੋ ਸਕਦਾ। ਸਾਗਰ ਵਿੱਚ ਕੋਈ ਨਾ ਕੋਈ ਲਹਿਰ ਹਰ ਸਮੇਂ ਉੱਠਦੀ ਹੀ ਰਹੇਗੀ ਤੇ ਇਸੇ ਤਰ੍ਹਾਂ ਜੀਵਨ ਵਿੱਚ ਹਰ ਸਮੇਂ ਕੋਈ ਨਾ ਕੋਈ ਸਮੱਸਿਆ ਜਾਰੀ ਰਹੇਗੀ। ਇਸ ਲਈ ਸਾਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧਦੇ ਜਾਣਾ ਹੈ।

ਕਹਿੰਦੇ ਹਨ ਕਿ ਇੱਕ ਘੋੜ ਸਵਾਰ ਆਪਣੇ ਘੋੜੇ ਨੂੰ ਇੱਕ ਹਲਟ ਤੇ ਪਾਣੀ ਪਿਲਾਉਣ ਲਈ ਰੁਕਿਆ। ਹਲਟ ਚੱਲ ਰਿਹਾ ਸੀ ਤੇ ਪਾਣੀ ਦੀਆਂ ਭਰੀਆਂ ਟਿੰਡਾਂ ਦੇ ਡੁਲਣ ਦੀ ਆਵਾਜ਼ ਆ ਰਹੀ ਸੀ। ਘੋੜਾ ਇਹ ਆਵਾਜ਼ ਸੁਣ ਕੇ ਡਰ ਗਿਆ ਤੇ ਪਾਣੀ ਨਾ ਪੀਵੇ। ਘੋੜ ਸਵਾਰ ਨੇ ਹਲਟ ਦੇ ਮਾਲਕ ਨੂੰ ਬੇਨਤੀ ਕੀਤੀ ਕਿ ਜ਼ਰਾ ਹਲਟ ਨੂੰ ਰੋਕ ਤਾਂ ਜੋ ਘੋੜਾ ਪਾਣੀ ਪੀ ਲਵੇ। ਹੁਣ ਜਦ ਹਲਟ ਰੁਕਿਆ ਤਾਂ ਪਾਣੀ ਆਉਣਾ ਵੀ ਰੁਕ ਗਿਆ। ਹਲਟ ਵਾਲਾ ਬੋਲਿਆ ਕਿ ਪਿਆਰਿਆ, ਜੇ ਘੋੜੇ ਨੂੰ ਪਾਣੀ ਪਿਲਾਉਣਾ ਹੈ ਤਾਂ ਐਸੇ ਸ਼ੋਰ ਵਿੱਚ ਹੀ ਪਿਲਾਇਆ ਜਾ ਸਕਦਾ ਹੈ।

ਸਵਾਲ ਪ੍ਰਸ਼ਿੰਭਤੀ ਠੀਕ ਦਾ ਨਹੀਂ ਸਗੋਂ ਮਨੋਸਥਿਤੀ ਦਾ ਹੈ। ਕਦੇ ਵੀ ਆਪਣੀ ਪ੍ਰਸ਼ਿੰਭਤੀ ਨੂੰ ਦੋਸ਼ ਨਾ ਦੋਵੇਂ ਤੇ ਸਦਾ ਆਪਣੀ ਮਨੋਸਥਿਤੀ ਦਾ ਫਿਕਰ ਕਰੋ। ਇਸ ਲਈ ਸਿਆਣਾ ਆਦਮੀ, ਜਿਸ ਨੇ ਸਮੁੰਦਰ ਤੋਂ ਪਾਰ ਜਾਣਾ ਹੋਵੇ, ਉਹ ਲਹਿਰਾਂ ਦੀ ਪਰਵਾਹ ਨਹੀਂ ਕਰਦਾ ਤੇ ਆਪਣੀ ਬੇੜੀ ਪਾਣੀ ਵਿੱਚ ਠਿਲ ਦਿੰਦਾ ਹੈ। ਫਿਰ ਆਪੇ ਅੱਗੇ ਤੋਂ ਅੱਗੇ ਰਸਤਾ ਬਣਦਾ ਜਾਂਦਾ ਹੈ। ਇਸ ਤਰ੍ਹਾਂ ਇੱਕ ਸੱਚਾ ਜਗਿਆਸੂਦੀ ਪ੍ਰਸ਼ਿੰਭਤੀ ਜਿਹੇ ਜਿਹੀ ਮਰਜ਼ੀ ਹੋਵੇ, ਉਹ ਵਾਹਿਗੁਰੂਦਾ ਜਪ ਕਰਨ ਲੱਗ ਜਾਂਦਾ ਹੈ ਫਿਰ ਪਰਮਾਤਮਾ ਵੀ ਮਿਹਰ ਕਰਦਾ ਹੈ। ਉਹ ਆਪਣੀ ਮੰਜ਼ਿਲ ਤੇ ਪੁੱਜ ਜਾਂਦਾ ਹੈ, ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ।

ਸਾਡਾ ਜਪ ਸਫਲਤਾ ਨਾਲ ਚੱਲ ਸਕੇ, ਇਸ ਲਈ ਸਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਹੋਵੇਗਾ।

ਸਭ ਤੋਂ ਪਹਿਲੀ ਸ਼ਰਤ ਹੈ ਕਿ ਇਹ ਸੰਸਾਰ ਦੁੱਖਾਂ ਦਾ ਘਰ ਨਜ਼ਰ ਆਵੇ। ਜਿੰਨਾਂ ਜ਼ਿਆਦਾ ਕੋਈ ਇਸ ਜੀਵਨ ਤੋਂ ਉਦਾਸ ਹੋਵੇਗਾ ਉਨ੍ਹਾਂ ਹੀ ਜ਼ਿਆਦਾ ਪਰਮ ਜੀਵਨ ਦੀ ਖੋਜ ਆਰੰਭ ਹੋਵੇਗੀ। ਇਸ ਸੰਸਾਰ ਤੋਂ ਨਿਰਾਸ ਹੋ ਜਾਵੇ ਤੇ ਅੰਦਰ ਵੈਰਾਗ ਜਾਗੇ। ਧੀਆਂ, ਪੁੱਤਰ, ਪਰਿਵਾਰ ਤੇ ਰਿਸ਼ਤੇਦਾਰ ਸਭ ਕੂੜੇ ਤੇ ਝੂਠੇ ਨਜ਼ਰ ਆਉਣ ਤੇ ਦਿਨ ਪ੍ਰਤੀ ਦਿਨ ਇਨ੍ਹਾਂ ਦਾ ਮੋਹ ਘਟਦਾ ਜਾਵੇ ਤੇ ਭਗਤ ਨਾਮ ਦੇਵ ਜੀ ਦੀ ਇਹ ਪੰਕਤੀ ਤੋਂ ਪ੍ਰੇਰਨਾ ਮਿਲਦੀ ਰਹੇ :-

ਲੋਗ ਕੁਟੰਬ ਸਭਹੂ ਤੇ ਤੌਰੈ ਤਉ ਆਪਨ ਬੇਚੀ ਆਵੈ ਹੋ ॥ (ਅੰਗ- 657)

ਇਸੇ ਤਰ੍ਹਾਂ ਧੰਨ ਸ੍ਰੀ ਗੁਰੂਨਾਨਕ ਦੇਵ ਜੀ ਵੀ ਸਮਝਾਉਂਦੇ ਹਨ :-

ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੂਨੀ ਪਰੀਤਾ ॥

ਪੁਣਵਤਿ ਨਾਨਕ ਦਾਸਨਿ ਦਾਸਾ ਜਾਗਿ ਹਾਰਿਆ ਤਿਨਿ ਜੀਤਾ ॥ (ਅੰਗ 1330)

ਜਿਸ ਦਿਨ ਸਾਨੂੰ ਇਹ ਮਹਿਸੂਸ ਹੋ ਗਿਆ, ਜੋ ਕਿ ਅਸਲੀਅਤ ਹੈ ਕਿ ਇਸ ਸੰਸਾਰ ਵਿੱਚ ਕੁਝ ਵੀ ਸਾਰ ਨਹੀਂ, ਕੁਝ ਵੀ ਸਾਡਾ ਨਹੀਂ, ਸੱਚ ਜਾਨਣਾ, ਉਸੇ ਦਿਨ ਸਾਨੂੰ ਪਹਿਲੀ ਵਾਰ ਸਮਝ ਆਵੇਗੀ ਕਿ ਪਰਮਾਤਮਾ ਹੀ ਸਾਡੇ ਲਈ ਸਭ ਕਝ ਹੈ ਅਤੇ ਕੇਵਲ ਉਹੀ ਸੱਚਾ ਤੇ ਸਦੀਵੀ ਸਾਥੀ ਹੈ ਤਾਂ ਫਿਰ ਜਪ ਆਪੇ ਹੀ ਚਲੇਗਾ।

ਦੂਸਰੀ ਸ਼ਰਤ ਹੈ ਕਿ ਸਾਨੂੰ ਦਿਨ ਪ੍ਰਤੀ ਦਿਨ ਇਹ ਅਹਿਸਾਸ ਹੋਵੇ ਕਿ ਅਸੀਂ ਹਰ ਰੋਜ਼ ਛੋਟੇ ਹੋ ਰਹੇ ਹਾਂ। ਇਹ ਠੀਕ ਹੈ ਕਿ ਭਾਵੇਂ ਸਾਡਾ ਪਰਿਵਾਰ ਵੱਡਾ ਹੋ ਰਿਹਾ ਹੈ, ਮਹਿਲ ਮਾੜੀਆਂ, ਧਨ ਸੰਪਰਦਾ, ਸ਼ਾਨੋ ਸ਼ੋਕਤ ਸਭ ਵਧ ਰਹੇ ਹਨ ਪਰ ਅਸੀਂ ਛੋਟੇ ਹੋ ਰਹੇ ਹਾਂ। ਮੌਤ ਨੇੜੇ ਆ ਰਹੀ ਹੈ ਤੇ ਇੱਕ ਦਿਨ ਇਹ ਸਾਡੇ ਖੇਡ ਖਤਮ ਹੋ ਜਾਣੀ ਹੈ। ਜਿਵੇਂ ਗੁਰਬਾਣੀ ਦੇ ਬਹੁਤ ਸਾਰੇ ਸ਼ਬਦਾਂ ਵਿੱਚ ਇਹ ਅਸਲੀਅਤ ਸਮਝਾਉਣ ਦਾ ਯਤਨ ਕੀਤਾ ਹੈ:-

- ਛਿਨੁ ਛਿਨੁ ਤਨੁ ਛੀਜੈ ਜਗਾ ਜਨਾਵੈ ॥

ਤਬ ਤੇਰੀ ਓਕ ਕੋਈ ਪਾਨੀਓਂ ਨ ਪਾਵੈ ॥ (ਅੰਗ 656)

-----

- ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥

ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥ (ਅੰਗ 50)

-----

- ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥

ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥ (ਅੰਗ 691)

-----

ਪਾਨੀ ਨਾਰਾਇਨ ਸੁਧਿ ਲੇਹਿ ॥

ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬਿਥਾ ਜਾਤੁ ਹੈ ਦੇਹ ॥ (ਅੰਗ- 902)

ਜੇ ਸਾਨੂੰ ਸੰਸਾਰ ਦਾ ਪਸਾਰਾ ਵੱਡਾ ਹੁੰਦਾ ਨਜ਼ਰ ਆਵੇਗਾ ਤਾਂ ਲਾਜ਼ਮੀ ਅਸੀਂ ਇਸ ਸੰਸਾਰ ਦੀਆਂ ਰੰਗ ਰਲੀਆਂ ਵਿੱਚ ਭਟਕ ਜਾਵਾਂਗੇ ਤੇ ਪਰਮਾਤਮਾ ਭੂਲ ਜਾਵੇਗਾ। ਪਰਮਾਤਮਾ ਨਾਲ ਤਾਂ ਤੱਦ ਹੀ ਸੰਬੰਧ ਜੁੜੇਗਾ ਜਦ ਇਹ ਸੋਚ ਸਦਾ ਅੰਦਰ ਬਣੀ ਰਹੇ ਕਿ ਅੱਜ ਦੇ ਦਿਨ ਗੁਜ਼ਰ ਜਾਣ ਨਾਲ ਅਸੀਂ ਇੱਕ ਦਿਨ ਛੋਟੇ ਹੋ ਗਏ। ਸਾਡੀ ਉਮਰ ਦਾ ਇੱਕ ਦਿਨ ਘੱਟ ਗਿਆ। ਤਦੇ ਕਬੀਰ ਸਾਹਿਬ ਕਹਿੰਦੇ ਹਨ :-

ਜਨਨੀ ਜਾਨਤ ਸੁਤੁ ਬਡਾ ਹੋਤੁ ਹੈ

ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ (ਅੰਗ 91)

ਮਾਂ ਆਪਣੇ ਬੱਚੇ ਨੂੰ ਵੇਖ ਕੇ ਖੁੱਸ਼ ਹੁੰਦੀ ਹੈ ਕਿ ਇਹ ਵੱਡਾ ਹੋ ਰਿਹਾ ਹੈ ਪਰ ਉਹ ਭੋਲੀ ਇਹ ਨਹੀਂ ਸਮਝਦੀ ਕਿ ਦਰਅਸਲ ਇੱਕ ਇੱਕ ਦਿਨ ਗੁਜ਼ਰਨ ਨਾਲ, ਉਸ ਦੀ ਉਮਰ ਘਟਦੀ ਜਾਂ ਰਹੀ ਹੈ। ਸਾਡੀ ਮੁਸ਼ਕਲ ਇਹ ਹੈ ਕਿ ਛੋਟਾ ਹੋਣਾ ਸਾਨੂੰ ਦੁੱਖੀ ਕਰਦਾ ਹੈ। ਇਸੇ ਲਈ ਅਸੀਂ ਜਨਮ ਦਿਨ ਤਾਂ ਧੂਮ ਧਾਮ ਨਾਲ ਮਨਾਉਂਦੇ ਹਾਂ ਪਰ ਕੋਈ ਭੂਲ ਕੇ ਵੀ ਮਰਨ ਦਿਨ ਨੂੰ ਯਾਦ ਕਰਨ ਲਈ ਰਾਜੀ ਨਹੀਂ। ਹੈਰਾਨੀ ਹੁੰਦੀ ਹੈ ਕਿ ਜਦ ਕਿ ਅੱਸੀ-ਅੱਸੀ, ਨੱਬੇ-ਨੱਬੇ

ਸਾਲ ਦੇ ਬੁੱਢੇ ਜਨਮ ਦਿਨ ਮਨਾ ਕੇ ਖੁੱਸ਼ ਹੁੰਦੇ ਹਨ ਜਿਥੇ ਕਿ ਉਨ੍ਹਾਂ ਨੂੰ ਮਰਨ ਦਿਨ ਮਨਾਉਣਾ ਚਾਹੀਦਾ ਹੈ। ਗੁਰਬਾਣੀ ਤਾਂ ਕਹਿੰਦੀ ਹੈ ਕਿ ਪਹਿਲਾਂ ਮਰਨ ਕਬੂਲ ਕਰ, ਜੀਵਨ ਦੀ ਆਸ ਛੱਡ ਦੇ ਤੇ ਤੱਦ ਹੀ ਕੁਝ ਗੱਲ ਬਣੇਗੀ : -

**ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥**

**ਹੋਹੁ ਸਭਨਾ ਕੀ ਰੇਣੁ ਕਾ ਤਉ ਆਉ ਹਮਾਰੈ ਪਾਸਿ ॥ (ਅੰਗ 1102)**

ਤੀਸਰੀ ਸ਼ਰਤ ਹੈ ਕਿ ਸਾਡਾ ਮਨ ਸਦਾ ਵਰਤਮਾਨ ਦੇ ਵਰਤ ਰਹੇ ਪਲ ਵਿੱਚ ਰਹੇ। ਪਰ ਐਸਾ ਕਦੇ ਨਹੀਂ ਹੁੰਦਾ ਕਿਉਂਕਿ ਸਾਡਾ ਮਨ ਸਦਾ ਅਸਥਿਰ ਰਹਿੰਦਾ ਹੈ। ਇਹ ਸਦਾ ਭਟਕਦਾ ਰਹਿੰਦਾ ਹੈ। ਕਦੇ ਭੂਤ ਕਾਲ ਦੀਆਂ ਸੁਨਹਿਰੀ ਯਾਦਾਂ ਵਿੱਚ ਚੱਲਾ ਜਾਂਦਾ ਹੈ ਤੇ ਕਦੇ ਭਵਿੱਖ ਦੀਆਂ ਨਵੀਆਂ ਆਸਾਂ ਲਗਾਈ ਰੱਖਦਾ ਹੈ। ਹੋਰ ਸਾਡਾ ਮਨ ਸਾਡੇ ਸੰਸਾਰਿਕ ਕੰਮਾਂ ਵਿੱਚ ਤਾਂ ਬਹੁਤ ਦਿਲਜਸਪੀ ਲੈਂਦਾ ਹੈ ਪਰ ਜੋ ਮਨ ਦਾ ਅਸਲੀ ਕੰਮ ਨਾਮ ਜਪਣ ਦਾ ਹੈ ਉਸ ਵਿੱਚ ਇਹ ਬਿਲਕੁਲ ਨਹੀਂ ਟਿਕਦਾ। ਇਹ ਮਨ ਬਹੁਤ ਚਲਾਕ ਹੈ ਤੇ ਅਨੇਕਾਂ ਬਹਾਨੇ ਬਣਾ ਕੇ ਜਾਪ ਕਰਨ ਤੋਂ ਕੰਨੀ ਕਤਰਾਵੇਗਾ ਕਿਉਂਕਿ ਇਹ ਇਸ ਦੀ ਪੁਰਾਣੀ ਆਦਤ ਹੈ। ਇਹ ਵਰਤਮਾਨ ਦਾ ਛਿਣ ਬਹੁਤ ਵੱਡਮੁੱਲਾ ਹੈ ਪਰ ਅਸੀਂ ਇਸ ਦੀ ਪਰਵਾਰ ਨਹੀਂ ਕਰਦੇ। ਹੋਰ ਮਨ ਨੂੰ ਕਾਬੂਕਰਨ ਲਈ ਸਾਨੂੰ ਆਪਣੇ ਵੱਲੋਂ ਪੂਰਾ ਯਤਨ ਕਰਨਾ ਹੋਵੇਗਾ ਤੇ ਗੁਰਬਾਣੀ ਦਾ ਇਹ ਫੁਰਮਾਨ ਸਦਾ ਯਾਦ ਰਹੇ : -

**ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥**

**ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥ (ਅੰਗ 298)**

ਅਪਣੀਆਂ ਕੋਸ਼ਿਸ਼ਾਂ ਦੇ ਨਾਲ, ਪਰਮਾਤਮਾ ਦੀ ਕ੍ਰਿਪਾ ਦੇ ਪਾਤਰ ਬਣਨ ਲਈ, ਲਗਾਤਾਰ ਅਰਦਾਸਾਂ ਕਰਦੇ ਰਹਿਣਾ ਹੈ। ਇਹ ਸੋਨੇ ਤੇ ਸੁਹਾਗੇ ਦਾ ਕੰਮ ਕਰਦੀਆਂ ਹਨ।

ਚੌਬੀ ਸ਼ਰਤ ਹੈ ਕਿ ਜਦੋਂ ਪਰਮਾਤਮਾ ਦੀ ਮਿਹਰ ਸਦਕਾ, ਜੇ ਕਦੇ ਥੋੜਾ ਨਾਮ ਜਪਣ ਵਿੱਚ ਰਸ ਆਉਣ ਲੱਗੇ ਤਾਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਸਾਡੀ ਹਉਮੈ ਕਈ ਰੂਪਾਂ ਵਿੱਚ ਆ ਕੇ ਰਸਤੇ ਦੀ ਰੁਕਾਵਟ ਬਣੇਗੀ। ਇਥੋਂ ਤੱਕ ਕਿ ਸ਼੍ਰੋਮਣੀ ਭਗਤ ਕਬੀਰ ਜੀ ਵੀ ਇਸ ਹਉਮੈ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਕਰਦੇ ਹਨ :-

**ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥**

**ਅਜਹੁ ਸੁ ਨਾਉ ਸਪੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥ (ਅੰਗ - 1366)**

ਜਿੰਨਾ ਚਿਰ ਬੇੜੀ ਸਮੁੰਦਰ ਵਿੱਚ ਹੈ ਕਿਸੇ ਨਾ ਕਿਸੇ ਲਹਿਰ ਨਾਲ ਟਕਰਾਉਂਦੀ ਰਹੇਗੀ ਤੇ ਹਰ ਪਲ ਡੁੱਬਣ ਦਾ ਖਤਰਾ ਬਣਿਆ ਰਹੇਗਾ। ਇਸ ਲਈ ਸਿਆਣਾ ਮਲਾਹ ਸਦਾ ਸੁਚੇਤ ਰਹਿੰਦਾ ਹੈ ਤੇ ਆਕੜ ਵਿੱਚ ਆ ਕੇ ਫਜ਼ੂਲ ਦੀਆਂ ਫੜਾਂ ਨਹੀਂ ਮਾਰਦਾ। ਭਗਤ ਮਾਲਾ ਦੀ ਇੱਕ ਸਾਖੀ ਹੈ ਕਿ ਇੱਕ ਦਿਨ ਭਗਤ ਕਬੀਰ ਜੀ ਬਾਜ਼ਾਰ ਵਿੱਚੋਂ

ਲੰਘ ਰਹੇ ਸਨ ਕਿ ਇੱਕ ਨ੍ਤਰੀ ਨੂੰ ਉਨ੍ਹਾਂ ਦੀ ਦਾੜੀ ਵੇਖ ਕੇ ਮਜ਼ਾਕ ਸੁਝਿਆ। ਉਹ ਆਖਣ ਲੱਗੀ ਕਿ ਭਗਤ ਜੀ ਤੁਹਾਡੀ ਦਾੜੀ ਤੁਹਾਡੀ ਦਾੜੀ ਨਾਲੋਂ ਤਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਕਬੀਰ ਜੀ ਨੇ ਕੋਈ ਉੱਤਰ ਨਾ ਦਿੱਤਾ ਤੇ ਅੱਗੇ ਚਲੇ ਗਏ। ਸਮਾਂ ਬੀਤਦਾ ਗਿਆ, ਗੱਲ ਆਈ ਚਲਾਈ ਹੋ ਗਈ। ਕਬੀਰ ਜੀ ਦਾ ਆਖਰੀ ਸਮਾਂ ਆ ਗਿਆ। ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾ ਕੇ ਉਸ ਨ੍ਤਰੀ ਨੂੰ ਬੁਲਾ ਕੇ ਲਿਆਓ। ਇਹ ਸੁਣ ਕੇ ਕਈ ਚੇਲੇ ਤਾਂ ਡੋਲ ਗਏ ਕਿ ਸਾਡੇ ਗੁਰੂਨੂੰ ਆਖਰੀ ਸਮੇਂ ਐਸੀ ਇਸਤਰੀ ਦੀ ਕਿਉਂ ਯਾਦ ਆਈ ਹੈ। ਖੈਰ ਨ੍ਤਰੀ ਨੂੰ ਬੁਲਾਇਆ ਗਿਆ। ਜਦੋਂ ਉਹ ਆਈ ਤਾਂ ਕਬੀਰ ਜੀ ਉਸ ਨੂੰ ਕਹਿਣ ਲੱਗੇ ਕਿ ਬੀਬੀ 25 ਸਾਲ ਪਹਿਲਾਂ ਜੋ ਤੂੰ ਸਵਾਲ ਕੀਤਾ ਸੀ, ਅੱਜ ਮੈਂ ਉਸ ਦਾ ਉੱਤਰ ਦੇ ਰਿਹਾ ਹਾਂ ਕਿ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲ ਚੰਗੀ ਹੈ। ਨ੍ਤਰੀ ਬੋਲੀ ਕਿ ਭਗਤ ਜੀ ਇਹ ਗੱਲ ਤਾਂ ਤੁਸੀਂ ਉਸ ਸਮੇਂ ਵੀ ਕਹਿ ਸਕਦੇ ਸੀ। ਕਬੀਰ ਜੀ ਬੋਲੇ, ਨਹੀਂ! ਉਸ ਸਮੇਂ ਮੈਂ ਤੇ ਤੇਰਾ ਕੁੱਤਾ ਦੋਵੇਂ ਇਸ ਸੰਸਾਰ ਸਮੁੰਦਰ ਵਿੱਚ ਸਨ ਤੇ ਕਿਸੇ ਪ੍ਰਕਾਰ ਦਾ ਦਾਅਵਾ ਜਾਂ ਹੰਕਾਰ ਕਰਨਾ ਠੀਕ ਨਹੀਂ ਸੀ ਕਿਉਂਕਿ ਪਤਾ ਨਹੀਂ ਕੋਈ ਲਹਿਰ, ਕਿਸ ਵੇਲੇ ਕਿਸੇ ਨੂੰ ਡਬੋ ਦੇਵੇ। ਅੱਜ ਮੈਂ ਸੁਰਖਰੂਹੋ ਕੇ ਜਾ ਰਿਹਾ ਹਾਂ ਤੇ ਇਹ ਗੱਲ ਕਹਿ ਸਕਦਾ ਹਾਂ।

5. ਪੰਜਵੀਂ ਵਿਚਾਰਨ ਵਾਲੀ ਗੱਲ ਹੈ ਕਿ ਪਦਾਰਥਾਂ ਤੇ ਪਰਮਾਰਥ ਦੇ ਜਗਤ ਵਿੱਚ ਬਹੁਤ ਫਰਕ ਹੈ। ਪਦਾਰਥਾਂ ਦੇ ਚੱਲ ਰਹੇ ਜਗਤ ਵਿੱਚ ਜੇਕਰ ਕੁਝ ਪ੍ਰਾਪਤ ਕਰਨਾ ਹੋਵੇ ਤਾਂ ਚੱਲ ਚੱਲ ਕੇ ਮਿਲੇਗਾ। ਹੱਥ ਤੇ ਹੱਥ ਰੱਖਕੇ ਬੈਠਣ ਨਾਲ ਤਾਂ ਇਨ੍ਹਾਂ ਪਦਾਰਥਾਂ ਤੋਂ ਬਾਂਝੇ ਰਹਿ ਜਾਵਾਂਗੇ। ਪਦਾਰਥਾਂ ਦੇ ਦਰਿਆ ਵਿੱਚ ਬੇੜੀ ਨੂੰ ਚੁੱਪ੍ਰਾਰਨੇ ਹੀ ਪੈਣਗੇ ਤੱਦ ਹੀ ਸਫਲਤਾ ਮਿਲੇਗੀ। ਦੂਜੇ ਪਾਸੇ ਪਰਮਾਰਥ ਦੇ ਦਰਿਆ ਵਿੱਚ ਤਾਂ ਬਹਿ ਜਾਣਾ ਹੀ ਪ੍ਰਾਪਤੀ ਦਾ ਰਸਤਾ ਹੈ। ਆਪਣੀ ਮਰਜ਼ੀ, ਖਿੜੇ ਮੱਥੇ, ਪਰਮਾਤਮਾ ਦੀ ਮਰਜ਼ੀ ਨਾਲ ਇੱਕ ਕਰਨੀ ਹੋਵੇਗੀ।

‘ਕਰ ਕਰ’ ਕੇ ਸੰਸਾਰ ਦੇ ਸਾਰੇ ਪਦਾਰਥ ਮਿਲਦੇ ਹਨ। ਸੰਸਾਰ ਵਿੱਚ ਧਨ ਦੌਲਤ, ਪ੍ਰਭਤਾ, ਮਾਨ, ਸਨਮਾਨ ਪ੍ਰਾਪਤ ਕਰਨਾ ਹੋਵੇ ਤਾਂ ਕੁਝ ‘ਕਰ ਕਰ’ ਕੇ ਮਿਲੇਗਾ, ਬੈਠੇ ਬਿਠਾਏ ਗੱਲ ਨਹੀਂ ਬਣੇਗੀ। ਹੁਣ ‘ਕਰ ਕਰ’ ਕੇ ਅਸੀਂ ਚੰਚਲ ਬਣ ਗਏ ਪਰ ਪਰਮਾਤਮਾ ਨਿਹਚਲ ਹੈ। ਇਨ੍ਹਾਂ ਦੋ ਬਿਪਰੀਤ ਗੱਲਾਂ ਦਾ ਆਪਸ ਵਿੱਚ ਕਿਵੇਂ ਮੇਲ ਹੋਵੇਗਾ? ਹੋਰ ਜੇ ਕਰ ‘ਕਰ ਕਰ’ ਕੇ ਹੀ ਪਰਮਾਤਮਾ ਮਿਲ ਜਾਵੇ ਤਾਂ ਉਹ ਸਾਡਾ ਕਰਮ ਹੀ ਪਰਮਾਤਮਾ ਨਾਲ ਵੱਡਾ ਹੋ ਗਿਆ।

ਸਾਡੀ ਮੁਸ਼ਕਲ ਇਹ ਹੈ ਕਿ ‘ਕਰ ਕਰ’ ਕੇ ਕਰਦੇ ਰਹਿਣ ਦੀ ਸਾਡੀ ਪੱਕੀ ਆਦਤ ਬਣ ਗਈ ਹੈ ਤੇਟਿਕਣਾ ਭੁੱਲ ਹੀ ਗਏ ਹਾਂ ਜਦ ਕਿ ਧਰਮ ਦੀ ਦੁਨੀਆਂ ਵਿੱਚ ਤਾਂ ਟਿਕਾਉ ਚਾਹੀਦਾ ਹੈ। ਗੱਲ ਸਾਰੀ ਏਨੀ ਹੈ ਕਿ ‘ਕਰ ਕਰ’ ਕੇ ਇਹ ਕਰਨਾ ਹੈ ਕਿ ਕਿਸੇ ਤਰ੍ਹਾਂ ਨਿਹਕਰਮ ਹੋਣ ਦੀ ਜਾਂਚ ਆ ਜਾਵੇ। ‘ਕਰ ਕਰ’ ਕੇ ਸਮਝ ਆ ਜਾਵੇ ਕਿ ‘ਨਾ ਕਰਨਾ’ ਕੀ ਹੁੰਦਾ ਹੈ। ਸੁਖਮਨੀ ਸਾਹਿਬ ਦਾ ਫੁਰਮਾਨ ਹੈ :-

**ਕਰਮ ਕਰਤ ਹੋਵੈ ਨਿਹਕਰਮ ॥**

**ਤਿਸੁ ਬੈਸਨੋ ਕਾ ਨਿਰਮਲ ਧਰਮ ॥**

(ਅੰਗ 274)

ਉਹੀ ਵੈਸਨੋ ਅਸਲੀ ਧਰਮੀ ਹੈ, ਜੋ ਧਰਮ ਦੇ ਕੰਮ ਕਰਦਾ ਹੋਇਆ, ਇਨ੍ਹਾਂ ਕੰਮਾਂ ਦੇ ਫਲ ਦੀ ਇਛਾ ਨਾ ਰਖੇ। ਜਿਸ ਕਿਸੇ ਧਰਮ ਦੇ ਕਰਮ ਨਾਲ, ਸਾਡਾ ਹੰਕਾਰ ਜੁੜ ਗਿਆ, ਤਾਂ ਸਮਝੋ ਉਹ ਧਰਮ ਦਾ ਕੰਮ ਹੁੰਦੇ ਹੋਏ ਵੀ, ਧਰਮ ਨਾ ਰਿਹਾ। ਹੋਰ ਕਰਨਾ ਬਹੁਤ ਸੌਖਾ ਹੈ ਪਰ ਨਿਹਕਰਮ ਹੋਣਾ ਬਹੁਤ ਕਠਿਨ ਹੈ ਕਿਉਂਕਿ ਸਾਡੇ ਮਨ ਨੂੰ ਕੁਝ ਨਾ ਕੁਝ ਕਰਦੇ ਰਹਿਣ ਦੀ ਪੁਰਾਣੀ ਆਦਤ ਬਣੀ ਹੋਈ ਹੈ। ਤਨ ਤਾਂ ਭਾਵੇਂ ਕੁਝ ਸਮੇਂ ਲਈ ਅਡੋਲ ਬੈਠ ਸਕਦਾ ਹੈ ਪਰ ਸਾਡੇ ਮਨ ਵਿੱਚ ਸਦਾ ਫੁਰਨੇ ਚਲਦੇ ਰਹਿੰਦੇ ਹਨ। ਇਸ ਮਨ ਨੂੰ ਟਿਕਾਉ ਵਿੱਚ ਲਿਆਉਂਣਾ ਬਹੁਤ ਜ਼ਰੂਰੀ ਹੈ। ਜਦ ਤਨ ਤੇ ਮਨ ਦੋਵੇਂ ਹੀ ਨਾ ਚੱਲਣ ਤੱਦ ਹੀ ਪਰਮਾਤਮਾ ਨਾਲ ਸੰਬੰਧ ਜੁੜੇਗਾ। ਇਸ ਨੂੰ ਹੀ ਧਿਆਨ ਸਾਧਨਾ ਕਹਿੰਦੇ ਹਨ।

ਪ੍ਰਭੂਦਾ ਨਾਮ ਜਪਦੇ ਜਪਦੇ ਤੇ ਪ੍ਰਭੂਦੀ ਮਿਹਰ ਸਦਕੇ ਜਦ ਨਾਮ ਹਿਰਦੇ ਵਿੱਚ ਵੱਸ ਜਾਵੇ ਤੱਦ ਜੋ ਇਸ ਜੀਵਨ ਉਪਰ ਚਾਰ ਪ੍ਰਕਾਰ ਦੇ ਕਰਜੇ ਜਾਂ ਰਿਣ ਹਨ, ਉਹ ਸਭ ਉੱਤਰ ਜਾਂਦੇ ਹਨ। ਇਸ ਗੱਲ ਦੀ ਪੁਸ਼ਟੀ ਸ੍ਰੀ ਗੁਰੂਰਾਮਦਾਸ ਜੀ ਕਰਦੇ ਹਨ : -

### **ਜਨਮ ਜਨਮ ਕੇ ਕਿਲਬਿਖ ਦੁਖ ਉਤਰੇ**

**ਗੁਰਿ ਨਾਮੁ ਦੀਓ ਰਿਨੁ ਲਾਥਾ ॥** (ਅੰਗ 696)

ਇਸਲਾਮ ਵਿੱਚ ਮੁਹੰਮਦ ਸਾਹਿਬ ਨੇ ਦੁਨਿਆਵੀ ਕਰਜੇ ਉਤਾਰਨ ਉਪਰ ਜ਼ੋਰ ਦਿੱਤਾ ਹੈ। ਇਸ ਲਈ ਮੁਸਲਮਾਨ ਵੀਰਾਂ ਨੂੰ ਹਦਾਇਤ ਹੈ ਕਿ ਜਿਸ ਨੇ ਵੀ ਹੱਜ ਤੇ ਜਾਣਾ ਹੋਵੇ ਤਾਂ ਪਹਿਲਾਂ ਲਾਜ਼ਮੀ ਆਪਣੇ ਸਾਰੇ ਕਰਜੇ ਉਤਾਰ ਕੇ ਜਾਵੇ ਤੱਦ ਹੀ ਉਸ ਦੀ ਯਾਤਰਾ ਸਫਲ ਹੋਵੇਗੀ।

ਗੁਰਮਤਿ ਵਿੱਚ ਇਹ ਰਿਣ, ਇਸ ਪ੍ਰਕਾਰ ਹਨ -ਪਿਤਰੀ ਰਿਣ, ਦੇਵ ਰਿਣ, ਗੁਰੂਰਿਣ ਅਤੇ ਬ੍ਰਹਮ ਰਿਣ। ਪਹਿਲਾਂ ਪਿਤਰੀ ਰਿਣ ਹੈ। ਮਾਂ ਬਾਪ ਨੇ ਪਾਲ ਪੋਸ ਕੇ, ਪੜ੍ਹਾ ਲਿਖਾ ਕੇ ਸਾਨੂੰ ਆਪਣੇ ਪੈਰਾਂ ਤੇ ਖੜਾ ਕੀਤਾ। ਇਹ ਉਨ੍ਹਾਂ ਦਾ ਸਾਡੇ ਉਪਰ ਕਰਜ਼ਾ ਹੈ। ਜਦੋਂ ਛੋਟੇ ਬੱਚੇ ਸੀ, ਲਾਚਾਰ ਸੀ, ਮਾਂ ਬਾਪ ਨੇ ਸਾਡੀ ਸੇਵਾ ਕੀਤੀ। ਹੁਣ ਉਹ ਬੁੱਢੇ ਹੋ ਗਏ ਹਨ, ਕਮਜ਼ੋਰ ਹੋ ਗਏ ਹਨ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹੁਣ ਉਨ੍ਹਾਂ ਦੀ ਸੇਵਾ ਦੀ ਦੇਖ ਭਾਲ ਕਰੀਏ, ਤੱਦ ਹੀ ਇਹ ਕਰਜ਼ਾ ਉਤਰੇਗਾ।

ਦੂਸਰਾ ਦੇਵ ਰਿਣ ਹੈ। ਬਹੁਤ ਸਾਰਿਆਂ ਦੇਵਤਿਆਂ ਤੋਂ ਸਾਨੂੰ ਜੀਵਨ ਮਿਲ ਰਿਹਾ ਹੈ। ਜਿਵੇਂ ਗੁਰਬਾਣੀ, ਆਸਾ ਦੀ ਵਾਰ ਵਿੱਚ ਦੱਸਦੀ ਹੈ : -

**ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥**

**ਤਾਹੋਆ ਪਾਕੁ ਪਵਿਤੁ ॥** (ਅੰਗ 473)

ਅੰਨ ਦੇਵਤੇ ਤੋਂ ਜੀਵਨ ਮਿਲ ਰਿਹਾ ਹੈ, ਪਾਣੀ ਦੇਵਤੇ ਤੋਂ ਬਿਨਾਂ ਜੀਵਨ ਬਤੀਤ ਕਰਨਾ ਕਠਿਨ ਹੈ, ਬਸੰਤਰ ਦੇਵਤਾ ਸਾਡੀ ਸਹਾਇਤਾ ਕਰ ਰਿਹਾ ਹੈ। ਇਹ ਸਭ ਦੇਵਤੇ ਸ਼ਕਤੀਆਂ ਰੱਖਦੇ ਹਨ ਤੇ ਸਾਡੇ ਸਰੀਰ ਦੀ ਹੋਂਦ

ਨੂੰ ਸੰਭਾਲ ਕੇ ਰੱਖਣ ਵਿੱਚ ਬਹੁਤ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦਾ ਸਾਡੇ ਉਪਰ ਬਹੁਤ ਕਰਜ਼ਾ ਹੈ। ਜੇ ਸਾਨੂੰ ਇਨ੍ਹਾਂ ਤੋਂ ਜੀਵਨ ਮਿਲ ਰਿਹਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਕਿਸੇ ਨੂੰ ਜੀਵਨ ਦਾਨ ਦੇਣ ਵਾਲੇ ਬਣੀਏ। ਸਾਡੇ ਅੰਦਰ ਤਾਮੀਰੀ ਰੁਚੀਆਂ ਪੈਦਾ ਹੋਣ ਤਾਂ ਜੋ ਦੇਵ ਰਿਣ ਉੱਤਰ ਸਕਿਏ।

ਤੀਸਰਾ ਗੁਰੂਦਾ ਰਿਣ ਹੈ। ਗੁਰੂਨੇ ਸਾਨੂੰ ਆਪਣੀ ਸਿੱਖਿਆ ਦੇ ਕੇ ਇੱਕ ਚੰਗੇ ਸਿੱਖ ਬਣਨ ਦੀ ਪ੍ਰੇਰਨਾ ਦਿੱਤੀ ਹੈ। ਇਸ ਲਈ ਸਾਡੇ ਉਪਰ ਗੁਰੂਦਾ ਬਹੁਤ ਅਹਿਸਾਨ ਹੈ। ਇਹ ਸਾਡੇ ਉਪਰ ਗੁਰੂਦਾ ਬਹੁਤ ਵੱਡਾ ਕਰਜ਼ਾ ਹੈ। ਜੋ ਗੁਰੂਦਾ ਉਪਦੇਸ਼ ਹੈ, ਉਸ ਦੀ ਕਮਾਈ ਕਰਕੇ ਤੇ ਉਸ ਉਪਰ ਚੱਲਣ ਨਾਲ ਹੀ ਇਹ ਸਾਡਾ ਕਰਜ਼ਾ ਉਤਰੇਗਾ। ਨਾਲ ਹੀ ਗੁਰੂਸਾਹਿਬ ਨੇ ਜੋ ਦੇਣ ਦਿੱਤੀ ਹੈ ਉਸ ਦਾ ਸੱਚੇ ਦਿਲੋਂ ਧੰਨਵਾਨ ਕਰੀਏ।

ਚੌਥਾ ਬ੍ਰਹਮ ਰਿਣ ਹੈ। ਅਸੀਂ ਜਦ ਬੱਚੇ ਦੇ ਰੂਪ ਵਿੱਚ ਸੰਸਾਰ ਵਿੱਚ ਆਏ ਤਾਂ ਬਿਲਕੁਲ ਭੋਲੇ ਤੇ ਸਾਫ ਸੀ, ਨਾ ਕੋਈ ਹਿਰਦੇ ਵਿੱਚ ਸੋਗ ਨਾ ਤਨ ਤੇ ਕੋਈ ਰੋਗ ਤੇ ਨਾ ਕਿਸੇ ਪ੍ਰਕਾਰ ਦੀ ਚਿੰਤਾ ਸੀ ਪਰ ਜਿਉਂ ਜਿਉਂ ਵੱਡੇ ਹੋ ਕੇ ਕਬਰ ਤੱਕ ਪੁਜਦੇ ਹਾਂ, ਤਿਉਂ ਤਿਉਂ ਭੋਲਾਪਨ ਤੇ ਉਹ ਪਵਿੱਤਰਤਾ ਸਾਡੇ ਪਾਸੋਂ ਖਤਮ ਹੁੰਦੀ ਜਾਂਦੀ ਹੈ। ਪਰਮਾਤਮਾ ਤਾਂ ਤਾਂ ਦੀ ਹੀ ਖੁਸ਼ ਹੋਵੇਗਾ ਜਿਵੇਂ ਉਸ ਨੇ ਸਾਨੂੰ ਭੇਜਿਆ ਸੀ, ਤੈਸਾ ਹੀ ਅਸੀਂ ਇਸ ਸੰਸਾਰ ਤੋਂ ਵਾਪਸ ਜਾਈਏ, ਤਾਂ ਇਹ ਰਿਣ ਇਸ ਪ੍ਰਕਾਰ ਉਤਰੇਗਾ, ਸਾਬਤ ਸੂਰਤ ਰਹੀਏ ਅਤੇ ਉਸ ਦਾ ਸਿਮਰਨ ਕਰੀਏ।



## ਬੰਦੇ ਖੋਜੁ ਦਿਲ ਹਰ ਰੋਜ਼

ਸਾਰੇ ਪਦਾਰਥ ਮਿਹਨਤ ਕਰਕੇ ਬਾਹਰੋਂ ਪ੍ਰਾਪਤ ਹੁੰਦੇ ਹਨ ਪਰ ਪਰਮਾਤਮਾ ਅੰਦਰੋਂ ਮਿਲੇਗਾ। ਪ੍ਰਭੁਤਾ ਬਾਹਰੋਂ ਮਿਲੇਗੀ ਪਰ ਪਰਮਾਤਮਾ ਅੰਦਰ ਹੋਵੇਗਾ। ਜੇ ਕੁਝ ਵੀ ਸਾਨੂੰ ਅੱਜ ਤੱਕ ਮਿਲਿਆ ਹੈ ਸਭ ਬਾਹਰੋਂ ਮਿਲਿਆ ਹੈ। ਇਸ ਲਈ, ਆਪਣੀ ਗਲਤ ਫਹਿਸ਼ੀ ਕਾਰਨ, ਅਸੀਂ ਸੋਚਦੇ ਹਾਂ ਕਿ ਪਰਮਾਤਮਾ ਵੀ ਸ਼ਾਇਦ ਬਾਹਰੋਂ ਹੀ ਮਿਲੇਗਾ ਪਰ ਐਸਾ ਨਹੀਂ ਹੈ। ਸਾਡੀ ਇੱਕ ਬਾਹਰ ਦੀ ਤੇ ਇਕ ਅੰਦਰ ਦੀ ਦੁਨੀਆਂ ਹੈ। ਸ੍ਰੀ ਗੁਰੂਗ੍ਰੰਥ ਸਾਹਿਬ ਵਿੱਚ ਸੁਖਮਨੀ ਸਾਹਿਬ ਦਾ ਕਰਤਾ, ਇਨ੍ਹਾਂ ਨੂੰ ਲੋਕਾਂ ਤੇ ਪ੍ਰਲੋਕ ਕਰਕੇ ਰਹਿੰਦਾ ਹੈ:-

**ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥**

**ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥**      (ਅੰਗ - 292)

ਦੋਵੇਂ, ਲੋਕ ਤੇ ਪ੍ਰਲੋਕ ਸੁੱਖੀ ਬਣਾਉਂਣੇ ਹਨ। ਭਾਵੇਂ ਇਹ ਕੰਮ ਬਹੁਤ ਕਠਿਨ ਹੈ ਪਰ ਰਸਤਾ ਇਹੋ ਹੀ ਹੈ। ਲੋਕ ਤਾਂ ਸੰਸਾਰ ਦੇ ਧਨ ਨਾਲ ਸੁੱਖੀ ਹੁੰਦਾ ਹੈ ਪਰ ਪ੍ਰਲੋਕ ਨਾਮ ਧਨ ਨਾਲ ਹੋਵੇਗਾ। ਸੰਸਾਰ ਦਾ ਧਨ ਕਮਾਉਣ ਦਾ ਤਰੀਕਾ ਤਾਂ ਅਸੀਂ ਸਾਰੇ ਜਾਣਦੇ ਹਾਂ ਤੇ ਦਿਨ ਰਾਤ ਇਯ ਕੰਮ ਵਿੱਚ ਜੁੱਟੇ ਹੋਏ ਹਾਂ ਪਰ ਨਾਮ ਧਨ ਇਕੱਠਾ ਕਰਨ

ਲਈ ਕੋਈ ਵਿਰਲਾ, ਭਾਗਾਂ ਵਾਲਾ ਹੀ ਉੱਦਮ ਕਰਦਾ ਹੈ। ਸੰਸਾਰ ਦੇ ਧਨ ਨਾਲ ਸਹੂਲਤਾਂ ਜ਼ਰੂਰ ਹਨ ਪਰ ਅਸਲੀ ਸੁੱਖ ਕੇਵਲ ਨਾਮ ਧਨ ਤੋਂ ਹੀ ਮਿਲ ਸਕਦਾ ਹੈ। ਧਨ ਨਾ ਹੋਵੇ ਤਾਂ ਦੁੱਖ ਹੈ ਪਰ ਜੇ ਹੋਵੇ ਤਾਂ ਸੁੱਖ ਦੀ ਕੋਈ ਗਰੰਟੀ ਨਹੀਂ। ਸੰਸਾਰ ਦੇ ਧਨ ਨਾਲ ਕਦੇ ਵੀ ਕੋਈ ਰੱਜਦਾ ਨਹੀਂ ਤੇ ਇਹ ਸਦਾ ਬੋੜਾ ਹੀ ਲੱਗਦਾ ਹੈ। ਜੇ ਪਾਸ ਹੈ, ਉਸ ਤੇ ਤਸੱਲੀ ਨਹੀਂ ਤੇ ਜੋ ਪਾਸ ਨਹੀਂ ਹੈ, ਉਸ ਦੀ ਪ੍ਰਾਪਤੀ ਲਈ ਸਦਾ ਨੱਠ ਭੱਜ ਜਾਰੀ ਰਹਿੰਦੀ ਹੈ। ਇਸ ਨੂੰ ਕਦੇ ਵੀ ਬੰਨ੍ਹ ਨਹੀਂ ਲੱਗਦਾ। ਕੋਈ ਆਦਮੀ ਦੋ ਨਹੀਂ ਤਾਂ ਚਾਰ ਰੋਟੀਆਂ ਖਾ ਕੇ ਪੇਟ ਭਰ ਲੈਦਾ ਹੈ ਪਰ ਮਨ ਦੀ ਭੁੱਖ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ। ਤ੍ਰਿਸ਼ਨਾ ਦੀ ਅੱਗ ਕਦੇ ਨਹੀਂ ਬੁਝਦੀ, ਜਿੰਨਾ ਬਾਲਣ ਪਾਉਂਗੇ, ਇਹ ਹੋਰ ਤੇਜ਼ ਹੁੰਦੀ ਜਾਵੇਗੀ। ਤ੍ਰਿਸ਼ਨਾ ਇੱਕ ਐਸੀ ਬਾਲਟੀ ਹੈ ਜਿਸ ਦਾ ਬੱਲਾ ਨਹੀਂ ਹੁੰਦਾ। ਐਸੀ ਬਾਲਟੀ ਨੂੰ ਜਿੰਨੀ ਵਾਰੀ ਮਰਜ਼ੀ ਖੂਹ ਵਿੱਚ ਪਾਵੇਂ ਜਾਂ ਜਿੰਨੇ ਮਰਜ਼ੀ ਖੂਹ ਬਦਲ ਲਵੇ, ਇਹ ਖਾਲੀ ਦੀ ਖਾਲੀ ਹੀ ਰਹੇਗੀ।

ਸਹੂਲਤ ਤੇ ਸੁੱਖ ਦਾ ਫਰਕ ਸਮਝਣਾ ਜ਼ਰੂਰੀ ਹੈ। ਇੱਕ ਆਦਮੀ ਪੈਦਲ ਚੱਲਦਾ ਹੈ, ਉਸ ਲਈ ਮੋਟਰ ਕਾਰ ਸਹੂਲਤ ਹੈ। ਇਸ ਤਰ੍ਹਾਂ ਝੌਪਤੀ ਨਾਲੋਂ ਇੱਕ ਚੰਗਾ ਮਕਾਨ ਸਹੂਲਤ ਹੈ। ਗੱਲ ਕੇਵਲ ਏਨੀ ਹੈ ਕਿ ਛੋਟੀ ਚੀਜ਼ ਨਾਲ ਆਦਮੀ ਦਾ ਹੰਕਾਰ ਚੋਟ ਖਾਂਦਾ ਹੈ ਤੇ ਵੱਡੇ ਪਦਾਰਥਾਂ ਦੀਆਂ ਸਹੂਲਤਾਂ ਨਾਲ ਇਹ ਫੈਲਦਾ ਹੈ। ਇਸ ਨੂੰ ਰਾਜ ਤੇ ਜੋਗ ਕਰਕੇ ਵੀ ਕਿਹਾ ਗਿਆ ਹੈ।

**ਜਿਵੇਂ :-**

**ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਓ ॥** (ਅੰਗ - 1390)

ਸੰਸਾਰ ਦੀ ਸਹੂਲਤ, ਰਾਜ ਦੀ ਸਹੂਲਤ ਹੈ ਪਰ ਪਰਲੋਕ ਦਾ ਸੁਹੇਲੇ ਹੋਣਾ ਜੋਗ ਕਿਹਾ ਹੈ। ਇਨ੍ਹਾਂ ਦੋਹਾਂ ਨੂੰ ਇਕੱਠੇ ਕਰਨਾ, ਹਰ ਸਿੱਖ ਦੀ ਜਿੰਦਗੀ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਸਿੱਖ ਨੇ ਸੰਸਾਰ ਦਾ ਧਨ, ਨਿਰੰਕਾਰ ਦੇ ਵਾਸਤੇ ਛੱਡਣਾ ਨਹੀਂ ਬਲਕਿ ਨਾਲ ਨਾਲ ਇੱਕ ਹੋਰ ਨਾਮ ਧਨ ਵੀ ਇਕੱਠਾ ਕਰਨਾ ਹੈ। ਪਰਮਾਤਮਾ ਦਾ ਖੜਾਨਿਆਂ ਵਾਲਾ, ਹਰ ਤਰ੍ਹਾਂ ਦੇ ਰਸ ਤੇ ਆਨੰਦ ਦੇਣ ਵਾਲਾ ਨਾਮ, ਕਿਸੇ ਬਜ਼ਾਰ, ਤੀਰਥ ਜਾਂ ਕਿਸੇ ਧਾਰਮਿਕ ਅਸਥਾਨ ਤੋਂ ਨਹੀਂ ਮਿਲੇਗਾ। ਇਹ ਸਾਡੇ ਅੰਦਰ ਹੀ ਹੈ, ਤਦੇ ਗੁਰਬਾਣੀ ਦੱਸਦੀ ਹੈ : -

**ਨਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮੁ ॥**

**ਦੇਹੀ ਮਹਿ ਇਸ ਦਾ ਬਿਸਾਮੁ ॥** (ਅੰਗ - 293)

ਜੋ ਨਾਮ ਧਨ ਨੂੰ ਬਾਹਰ ਭਾਲਦੇ ਫਿਰਦੇ ਹਨ ਉਹ ਬਹੁਤ ਵੱਡੇ ਭਰਮ ਤੇ ਭੁਲੇਖੇ ਵਿੱਚ ਹਨ। ਜਦ ਕਿ ਅਸਲੀਅਤ ਇਹ ਹੈ ਕਿ ਧਨ ਤੇ ਪਦਾਰਥ ਮਿਹਨਤ ਕਰਕੇ ਬਾਹਰੋਂ ਮਿਲਣਗੇ ਪਰ ਪ੍ਰਭੂਦਾ ਨਾਮ ਧਨ, ਭਗਤੀ ਤੇ ਉੱਦਮ ਕਰਕੇ ਅੰਦਰੋਂ ਮਿਲੇਗਾ। ਇਸ ਲਈ ਗੁਰਬਾਣੀ ਦਾ ਫੈਸਲਾ ਹੈ : -

**ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥**

**ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥** (ਅੰਗ - 102)

ਇਸ ਬਾਰੇ ਸੋਮਣੀ ਭਗਤ ਕਬੀਰ ਜੀ ਵੀ ਉਪਦੇਸ਼ ਕਰਦੇ ਹਨ :-

**ਬੰਦੇ ਖੋਜੁ ਦਿਲ ਹਰ ਰੋਜ਼ ਨਾ ਫਿਰੁ ਪਰੇਸਾਨੀ ਮਾਹਿ ॥**

**ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥** (ਅੰਗ- 727)

ਐ ਜੀਵ ! ਤੈਨੂੰ ਪਰਮਾਤਮਾ ਮਿਲਾਪ ਲਈ ਬਾਹਰ ਭਟਕਣ ਦੀ ਲੋੜ ਨਹੀਂ ਸਗੋਂ ਉਹ ਤਾਂ ਤੈਨੂੰ ਤੇਰੇ ਅੰਦਰ ਦੀ ਖੋਜ ਕਰਨ ਨਾਲ ਨਸੀਬ ਹੋ ਜਾਵੇਗਾ। ਇਹ ਸਾਰਾ ਜਗਤ ਇੱਕ ਜਾਦੂਜਿਹਾ ਹੈ, ਇੱਕ ਤਮਾਸ਼ਾਂ ਜਿਹਾ ਹੈ, ਇਸ ਦੇ ਮੇਹ ਵਿੱਚ ਬਹੁਤ ਖਚਿਤ ਹੋਣ ਨਾਲ ਕੁਝ ਵੀ ਹੱਥ ਪੱਲੇ ਪੈਣ ਵਾਲਾ ਨਹੀਂ। ਕਬੀਰ ਜੀ ਅੱਗੇ ਹੋਰ ਸਮਝਾਉਂਦੇ ਹਨ :-

**ਅਸਮਾਨ ਮਿ”ਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥**

**ਕਰਿ ਫਕਰੁ ਦਾਇਕ ਲਾਇ ਚਸਮੇ ਤਹਾ ਮਉਜੂਦੁ ॥ 3 ॥** (ਅੰਗ- 727)

ਪਰਮਾਤਮਾ ਨੂੰ ਕਿਸੇ ਸੱਤਵੇਂ ਅਸਮਾਨ ਉੱਪਰ ਬੈਠਾ ਨਾ ਸਮਝੋ। ਸਗੋਂ ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ। ਉਸ ਨੂੰ ਭਗਤੀ ਦੀ ਐਨਕ ਰਾਹੀਂ ਵੇਖੋ ਤਾਂ ਉਹ ਹਰ ਥਾਂ ਵਿਆਪਕ ਨਜ਼ਰ ਆਵੇਗਾ। ਗੱਲ ਸਾਰੀ ਮਨ ਨੂੰ ਅੰਦਰ ਟਿਕਾਉਂਣ ਦੀ ਹੈ :-

**ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥** (ਅੰਗ-727)

ਅਸੀਂ ਵੇਖਦੇ ਹਾਂ ਕਿ ਅੱਜ ਕਲੁ ਸਾਰੀ ਦੁਨੀਆਂ ਵਿੱਚ ਦਿਨ ਪ੍ਰਤੀ ਦਿਨ ਧਨ ਵਧਦਾ ਜਾ ਰਿਹਾ ਹੈ ਪਰ ਧਰਮ ਘਟਦਾ ਜਾ ਰਿਹਾ ਹੈ। ਇੱਕ ਘਰ ਵਿੱਚ ਪਰਿਵਾਰ ਦੇ ਦਸ ਮੈਂਬਰ ਹਨ ਪਰ ਧਰਮੀ ਕੋਈ ਵੀ ਨਹੀਂ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਧਰਮ ਦੀ ਵਿਸੀਅਤ ਨਹੀਂ ਕੀਤੀ ਜਾ ਸਕਦੀ ਜਦ ਕਿ ਧਨ-ਜਾਇਦਾਦ, ਪਿਤਾ ਜਾਂ ਪੋਤਰੇ ਨੂੰ ਦੇ ਸਕਦੀ ਹੈ। ਕਿਸੇ ਦੀ ਲਾਟਰੀ ਨਿਕਲ ਸਕਦੀ ਹੈ ਤੇ ਉਹ ਕਰੋੜਪਤੀ ਬਣ ਸਕਦਾ ਹੈ। ਪਰ ਪਦਾਰਥਾਂ ਦੀ ਤਗੂੰ ਰੱਬੀ ਰਸ ਕਿਸੇ ਦੂਸਰੇ ਨੂੰ ਉਧਾਰ ਨਹੀਂ ਦਿੱਤਾ ਜਾ ਸਕਦਾ। ਇਹ ਤਾਂ ਖੁਦ ਘਾਲਣਾ ਘਾਲ ਕੇ ਹੀ ਰਸ ਮਾਣਿਆ ਜਾ ਸਕਦਾ ਹੈ ਤਦੇ ਹੀ ਗੁਰਬਾਣੀ ਦਾ ਉਪਦੇਸ਼ ਹੈ :-

**ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥**

**ਆਪਣੁ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥** (ਅੰਗ- 474)

ਹਾਂ, ਇਹ ਜ਼ਰੂਰ ਹੈ ਕਿ ਕਿਸੇ ਨੂੰ ਸਮਝਾਇਆ ਜਾ ਸਕਦਾ ਹੈ, ਪ੍ਰੇਰਨਾ ਦਿੱਤੀ ਜਾ ਸਕਦੀ ਹੈ ਕਿ ਨਾਮ ਧਨ ਸਭ ਤੋਂ ਮਹਾਨ ਹੈ ਪਰ ਖੋਜ ਖੁਦ ਹੀ ਕਰਨੀ ਹੋਵੇਗੀ।

ਹੋਰ ਧਰਮ ਨਿੱਜੀ ਦੋਲਤ ਹੈ, ਜੋ ਕੇਵਲ ਜਪਦਿਆਂ ਹੀ ਪ੍ਰਾਪਤੀ ਹੁੰਦੀ ਹੈ, ਕਿਸੇ ਦੂਸਰੇ ਪਾਸ ਬੈਠਿਆਂ ਬਿਠਾਏ ਨਹੀਂ ਮਿਲ ਸਕਦੀ। ਪ੍ਰਹਿਲਾਦ ਨੇ ਚਾਹਿਆ ਸੀ ਕਿ ਜੋ ਨਾਮ ਰਸ ਮੈਨੂੰ ਆਇਆ ਹੈ, ਉਹ ਮੇਰੇ ਪਿਤਾ

ਹਰਨਾਖਸ਼ ਨੂੰ ਵੀ ਆਵੇ ਪਰ ਐਸਾ ਨਹੀਂ ਹੋ ਸਕਿਆ। ਪਿਤਾ ਧਨਵਾਨ ਹੈ, ਪੁੱਤਰ ਆਪੇ ਧਨਵਾਨ ਹੋ ਗਿਆ। ਪਤੀ ਰਾਜਾ ਹੈ, ਪਤਨੀ ਆਪੇ ਰਾਣੀ ਬਣ ਗਈ ਪਰ ਧਾਰਮਿਕ ਦੁਨੀਆਂ ਵਿੱਚ ਐਸਾ ਨਹੀਂ ਹੈ। ਮੀਰਾ ਧਾਰਮਿਕ ਇਸਤਰੀ ਹੈ ਪਰ ਪਤੀ ਨਹੀਂ ਤੇ ਨੋਬਤ ਇਥੋਂ ਤਕ ਪੁੱਜ ਗਈ ਕਿ ਪਤੀ ਨੇ ਘਰੋਂ ਬਾਹਰ ਕੱਢ ਦਿੱਤਾ। ਉਹ ਵਿਚਾਰੀ ਸਾਰਾ ਜੀਵਨ ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ। ਇਸੇ ਤਰ੍ਹਾਂ ਧਾਰਮਿਕ ਦੁਨੀਆਂ ਵਿੱਚ ਭਗਤ ਤ੍ਰਿਲੋਚਨ ਜੀ, ਧਾਰਮਿਕ ਹਨ ਪਰ ਉਨ੍ਹਾਂ ਦੀ ਪਤਨੀ ਨਹੀਂ ਤੇ ਉਸ ਨੂੰ ਭਗਤ ਜੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ : -

### **ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥**

**ਦੁਕਿਤੁ ਸੁਕਿਤੁ ਬਾਰੋ ਕਰਮੁ ਰੀ ॥**

(ਅੰਗ 695)

ਐ ਗਵਾਰ ਇਸਤਰੀ! ਕਿਉਂ ਪਰਮਾਤਮਾ ਦੀ ਨਿੰਦਾ ਕਰਦੀ ਹੈ। ਪਹਿਲਾਂ ਹੀ ਤੂੰ ਦੁੱਖੀ ਹੈ ਤੇ ਨਿੰਦਾ ਕਰਕੇ ਹੋਰ ਦੁੱਖੀ ਕਿਉਂ ਹੋ ਰਹੀ ਹੈ। ਵੇਖ, ਕੋਈ ਵੀ ਫਲ ਬੀਜ ਤੋਂ ਬਿਨ੍ਹਾਂ ਨਹੀਂ ਹੁੰਦਾ। ਕਰਮ ਬੀਜ ਹੈ ਤੇ ਉਸ ਤੋਂ ਜੋ ਵੀ ਦੁੱਖ ਜਾਂ ਸੁੱਖ ਮਿਲਦਾ ਹੈ ਉਹ ਫਲ ਹੈ। ਹੁਣ ਤੂੰ ਦੁੱਖੀ ਹੈ, ਲਾਜ਼ਮੀ ਕੋਈ ਬੀਜ ਐਸਾ ਬੋਇਆ ਹੋਵੇਗਾ, ਜਿਸ ਦਾ ਫਲ ਮਿਲ ਰਿਹਾ ਹੈ। ਹੁਣ ਅੱਗੇ ਐਸੇ ਬੀਜ ਬੋ ਰਹੀ ਹੈ ਤੇ ਹੋਰ ਦੁੱਖੀ ਹੋਵੇਗੀ।

ਇਥੋਂ ਤੱਕ ਕਿ ਗੁਰੂਘਰ ਵਿੱਚ ਵੀ ਸ੍ਰੀ ਗੁਰੂਰਾਮਦਾਸ ਜੀ ਦੀ ਗੱਦੀ ਦਾ ਵਾਰਸ ਅਖਵਾਉਣ ਵਾਲਾ ਉਨ੍ਹਾਂ ਦਾ ਆਪਣਾ ਪੁੱਤਰ ਪ੍ਰਿਥੀ ਚੰਦ, ਪਿਤਾ ਦੇ ਧਾਰਮਿਕ ਜੀਵਨ ਵਿੱਚੋਂ ਕੁਝ ਨਾ ਲੈ ਸਕਿਆ ਤੇ ਸਗੋਂ ਸਾਰੀ ਉੱਮਰ ਉਨ੍ਹਾਂ ਨਾਲ ਲੜਦਾ ਝਗੜਦਾ ਹੀ ਰਿਹਾ। ਤਦੇ ਗੁਰਸਾਹਿਬ ਜੀ ਨੂੰ ਕਹਿਣਾ ਪਿਆ : -

**ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥**

**ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥**

(ਅੰਗ - 1200)

ਆਮ ਸੰਸਾਰ ਵਿੱਚ ਦਰਖਤਾਂ ਦੇ ਬੀਜ ਕੋਈ ਬੀਜਦਾ ਹੈ ਪਰ ਫਲ ਕਾਫੀ ਸਮੇਂ ਬਾਅਦ ਉਸਦੇ ਪੁੱਤਰ ਪੋਤਰੇ ਖਾਂਦੇ ਹਨ ਪਰ ਅਸੀਂ ਆਪਣੇ ਜੀਵਨ ਵਿੱਚ ਜੋ ਕਰਮ ਕਰਦੇ ਹਾਂ ਉਨ੍ਹਾਂ ਦਾ ਫਲ ਤਾਂ ਸਾਨੂੰ ਆਪ ਹੀ ਖਾਣਾ ਪੈਂਦਾ ਹੈ, ਹਾਂ ਦੇਰ ਸਵੇਰ ਜ਼ਰੂਰ ਹੋ ਸਕਦੀ ਹੈ। ਜਿਵੇਂ ਗੁਰਬਾਣੀ ਪੁਸ਼ਟੀ ਕਰਦੀ ਹੈ : -

**ਆਪੇ ਬੀਜਿਆਪੇ ਹੀ ਖਾਹੁ ॥**

**ਨਾਨਕ ਹੁਕਮੀ ਆਵਹੁ ਜਾਹੁ ॥**

(ਜਪੁ ਜੀ ਸਾਹਿਬ)

ਮਨੁੱਖ ਨੂੰ ਨਾਮ ਧਨ ਦੀ ਮਹਾਨਤਾ ਬਾਰੇ ਪਤਾ ਨਹੀਂ। ਇਸ ਲਈ ਜਿਤਨੀ ਮਿਹਨਤ ਤੇ ਸਮਾਂ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਖਰਚ ਕਰਦਾ ਹੈ, ਉਸ ਦਾ ਦੱਸਵਾਂ ਹਿੱਸਾ ਵੀ ਪਰਮਾਤਮਾ ਮਿਲਾਪ ਲਈ ਨਹੀਂ ਕੱਢਦਾ। ਸਾਡਾ ਵਿਸ਼ਵਾਸ ਤੇ ਭਰੋਸਾ ਡੋਲਦਾ ਰਹਿੰਦਾ ਹੈ। ਆਮ ਮਨੁੱਖ ਦਾ ਜੀਵਨ ਦੱਸਦਾ ਹੈ ਕਿ ਇਹ ਪਰਿਵਾਰ ਨਾਲ ਜੀਅ ਰਿਹਾ ਹੈ, ਕਾਰੋਬਾਰ ਨਾਲ ਜੀਅ ਰਿਹਾ ਹੈ, ਪਰ ਪਰਮਾਤਮਾ ਨਾਲ ਨਹੀਂ। ਧਾਰਮਿਕ ਜੀਵਨ ਹੈ ਗੁਰੂਤੇ ਪਰਮਾਤਮਾ ਨਾਲ ਜੀਉਣਾ। ਮਨੁੱਖ ਪਾਸ ਹਰ ਤਰ੍ਹਾਂ ਦਾ ਜੀਵਨ ਹੈ ਪਰ ਧਾਰਮਿਕ ਜੀਵਨ ਨਹੀਂ। ਇਸ ਚੱਕਰ ਵਿੱਚ

ਨਾ ਰਹਿਣਾ ਕਿ ਕੋਈ ਮਨੁੱਖ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ, ਕਥਾ-ਕੀਰਤਨ ਸੁਣ ਕੇ ਧਾਰਮਿਕ ਹੋ ਜਾਂਦਾ ਹੈ। ਇਸ ਤਰ੍ਹਾਂ ਤਾਂ ਸਾਰੇ ਉੱਥੇ ਹਾਜ਼ਰੀ ਭਰਦੇ ਹੋਏ ਧਾਰਮਿਕ ਬਣ ਜਾਂਦੇ, ਪਰ ਐਸਾ ਨਹੀਂ ਹੈ। ਗੁਰਦੁਆਰੇ ਵੀ ਅਸੀਂ ਨਾਮ ਧਨ ਨਹੀਂ ਲੱਭਦੇ ਸਗੋਂ ਆਪਣੀਆਂ ਲੋੜਾਂ ਲਈ ਹੀ ਜਾਂਦੇ ਹਨ, ਜੋ ਬਾਹਰ ਸਾਡੀ ਭੱਜ ਦੌੜ ਨਾਲ ਪੂਰੀਆਂ ਨਹੀਂ ਹੋਈਆਂ ਤੇ ਸੋਚਦੇ ਹਾਂ ਕਿ ਸ਼ਾਇਦ ਇਥੋਂ ਪੂਰੀਆਂ ਹੋ ਜਾਣ।

ਦਰਅਸਲ ਪਹਿਲਾਂ ਧਰਮ ਨੂੰ ਸਮਝਣਾ ਹੋਵੇਗਾ ਤੇ ਫਿਰ ਉਸ ਰਸਤੇ ਤੇ ਚੱਲਣਾ ਹੋਵੇਗਾ। ਅਸੀਂ ਆਮ ਕਹਿ ਦਿੰਦੇ ਹਾਂ ਕਿ ਪਰਮਾਤਮਾ ਦਾ ਸਿਮਰਨ ਕਰੋ ਪਰ ਮੁਸ਼ਕਿਲ ਇਹ ਹੈ ਕਿ ਜਿਸ ਦੀ ਸਾਨੂੰ ਸਮਝ ਨਹੀਂ, ਤੇ ਨਾ ਹੀ ਜਿਸ ਦੀ ਮਹਾਨਤਾ ਦਾ ਪਤਾ ਹੈ ਉਸ ਦੇ ਮਿਲਾਪ ਲਈ ਤੜਪ ਕਿਵੇਂ ਪੈਦਾ ਹੋ ਸਕਦੀ ਹੈ। ਸ੍ਰੀ ਗੁਰੂਨਾਨਕ ਦੇਵ ਜੀ ਇਸ ਬਾਰੇ ਸਮਝਾਉਂਦੇ ਹਨ : -

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥

ਪਹਿਲਾ ਵਸਤੂ ਸਿਵਾਣਿ ਕੈ ਤਾਂ ਕੀਚੈ ਵਾਪਾਰੁ ॥ (ਅੰਗ 141●)

ਐ ਜਗਤ ਰਚਨਾ ਵਿਚੋਂ ਜਵਾਨ, ਸੁੰਦਰ, ਹਿਰਨ ਦੇ ਨੇਤਰਾਂ ਵਾਲੀਏ, ਭੋਲੀਏ ਜੀਵ ਇਸਤਰੀਏ ! ਇੱਕ ਬਹੁਤ ਛੂੰਘੇ ਭੇਤ ਵਾਲੀ ਗੱਲ ਧਿਆਨ ਨਾਲ ਸੁਣ ਕਿ ਜਦੋਂ ਕੋਈ ਚੀਜ਼ ਖਰੀਦਣੀ ਹੋਵੇ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖੋ ਤੱਦ ਉਸ ਦਾ ਵਪਾਰ ਕਰੋ। ਇਥੇ ਗੁਰੂਜੀ ਕਵੀਆਂ ਵਾਲੀ ਅਲੰਕਾਰਕ ਭਾਸ਼ਾ ਵਰਤ ਰਹੇ ਹਨ। ਵੇਖੋ, ਪਰਮਾਤਮਾ ਨੇ ਕੁਝ ਨਾ ਕੁਝ ਸੁੰਦਰਤਾ ਸਭ ਨੂੰ ਦਿੱਤੀ ਹੈ ਜਿਵੇਂ ਕੋਇਲ ਦੀ ਅਵਾਜ਼ ਵਿੱਚ ਮਿਠਾਸ ਹੈ। ਸਰੀਰਕ ਤੌਰ ਤੇ ਸੁੰਦਰਤਾ ਮੌਰ ਨੂੰ ਦਿੱਤੀ ਹੈ, ਚਾਲ ਵਿੱਚ ਮਹੁਰਤਾ ਹੁੰਸ ਕੋਲ ਹੈ, ਜੀਵਨ ਪ੍ਰਬਲ ਸ਼ੇਰ ਨੂੰ ਦਿੱਤਾ ਹੈ ਅਤੇ ਅੱਖਾਂ ਦੀ ਸੁੰਦਰਤਾ ਹਿਰਨ ਪਾਸ ਹੈ। ਹਿਰਨ ਦੇ ਨੇੜ੍ਹ ਬਹੁਤ ਸੁੰਦਰ ਹਨ ਪਰ ਇਹ ਆਪਣੀਆਂ ਅੱਖਾਂ ਤੋਂ ਹੀ ਧੋਖਾ ਖਾਂਦਾ ਹੈ।

ਕਹਿੰਦੇ ਹਨ ਕਿ ਗਰਮੀ ਦੀ ਰੁੱਤ ਵਿੱਚ ਮਾਰਖੂਲ ਵਿੱਚ ਜਦ ਹਿਰਨ ਨੂੰ ਪਿਆਸ ਲੱਗਦੀ ਹੈ ਤਾਂ ਉਹ ਦੂਰ ਦਿਸਦੀ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਉਸ ਵੱਲ ਨੱਸਦਾ ਹੈ। ਪਰ ਜਦ ਪਾਸ ਪੁੱਜਦਾ ਹੈ ਤਾਂ ਰੇਤ ਮਿਲਦੀ ਹੈ। ਫਿਰ ਇਹੋ ਹੀ ਰੇਤ ਹੋਰ ਦੂਰ ਚਮਕਣ ਲੱਗ ਜਾਂਦੀ ਹੈ। ਵਿਚਾਰਾ ਸਾਰਾ ਦਿਨ ਦੌੜ ਦੌੜ ਕੇ ਆਪਣੇ ਪ੍ਰਾਣ ਦੇ ਦਿੰਦਾ ਹੈ। ਇਸੇ ਨੂੰ ਹੀ ਮਿਰਗ ਤ੍ਰਿਸ਼ਨਾ ਕਹਿੰਦੇ ਹਨ। ਮਨੁੰਖ ਵੀ ਹਿਰਨ ਵਾਂਗੂਦੁਨੀਆਵੀ ਪਦਾਰਥਾਂ ਦੀ ਤ੍ਰਿਸ਼ਨਾ ਪਿਛੇ, ਦਿਨ ਰਾਤ ਨੱਠਾ ਫਿਰਦਾ ਹੈ। ਸੋਰਦਾ ਹੈ ਕਿ ਬਹੁਤਾ ਧਨ ਪਦਾਰਥ ਮਿਲ ਜਾਵੇ, ਇਜ਼ਤ ਸਤਿਕਾਰ ਮਿਲ ਜਾਵੇ, ਪੁੱਤਰ ਧੀਆਂ ਮਿਲ ਜਾਣ ਤੇ ਮਹਿਲ ਮਾੜੀਆਂ ਮਿਲ ਜਾਣ ਤਾਂ ਸੁੱਖੀ ਹੋ ਜਾਵਾਂਗਾ। ਇਸ ਸਭ ਮਿਲ ਜਾਂਦੇ ਹਨ ਪਰ ਸੁੱਖ ਫਿਰ ਵੀ ਨਹੀਂ ਮਿਲਦਾ ਕਿਉਂਕਿ ਇਹ ਸਾਰੇ ਸੁੱਖ ਦਿਸਦੇ ਜ਼ਰੂਰ ਹਨ ਪਰ ਹੈ ਨਹੀਂ। ਇਹ ਸਭ ਕੇਵਲ ਲੋੜਾਂ ਦੀ ਪੂਰਤੀ ਹਨ। ਜੇ ਧਨ ਨਾਲ ਸੁੱਖ ਮਿਲਦਾ ਤਾਂ ਸਾਰੇ ਧਨਵਾਨ ਸੁੱਖੀ ਹੋਣੇ ਚਾਹੀਦੇ ਹਨ। ਜੇ ਪੁੱਤਰਾਂ ਪਾਸੋਂ ਸੁੱਖ ਮਿਲਦਾ ਤਾਂ ਪੁੱਤਰਾਂ ਧੀਆਂ ਵਾਲੇ ਰੌਂਦੇ ਪਿੱਟਣੇ ਨਹੀਂ ਚਾਹੀਦੇ ਹਨ। ਤਦੇ ਗਰਬਾਣੀ ਦਾ ਫੈਸਲਾ ਹੈ:-

**ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਜੀ ॥**(ਅੰਗ 411)

ਜਿਥੇ ਸੁੱਖ ਹੈ, ਮਨੁੰਖ ਨੂੰ ਉਸ ਦੀ ਸਮਝ ਨਹੀਂ ਤੇ ਆਪਣੀ ਨਾਸਮਝੀ ਕਾਰਨ, ਜਿਥੇ ਸੁੱਖ ਨਹੀਂ, ਉਥੇ ਸੁੱਖ ਲੱਭਣ ਦਾ ਯਤਨ ਕਰ ਰਿਹਾ ਹੈ। ਇਸ ਲਈ ਸਾਰਾ ਜੀਵਨ ਧਨ ਪਦਾਰਥ, ਪਰਿਵਾਰ ਤੇ ਕਾਰੋਬਾਰ ਝਮੇਲਿਆਂ ਵਿੱਚ ਹੀ ਭਟਕਣਾ ਚੱਲ ਰਹੀ ਹੈ, ਪਰ ਅੰਦਰ ਆਪਣੇ ਮਨ ਦੀ ਖੋਜ ਨਹੀਂ ਕਰਦਾ।

ਪਰਮਾਤਮਾ ਆਪਣੇ ਅੰਦਰ ਦੀ ਖੋਜ ਕਰਨ ਨਾਲ ਮਿਲਦਾ ਹੈ। ਗੁਰਦੁਆਰੇ ਜਾਕੇ ਸਤ ਸੰਗਤ ਕਰਨ ਦਾ ਇਹੋ ਹੀ ਮਕਸਦ ਹੈ ਕਿ ਸਾਨੂੰ ਇਸ ਸੱਚਾਈ ਬਾਰੇ ਸਮਝ ਆ ਜਾਵੇ, ਭਰੋਸਾ ਹੋ ਜਾਵੇ ਤੇ ਪਰਮਾਤਮਾ ਮਿਲਾਪ ਦੀ ਅੰਦਰ ਲਾਲਸਾ ਪੈਦਾ ਹੋ ਜਾਵੇ। ਗੱਲ ਸਾਰੀ ਚੇਤੇ ਜਾਂ ਸਿਮਰਤੀ ਦੀ ਹੈ। ਜੋ ਸਾਡੀ ਸਮਝ ਵਿੱਚ ਸਾਡੇ ਚੇਤੇ ਵਿੱਚ ਜਾਂ ਸਾਡੀ ਸਿਮਰਤੀ ਵਿੱਚ ਨਹੀਂ, ਉਹ ਸਾਡੇ ਲਈ ਨਹੀਂ ਹੈ। ਖਿਆਲ ਕਰੋ ਸਾਡੇ ਘਰ ਇੱਕ ਕੀਮਤੀ ਹੀਰਾ ਪਿਆ ਹੋਵੇ ਪਰ ਜੇ ਸਾਡੇ ਚੇਤੇ ਵਿੱਚੋਂ ਨਿਕਲ ਗਿਆ ਤਾਂ ਉਹ ਸਾਡੇ ਪਾਸ ਹੁੰਦੇ ਹੋਏ ਵੀ, ਸਾਡੇ ਲਈ ਨਹੀਂ ਹੈ। ਇਸ ਨਹੀਂ ਤਾਂ ਉਸ ਦੇ ਹੁੰਦੇ ਹੋਏ ਅਸੀਂ ਦੂਸਰਿਆਂ ਅੱਗੇ ਹੱਥ ਅੱਡਦੇ ਫਿਰਦੇ ਹਾਂ। ਇਸੇ ਤਰ੍ਹਾਂ ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ ਸਗੋਂ ਭੁਲਾਇਆ ਹੈ।

ਸਾਡੇ ਸੰਸਾਰੀ ਰੁਝੇਵਿਆਂ ਕਾਰਨ, ਪਰਮਾਤਮਾ ਸਾਡੇ ਚੇਤੇ ਵਿੱਚ ਨਹੀਂ ਰਿਹਾ। ਮਨੁੰਖ ਦੀ ਮੰਜ਼ਿਲ ਪਰਮਾਤਮਾ ਹੋਣਾ ਹੈ। ਜਿਵੇਂ ਇੱਕ ਨਦੀ ਲਈ ਸਾਗਰ ਵਿੱਚ ਲੀਨ ਹੋਣਾ ਹੈ ਜਾਂ ਜਿਵੇਂ ਇੱਕ ਬੀਜ ਲਈ ਫਲ ਤੱਕ ਪੁੱਜਣਾ ਮੰਜ਼ਿਲ ਹੈ ਤਿਵੇਂ ਇੱਕ ਮਨੁੰਖ ਲਈ ਪਰਮਾਤਮਾ ਵਿੱਚ ਲੀਨ ਹੋਣਾ ਮੰਜ਼ਿਲ ਹੈ। ਜਿਤਨਾਂ ਚਿਰ ਮਨੁੰਖ ਨੂੰ ਇਹ ਮਿਲਾਪ ਨਸੀਬ ਨਹੀਂ ਹੁੰਦਾ, ਵਾਰ ਵਾਰ ਜਨਮ ਹੁੰਦਾ ਰਹੇਗਾ। ਹੁਣ ਸੌਚਣ ਦੀ ਗੱਲ ਇਹ ਹੈ ਕਿ ਜੇ ਇੱਕ ਨਦੀ ਸਾਗਰ ਤੱਕ ਨਹੀਂ ਪੱਜੀ ਤਾਂ ਜ਼ਰੂਰ ਕਿਤੇ ਧਰਤੀ ਵਿੱਚ ਜਜਬ ਹੋ ਗਈ ਹੋਵੇਗੀ ਜਾਂ ਸੂਰਜ ਦੀਆਂ ਕਿਰਨਾਂ ਨੇ ਸੁਕਾ ਦਿੱਤੀ ਹੋਵੇਗੀ। ਇਸੇ ਤਰ੍ਹਾਂ ਜੇ ਇੱਕ ਬੀਜ ਫਲ ਤੱਕ ਨਹੀਂ ਪੁੱਜਾ ਤਾਂ ਲਾਜ਼ਮੀ ਬੀਜ ਠੀਕ ਨਾ ਹੋਵੇਗਾ, ਪਾਣੀ ਸਮੇਂ ਸਿਰ ਨਾ ਮਿਲਿਆ ਹੋਵੇਗਾ, ਜਾਂ ਫਿਰ ਧਰਤੀ ਜਾਂ ਰੁੱਤ ਅਨੁਕੂਲ ਨਾ ਹੋਵੇਗੀ। ਹੁਣ ਜੇ ਕੋਈ ਮਨੁੰਖ ਪਰਮਾਤਮਾ ਤੱਕ ਨਹੀਂ ਪੁੱਜ ਸਕਿਆ ਤਾਂ ਕੇਵਲ ਦੋ ਕਾਰਨ ਹੋ ਸਕਦੇ ਹਨ, ਜਾਂ ਤਾਂ ਸੁੱਖਾਂ ਵਿੱਚ ਮਸਤ ਹੋ ਗਿਆ ਹੋਵੇਗਾ ਜਾਂ ਫਿਰ ਦੁੱਖਾਂ ਦੇ ਸੇਕ ਨੇ ਸੁਕਾ ਦਿੱਤਾ ਹੋਵੇਗਾ। ਹਰ ਚੀਜ਼ ਨੂੰ ਪਰਖਣ ਦੀ ਕੋਈ ਨਾ ਕੋਈ ਕਸਵਾਟੀ ਹੁੰਦੀ ਹੈ। ਇਸ ਬਾਰੇ ਕਬੀਰ ਸਾਹਿਬ ਕਹਿੰਦੇ ਹਨ :-

**ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥**

**ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥**      (ਅੰਗ - 1366)

ਮਨੁੰਖ ਨੂੰ ਪਰਖਣ ਦੀ ਕਸਵਾਟੀ ਦੁੱਖ ਤੇ ਸੁੱਖ ਹਨ। ਜਿਸ ਨੂੰ ਬਹੁਤੇ ਸੁੱਖ ਮਿਲ ਗਏ, ਉਹ ਪਰਮਾਤਮਾ ਨੂੰ ਭੁੱਲ ਗਿਆ ਤੇ ਹੰਕਾਰੀ ਹੋ ਗਿਆ ਅਤੇ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲ ਸਕਿਆ। ਕਿਸੇ ਨੂੰ ਬਹੁਤੇ ਦੁੱਖਾਂ ਨੇ ਪ੍ਰੇਸ਼ਾਨਕਰ ਦਿੱਤਾ ਤੇ ਭਗਤੀ ਕਰਨੀ ਕਠਿਨ ਹੋ ਗਈ। ਹੁਣ ਐਸੇ ਮਨੁੰਖ ਦਾ ਇਲਾਜ ਗੁਰਬਾਣੀ ਦਾ ਪਾਠ, ਕਥਾ

ਕੀਰਤਨ ਨਹੀਂ ਸਗੋਂ ਦਾਰੂਦੁੱਖ ਹੈ, ਅਰਥਾਤ ਦੁੱਖ ਦੀ ਚੋਟ ਹੀ ਜਗਾ ਸਕਦੀ ਹੈ। ਤਦੇ ਸ੍ਰੀ ਗੁਰੂਨਾਨਕ ਦੇਵ ਜੀ ਨੇ ਕਿਹਾ ਹੈ:-

**ਦੁੱਖ ਦਾਰੂਸੁਖ ਰੋਗੁ ਭਇਆ ਜਾ ਸੁਖੁ ਤਾਮਿਨ ਹੋਈ ॥** (ਅੰਗ 469)

ਦੁੱਖ ਸਦਾ ਪਰਮਾਤਮਾ ਦੀ ਕਰੋਪੀ ਨਹੀਂ ਹੁੰਦਾ। ਸਤਾਰ ਦੀ ਤਾਰ ਨੂੰ ਛੇੜਿਆ ਨਾ ਜਾਵੇ ਤਾਂ ਸੰਗੀਤ ਨਹੀਂ ਨਿਕਲ ਸਕਦਾ। ਤਬਲੇ ਤੇ ਚੋਟ ਲੱਗੇ ਤੱਦ ਹੀ ਆਵਾਜ਼ ਆਵੇਗੀ। ਦੁੱਖ ਜੋ ਅਨੁਭਵ ਦੇ ਜਾਂਦਾ ਹੈ, ਵੱਡੇ ਤੋਂ ਵੱਡਾ ਗਿਆਨ ਵੀ ਨਹੀਂ ਦੇ ਸਕਦਾ। ਜਿਸ ਚੋਟ ਨਾਲ ਕੋਈ ਸਿਧੇ ਰਸਤੇ ਤੇ ਚੱਲ ਪਏ, ਸੋਚਿਆ ਜਾਵੇ ਤਾਂ ਉਹ ਚੋਟ, ਚੋਟ ਨਹੀਂ ਸਗੋਂ ਉਸਦਾ ਤਾਂ ਸਵਾਗਤ ਹੋਣਾ ਚਾਹੀਦਾ ਹੈ। ਧਰਮ ਦੀ ਦੌਲਤ ਏਨੀ ਮਹਾਨ ਹੈ ਕਿ ਇਹ ਹਰ ਭਿਖਾਰੀ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦੀ ਹੈ:-

**ਜਿਸ ਨੋ ਬਖਸੇ ਸਿਫਤਿ ਸਾਲਾਹ ॥**

**ਨਾਨਕ ਪਾਤਿਸਾਹੀ ਪਾਤਿਸਾਹੁ ॥** (ਜਪ ਜੀ ਸਾਹਿਬ)

ਦਰਅਸਲ ਮਨੁੰਖ ਦੀ ਰਾਜਾ ਹੋਣ ਦੀ ਚਾਹਤ ਹੈ। ਰਾਜਾ ਅਰਥਾਤ ਜੇ ਰਜ ਗਿਆ ਪਰ ਜਦ ਤੱਕ ਕੋਈ ਨਾ ਕੋਈ ਮੰਗ ਚੱਲ ਰਹੀ ਹੈ, ਮਨੁੰਖ ਭਿਖਾਰੀ ਹੀ ਬਣਿਆ ਰਹੇਗਾ। ਮਨੁੰਖ ਨੇ ਅੱਜ ਤੱਕ ਜੋ ਵੀ ਲੱਭਿਆ ਹੈ, ਉਸ ਨਾਲ ਇਸ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ ਤੇ ਨਾ ਹੀ ਇਸ ਨੂੰ ਪਤਾ ਹੈ ਕਿ ਕਿਵੇਂ ਹੋਵੇਗੀ। ਮਨੁੰਖ ਨੇ ਧਰਤੀ ਉਪਰ ਮਿਹਨਤ ਕਰਕੇ ਖਾਣ ਪੀਣ ਦਾ ਸਮਾਨ ਪੈਦਾ ਕੀਤਾ, ਪਹਾੜਾਂ ਦੇ ਸੀਨੇ ਚੀਰ ਕੇ, ਹੀਰੇ ਜਵਾਹਰਾਤ ਵਡਮੁੱਲੇ ਪਦਾਰਥ ਪ੍ਰਾਪਤ ਕੀਤੇ ਪਰ ਫਿਰ ਵੀ ਇਹ ਅੰਦਰੋਂ ਭਿਖਾਰੀ ਦਾ ਭਿਖਾਰੀ ਹੀ ਬਣਿਆ ਰਿਹਾ। ਹੁਣ ਇਹ ਅਸਮਾਨ ਤੇ ਚੰਦ ਤੱਕ ਪੁੱਜ ਗਿਆ ਪਰ ਫਿਰ ਵੀ ਜੋ ਇਹ ਚਾਹੁੰਦਾ ਹੈ, ਨਹੀਂ ਮਿਲ ਸਕਿਆ। ਕਿਸੇ ਕਵੀ ਨੇ ਬੜਾ ਸੁੰਦਰ ਕਿਹਾ ਹੈ:-

**ਅਸਮਾਨੇ ਕੀ ਤਮੰਨਾ ਕਰਨੇ ਵਾਲੇ,**

**ਜਮੀਨ ਵੀ ਹਾਬ ਸੇ ਜਾਤੀ ਰਹੇਗੀ ।**

ਮਨੁੰਖ ਜਿਨ੍ਹਾਂ ਮਰਜ਼ੀ ਬਾਹਰ ਨਾਠ ਭੱਜ ਲਵੇ, ਸਾਰੀ ਧਰਤੀ ਜਾਂ ਅਸਮਾਨ ਤੇ ਘੁੰਮ ਆਵੇ, ਦੇਸ਼ ਬਦਲ ਲਵੇ, ਸ਼ਹਿਰ ਜਾਂ ਘਰ ਬਦਲ ਲਵੇ, ਮਜ਼ਬ ਜਾਂ ਜਾਤ ਬਦਲ ਲਵੇ, ਇਸ ਨਾਲ ਕੋਈ ਫਰਕ ਪੈਣ ਵਾਲਾ ਨਹੀਂ। ਅਸਲੀਅਤ ਇਹ ਹੈ ਕਿ ਇਨ੍ਹਾਂ ਸਾਰਿਆਂ ਨਾਲ ਕੇਵਲ ਲੋੜਾਂ ਦੀ ਪੂਰਤੀ ਹੋਵੇਗੀ ਪਰ ਅਸਲੀ ਖੁਸ਼ੀ ਨਸੀਬ ਨਹੀਂ ਹੋਵੇਗੀ ਕਿਉਂਕਿ ਨਿਸ਼ਾਨਾ ਗਲਤ ਹੈ, ਖੋਜ ਗਲਤ ਹੋ ਰਹੀ ਹੈ। ਜਦ ਕਦੀ ਕੋਈ ਹਾਰ ਕੇ ਆਪਣੀ ਗਲਤੀ ਮਹਿਸੂਸ ਕਰੇ ਤੇ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਣੀ ਪੈ ਕੇ ਪੁੱਛੋ ਕਿ ਪਰਮਾਤਮਾ ਮਿਲਾਪ ਕਿਵੇਂ ਤੇ ਕਿਥੇ ਹੋਵੇਗਾ ਤਾਂ ਉੱਤਰ ਮਿਲੇਗਾ ਕਿ ਇੱਕ ਜਗ੍ਹਾ ਐਸੀ ਹੈ ਬੱਸ ‘ਇਸ ਮਨ ਕਉ ਕੋਈ ਖੋਜਹੁ ਭਾਈ’। ਪਰ ਮੁਸ਼ਕਲ ਇਹ ਹੈ ਕਿ ਮਨੁੰਖ ਬਾਹਰ ਹਰ ਥਾਂ ਖੋਜ ਕਰਦਾ ਫਿਰਦਾ ਹੈ ਪਰ ਮਨ ਦੀ ਖੋਜ ਨਹੀਂ ਕਰਦਾ ਕਿਉਂਕਿ ਯਕੀਨ ਨਹੀਂ ਬੱਝਦਾ ਕਿ ਅੰਦਰੋਂ ਸੁੱਖ ਤੇ ਮਹਾਂ ਰਸ ਮਿਲੇਗਾ।

ਛੋਟੇ ਹੁੰਦੇ ਇੱਕ ਕਹਾਣੀ ਪੜ੍ਹਦੇ ਹੁੰਦੇ ਸੀ ਕਿ ਇੱਕ ਮਾਈ ਦੀ ਸੂਈ ਗੁਆਚ ਗਈ, ਘਰ ਵਿੱਚ ਰੋਸ਼ਨੀ ਨਹੀਂ ਸੀ ਤੇ ਸੂਈ ਅੰਧੇਰੇ ਵਿੱਚ ਲੱਭੀ ਨਹੀਂ ਜਾ ਸਕਦੀ ਸੀ। ਇਸ ਲਈ ਉਹ ਬਾਹਰ ਸੜਕ ਦੀ ਰੋਸ਼ਨੀ ਵਿੱਚ ਲੱਭਣ ਲੱਗ ਗਈ। ਕਿਸੇ ਨੇ ਪੁਛਿਆ ਕਿ ਮਾਈ ਕੀ ਕਰ ਰਹੀ ਹੈ। ਮਾਈ ਬੋਲੀ ‘ਬੇਟਾ ਮੇਰੀ ਸੂਈ ਗੁਆਚ ਗਈ ਹੈ, ਉਸ ਨੂੰ ਲੱਭ ਰਹੀ ਹਾਂ।’ ਉਸ ਆਦਮੀ ਨੂੰ ਤਰਸ ਆ ਗਿਆ ਤੇ ਉਹ ਵੀ ਸੂਈ ਲੱਭਣ ਵਿੱਚ ਮਾਈ ਦੀ ਸਹਾਇਤਾ ਕਰਨ ਲੱਗਾ। ਬੌੜੀ ਦੇਰ ਬਾਅਦ, ਉਸ ਨੇ ਫੇਰ ਪੁਛਿਆ ਕਿ ਮਾਈ ਸੂਈ ਕਿਥੇ ਕੁ ਕਰਕੇ ਡਿੱਗੀ ਸੀ। ਮਾਈ ਬੋਲੀ ਕਿ ਸੂਈ ਤਾਂ ਘਰ ਡਿੱਗੀ ਸੀ ਪਰ ਉਥੇ ਰੋਸ਼ਨੀ ਨਹੀਂ। ਮੈਨੂੰ ਸੂਈ ਦੀ ਬਹੁਤ ਲੋੜ ਹੈ ਇਸ ਲਈ ਲੱਭਣ ਆ ਗਈ। ਉਹ ਆਦਮੀ ਹੈਰਾਨ ਹੋ ਕੇ ਬੋਲਿਆ ‘ਹੱਦ ਹੋ ਗਈ ਮਾਈ ਤੂੰ ਕੁਝ ਪਾਗਲ ਜਾਪਦੀ ਹੈ ਕਿਉਂਕਿ ਸੂਈ ਘਰ ਗੁਆਚੀ ਹੈ ਤੇ ਬਾਹਰੋਂ ਕਿਵੇਂ ਮਿਲ ਸਕਦੀ ਹੈ।’ ਸੋਚੀਏ ਤਾਂ ਸਾਡੀ ਵੀ ਹਾਲਤ ਕਰੀਬ ਕਰੀਬ ਐਸੀ ਹੀ ਜਾਪਦੀ ਹੈ। ਪਰਮਾਤਮਾ ਸਾਡੇ ਅੰਦਰ ਹੈ ਪਰ ਅਸੀਂ ਉਸ ਦੀ ਤਲਾਸ਼ ਬਾਹਰ ਹਰ ਥਾਂ ਕਰ ਰਹੇ ਹਾਂ।

ਮਨੁੰਖ ਜੋ ਦਿਖਾਈ ਦਿੰਦਾ ਹੈ ਦਰਅਸਲ ਉਹ, ਉਹ ਨਹੀਂ ਹੈ। ਮਨੁੰਖ ਉਹੀ ਕੁਝ ਹੈ ਜੋ ਉਸ ਦੇ ਵਿਚਾਰ ਹਨ, ਸੋਚਣੀ ਹੈ। ਸਮਾਜ ਤੇ ਕਾਨੂੰਨ ਵੇਖਦਾ ਹੈ ਕਿ ਮਨੁੰਖ ਨੇ ਕੀਤਾ ਕੀ ਹੈ ਜਦ ਕਿ ਪਰਮਾਤਮਾ ਵੇਖਦਾ ਹੈ ਕਿ ਇਸ ਦੀ ਅੰਦਰ ਨੀਅਤ ਕੀ ਹੈ। ਧਾਰਮਿਕ ਮੰਦਰਾਂ ਵਿੱਚ ਜਾਣ ਦਾ ਅਸਲੀ ਮਕਸਦ ਇਹ ਹੈ ਕਿ ਸਾਨੂੰ ਸਮਝ ਆ ਜਾਵੇ ਕਿ ਪਰਤਾਮਤਾ ਬਾਹਰ ਨਹੀਂ ਸਗੋਂ ਸਾਡੇ ਆਪਣੇ ਅੰਦਰ ਹੈ ਤੇ ਜੋ ਗੁਰਬਾਣੀ ਉਪਦੇਸ਼ ਕਰ ਰਹੀ ਹੈ ਉਸ ਤੇ ਵਿਸ਼ਵਾਸ ਆ ਜਾਵੇ : -

**ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥**

**ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੁ ਜਾਇਆ ਥਾ ॥** (ਅੰਗ 1002)

ਐਸਾ ਮਨੁੰਖ ਫਿਰ ਧਨ ਪਦਾਰਥਾਂ ਲਈ ਤਾਂ ਬਾਹਰ ਭਟਕ ਸਕਦਾ ਹੈ ਪਰ ਪਰਮਾਤਮਾ ਲਈ ਨਹੀਂ ਕਿਉਂਕਿ ਹੁਣ ਉਸ ਲਈ ਆਪਣੇ ਘਰ ਵਿੱਚ ਹੀ ਰੰਗ ਲੱਗ ਗਿਆ। ਉਹ ਕਿਸੇ ਅਨੰਦ ਵਿੱਚ ਭਗਤ ਰਾਮਾਨੰਦ ਜੀ ਵਾਂਗੂਝੂਮ ਕੇ ਕਹਿ ਉਠੇਗਾ : -

**ਕਤ ਜਾਈਐ ਰੇ ਘਰ ਲਾਗੇ ਰੰਗੁ ॥**

**ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥** (ਅੰਗ 1195)

ਇਹ ਠੀਕ ਹੈ ਕਿ ਸਰੀਰ ਦੀ ਤ੍ਰਿਪਤੀ ਪਦਾਰਥਾਂ ਨਾਲ ਹੋਵੇਗੀ ਪਰ ਮਨ ਦੀ ਲੋੜ ਪਰਮਾਤਮਾ ਹੈ। ਦੁਨਿਆਵੀ ਸਾਰੇ ਕੰਮ ਤੱਦ ਹੋਣਗੇ ਜੇ ਧਿਆਨ ਬਾਹਰ ਹੋਵੇਗਾ ਪਰ ਧਰਮ ਦੀ ਕਮਾਈ ਕਰਨ ਲਈ ਅੰਦਰ ਖੋਜਣਾ ਹੋਵੇਗਾ ਕਿਉਂਕਿ ਧਰਮ ਬਾਹਰ ਦੀ ਚੀਜ਼ ਨਹੀਂ।

ਜੇ ਕੋਈ ਜ਼ਿਆਦਾ ਚਿਰ, ਪੀੜ੍ਹੀ ਦਰ ਪੀੜ੍ਹੀ, ਪ੍ਰਦੇਸ਼ ਵਿੱਚ ਰਹੇ ਤਾਂ ਲਾਜ਼ਮੀ ਉਸ ਨੂੰ ਆਪਣਾ ਦੇਸ਼ ਭੁੱਲ ਜਾਵੇਗਾ। ਇਸੇ ਤਰ੍ਹਾਂ ਸਾਡਾ ਮਨ ਵੀ ਕਈ ਜਨਮਾਂ ਤੋਂ ਪ੍ਰਦੇਸ਼ ਵਿੱਚ ਰਹਿਣ ਕਾਰਨ, ਆਪਣੇ ਅਸਲੀ ਦੇਸ਼ ਬਾਰੇ ਬਿਲਕੁਲ ਭੁੱਲ ਗਿਆ ਹੈ। ਇਸ ਭੁੱਲੇ ਹੋਏ ਮਨ ਨੂੰ ਯਾਦ ਕਰਵਾਉਣ ਲਈ, ਗੁਰਬਾਣੀ ਆਵਾਜ਼ ਮਾਰਦੀ ਹੈ : -

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥  
 ਹਰਿ ਗੁਰੂਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥  
 ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥  
 ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥

(ਅੰਗ 451)

ਅਸਲ ਵਿੱਚ ਸਾਡਾ ਅਸਲੀ ਦੇਸ਼ ਪਰਮਾਤਮਾ ਹੈ ਅਤੇ ਇਹ ਲੋਕ ਪ੍ਰਦੇਸ਼ ਹੈ ਪਦਾਰਥ। ਦੇਸ਼ ਸੀ ਨਿਰੰਕਾਰ ਤੇ  
 ਪ੍ਰਦੇਸ਼ ਹੈ ਪਰਿਵਾਰ। ਗੱਲ ਕੇਵਲ ਏਨੀ ਹੈ ਕਿ ਅਸੀ ਪ੍ਰਦੇਸ਼ ਵਿਚ ਅਪਣੇ ਪਰਿਵਾਰ ਵਿਚ ਹੀ ਮਸਤ ਹੋ ਕੇ ਰਹਿ ਗਏ  
 ਤੇ ਨਿਰੰਕਾਰ ਤੇ ਆਪਣੇ ਅਸਲੀ ਦੇਸ਼ ਨੂੰ ਭੁੱਲ ਗਏ। ਇਹ ਸੱਚਾਈ ਜਿੰਨੀ ਜਲਦੀ ਸਾਡੀ ਸਮਝ ਵਿੱਚ ਆ ਜਾਵੇ  
 ਉਸੇ ਵਿੱਚ ਹੀ ਸਾਡੀ ਭਲਾਈ ਹੈ।



## ਸਿੱਖੀ ਸਿੱਖਿਆ ਗੁਰ ਵੀਚਾਰਿ

ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਅਸਲੀ ਪੂਜਾ ਗੁਰੂਦੇ ਉਪਦੇਸ਼ ਦੀ ਪੂਜਾ ਹੈ। ਗੁਰੂਦੀ ਹਰ ਗੱਲ ਨੂੰ ਖਿੜੇ ਮੱਥੇ  
 ਪ੍ਰਵਾਨ ਕਰਨਾ ਹੈ। ਆਪਣੇ ਗੁਰੂਅੰਗੇ ਮੱਥਾ ਟੇਕਣ ਦਾ ਇਹੋ ਹੀ ਅਰਥ ਹੈ ਕਿ ਐ ਗੁਰੂਜੀ! ਅੱਜ ਤੋਂ ਮੈਂ ਆਪਣੇ  
 ਵਿਚਾਰ ਆਪ ਅੱਗੇ ਰੱਖਦਾ ਹਾਂ ਤੇ ਅਗੇ ਤੋਂ ਆਪ ਜੀ ਦੀ ਮਤ ਨੂੰ ਗ੍ਰਹਿਣ ਕਰਨ ਦਾ ਪ੍ਰਣ ਕਰਦਾ ਹਾਂ। ਜੇਕਰ ਅਸੀਂ  
 ਅਜੇ ਤੱਕ ਆਪਣੇ ਵਿਚਾਰਾਂ ਨੂੰ ਹੀ ਸਹੀ ਮੰਨਦੇ ਰਹੇ ਤਾਂ ਸੱਚ ਚਾਨਣਾ ਅਸੀਂ ਅਜੇ ਆਪਣੇ ਆਪ ਹੀ ਗੁਰੂਹਾਂ ਤੇ  
 ਗੁਰੂਦੇ ਸਿੱਖ ਨਹੀਂ ਕਹਿਲਾ ਸਕਦੇ। ਅਸੀਂ ਸਿੱਖੀ ਤਾਂ :-

### ਸਿੱਖੀ ਸਿੱਖਿਆ ਗੁਰ ਵੀਚਾਰਿ ॥

ਨਦਰੀ ਕਰਮਿ ਲਘਾਏ ਪਾਰਿ ॥

(ਅੰਗ- 465)

ਆਪਣੀ ਮਤ ਜਾਂ ਵਿਚਾਰ ਵਿੱਚ ਸੰਸਾਰ ਹੈ ਪਰ ਗੁਰੂਦੀ ਮਤ ਵਿੱਚ ਨਿਰੰਕਾਰ ਹੈ। ਮਨੁੰਖ ਦਾ ਅਸਲੀ ਰੂਪ  
 ਉਸਦੇ ਵਿਚਾਰ ਹੁੰਦੇ ਹਨ। ਜਦ ਵਿਚਾਰ ਬਦਲਦੇ ਹਨ ਤਾਂ ਜੀਵਨ ਬਦਲ ਜਾਂਦਾ ਹੈ। ਜੇਕਰ ਸ਼ੁਭ ਵਿਚਾਰਾਂ ਨੂੰ ਬਹੁਤ  
 ਸਮੇਂ ਤੱਕ ਸਾਕਾਰ ਹੋਣ ਦਾ ਅਵਸਰ ਨਾ ਮਿਲੇ ਤਾਂ ਇਹ ਪਾਣੀ ਦੀ ਮਾਰੀ ਖੇਤੀ ਵਾਂਗ ਹੋ ਜਾਂਦੇ ਹਨ। ਜਿਵੇਂ ਅਸੀਂ  
 ਘਰ ਵਿੱਚ ਬਿਅਰਥ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਰਹਿੰਦੇ ਹਾਂ ਤਿਵੇਂ ਅਸੀਂ ਆਪਣੇ ਮਨ (ਘਰ) ਅੰਦਰ ਵੀ ਕਈ  
 ਪ੍ਰਕਾਰ ਦੇ ਨਿਕੰਮੇ ਤੇ ਫਾਲਤੂ ਵਿਚਾਰ ਲਿਆ ਕੇ ਆਪਣਾ ਸਮਾਂ ਬਰਬਾਦ ਕਰਦੇ ਰਹਿੰਦੇ ਹਨ। ਕੋਈ ਆਦਮੀ ਸਾਡ  
 ਪਾਸ ਕਿਸੇ ਦੀ ਨਿੰਦਾ ਚੁਗਲੀ ਕਰ ਰਿਹਾ ਹੈ ਤੇ ਅਸੀਂ ਸਵਾਦ ਨਾਲ ਸੁਣਦੇ ਰਹਿੰਦੇ ਹਾਂ ਪਰ ਕਦੇ ਉਸ ਨੂੰ ਟੋਕਦੇ  
 ਨਹੀਂ ਕਿ ਭਾਈ ਮੈਨੂੰ ਇਨ੍ਹਾਂ ਵਿਚਾਰਾਂ ਦੀ ਲੋੜ ਨਹੀਂ, ਕਿਉਂ ਮੇਰੇ ਦਿਮਾਗ ਵਿੱਚ ਕੂੜਾ ਕਰਕਟ ਭਰ ਰਹੇ ਹੋ। ਐਸੇ  
 ਫਜ਼ੂਲ ਵਿਚਾਰਾਂ ਨੂੰ ਅੰਦਰ ਲੈ ਜਾਣਾ ਬਹੁਤ ਸੋਖਾ ਕੰਮ ਹੈ ਪਰ ਇਨ੍ਹਾਂ ਨੂੰ ਬਾਹਰ ਕੱਢਣਾ ਕਠਿਨ ਹੋ ਜਾਂਦਾ ਹੈ।

ਜਦ ਵਿਚਾਰ ਤੇ ਆਚਾਰ ਇੱਕ ਹੋ ਜਾਣ ਤੱਦ ਹੀ ਜੀਵਨ ਵਿੱਚ ਤਬਦੀਲੀ ਆਉਂਦੀ ਹੈ। ਜਿਹੜੇ ਵਿਚਾਰ ਸਾਨੂੰ ਚੰਗੇ ਲੱਗਣ ਤੇ ਸਾਡੇ ਅੰਦਰ ਬਾਰ ਬਾਰ ਆਉਂਦੇ ਰਹਿਣ ਉਹ ਸਾਡੇ ਨਿਸ਼ਚੇ ਬਣ ਜਾਂਦੇ ਹਨ। ਜੈਸੇ ਸਾਡੇ ਵਿਚਾਰ ਤੈਸੇ ਸਾਡੇ ਨਿਸ਼ਚੇ, ਜੈਸੇ ਸਾਡੇ ਨਿਸ਼ਚੈ ਤੈਸੇ ਸਾਡੇ ਕਰਮ, ਜੈਸੇ ਸਾਡੇ ਕਰਮ, ਤੈਸੇ ਉਨ੍ਹਾਂ ਦੇ ਫਲ ਅਤੇ ਜੈਸੇ ਸਾਡੇ ਕਰਮਾਂ ਦਾ ਫਲ, ਤੈਸਾ ਸਾਡਾ ਜੀਵਨ।

ਵਿਚਾਰ ਗੁਰਬਾਣੀ ਪੜ੍ਹਨ ਤੇ ਸੁਣਨ ਨਾਲ ਸਾਧੇ ਜਾਂਦੇ ਹਨ ਤੇ ਮਨ ਸ਼ਾਂਤ ਹੋ ਜਾਂਦਾ ਹੈ। ਜਿਵੇਂ ਨਿਰਬਲ ਸਰੀਰ ਨੂੰ ਚੰਗੀ ਖੁਰਾਕ ਤੇ ਕਸਰਤ ਨਾਲ ਬਲਵਾਨ ਬਣਾਇਆ ਜਾ ਸਕਦਾ ਹੈ ਤਿਵੇਂ ਅਸੀਂ ਆਪਣੇ ਗਲਤ ਤੇ ਭੈੜੇ ਵਿਚਾਰਾਂ ਨੂੰ ਸ਼ੁਧ ਤੇ ਪਵਿੱਤਰ ਵਿਚਾਰਾਂ ਦਾ ਖਿਆਲ ਕਰਕੇ, ਬਲਵਾਨ ਬਣਾ ਸਕਦੇ ਹਾਂ। ਹਰ ਸਮੇਂ ਆਪਣੇ ਵਿਚਾਰਾਂ ਤੇ ਪਹਿਗਾ ਦੇਣਾ ਚਾਹੀਦਾ ਹੈ ਤੱਦ ਹੀ ਭੈੜੇ ਵਿਚਾਰਾਂ ਵੱਲ ਸਾਡਾ ਧਿਆਨ ਨਹੀਂ ਜਾਵੇਗਾ। ਅਸੀਂ ਕਥਾ, ਕੀਰਤਨ, ਦਾਨ-ਪੁੰਨ, ਤੇ ਸੇਵਾ ਉਪਕਾਰ ਦੇ ਬਹੁਤ ਚੁੱਪੁਲਗਾਉਂਦੇ ਰਹਿੰਦੇ ਹਾਂ ਪਰ ਜਿਹੜੇ ਗਲਤ ਵਿਚਾਰਾਂ ਦੇ ਨਾਲ ਸਾਡੀ ਜੀਵਨ ਨੌਕਾ ਬੱਝੀ ਹੋਈ ਹੈ, ਉਨ੍ਹਾਂ ਨੂੰ ਛੱਡਣ ਦਾ ਉਪਰਾਲਾ ਹੀਂ ਕਰਦੇ ਤੇ ਤਦੇ ਹੀ ਸਾਡੇ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਗੁਰਬਾਣੀ ਵਿਚਾਰਾਂ ਨੂੰ ਪਵਿੱਤਰ ਕਰਨ ਲਈ ਪਹਿਲ ਦੇ ਤੌਰ ਤੇ ਸਵਾਸ ਸਵਾਸ ਸਿਮਰਨ ਕਰਨ ਦੀ ਪ੍ਰੇਰਨਾ ਦਿੰਦੀ ਹੈ।

ਆਮ ਕਹਾਵਤ ਹੈ ਕਿ ਮਨੁੱਖ ਉਹੋ ਕੁਝ ਹੈ ਜੋ ਉਸ ਦੇ ਵਿਚਾਰ, ਖਿਆਲ ਜਾਂ ਮਨ ਦੇ ਫੁਰਨੇ ਹੁੰਦੇ ਹਨ। ਸਾਡਾ ਜੀਵਨ, ਸਾਡੇ ਮਾੜੇ ਚੰਗੇ ਕਰਮ, ਸਾਡੇ ਦੁੱਖ ਸੁੱਖ, ਸਾਡੀ ਕਾਮਯਾਬੀ ਨਕਾਮਯਾਬੀ, ਸਾਡੀ ਰਹਿਣੀ ਬਹਿਣੀ ਗੱਲ ਕੀ ਕਿ ਸਾਡੇ ਜੀਵਨ ਦੇ ਹਰ ਪਹਿਲੂ ਉਪਰ ਸਾਡੇ ਖਿਆਲਾਂ, ਸਾਡੇ ਵਿਚਾਰਾਂ ਦਾ ਅਸਰ ਪੈਂਦਾ ਹੈ। ਉਹ ਹਨ:-

### 1. ਭਲੇ ਜਾਂ ਬੁਰੇ ਕੰਮ :

ਜਿਵੇਂ ਕੋਈ ਬਿਛ ਬੀਜ ਤੋਂ ਬਿਨ੍ਹਾਂ ਉੱਗ ਨਹੀਂ ਸਕਦਾ ਤਿਵੇਂ ਹੀ ਸਾਡੇ ਕਰਮ, ਸਾਡੀ ਕਰਨੀ, ਸਾਡੀ ਹੋਰ ਕਿਰਿਆ ਸਾਡੇ ਗੁਪਤ ਖਿਆਲਾਂ ਦੇ ਬੀਜਾਂ ਤੋਂ ਪੈਦਾ ਹੁੰਦੇ ਹਨ। ਸਾਡੇ ਵਿਚਾਰ ਹੀ ਸਾਡੇ ਅਮਲਾਂ ਦੇ ਬੀਜ ਹਨ। ਖਿਆਲ ਤਾਂ ਬੀਜ ਹਨ ਤੇ ਉਨ੍ਹਾਂ ਅਧੀਨ ਜੋ ਕਰਮ ਹੁੰਦੇ ਹਨ ਉਹ ਫੱਲ ਹਨ। ਜੋ ਖਿਆਲ ਸ਼ੁਭ ਹੈ ਤਾਂ ਉਸ ਦਾ ਫੱਲ ਸ਼ੁਭ ਕੰਮ ਹੋਵੇਗਾ, ਪਰ ਜੇ ਖਿਆਲ ਅਸ਼ੁਭ ਹੈ ਤਾਂ ਲਾਜ਼ਮੀ ਭੈੜਾ ਕਰਮ ਹੋਵੇਗਾ ਤੇ ਉਸ ਦਾ ਫੱਲ ਭੋਗਣਾ ਪਵੇਗਾ। ਸਾਡੇ ਭੈੜੇ ਵਿਚਾਰ ਸਾਡੇ ਪਾਸੋਂ ਭੈੜੇ ਕਰਮ ਕਰਵਾਉਂਦੇ ਹਨ ਤੇ ਚੰਗੇ ਕਰਮ ਸਾਡੇ ਚੰਗੇ ਵਿਚਾਰਾਂ ਦਾ ਨਤੀਜਾ ਹੁੰਦੇ ਹਨ। ਇਸ ਲਈ ਆਪਣੇ ਵਿਚਾਰਾਂ ਤੇ ਫੁਰਨਿਆਂ ਨੂੰ ਸਦਾ ਸ਼ੁਭ ਰੱਖਣਾ ਆਪਣੇ ਕਰਮਾਂ ਨੂੰ ਸਾਧਣਾ ਹੈ।

ਇਹ ਇੱਕ ਅਟਲ ਈਸ਼ਵਰੀ ਨਿਯਮ ਹੈ ਕਿ ਜੋ ਇਸ ਸੰਸਾਰ ਵਿੱਚ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ ਅੰਦਰ ਪੂਰਨ ਇਨਸਾਫ਼ ਨਾਲ ਹੋ ਰਿਹਾ ਹੈ ਅਤੇ ਇਹ ਕਦੇ ਨਹੀਂ ਹੋ ਸਕਦਾ ਕਿ ਨੇਕੀ ਦਾ ਫੱਲ ਬਦੀ ਤੇ ਬਦੀ ਦਾ ਫੱਲ ਨੇਕੀ ਹੋਵੇ। ਅਸੀਂ ਜੋ ਬੀਜ, ਬੀਜਾਂਗੇ, ਲਾਜ਼ਮੀ ਫੱਲ ਉਸ ਅਨੁਸਾਰ ਹੋਵੇਗਾ। ਜੇ ਕਣਕ ਬੀਜਾਂਗੇ ਤਾਂ ਕਣਕ ਉਗੇਰੀ ਤੇ ਜੇ ਕਿੱਕਰ ਬੀਜਾਂਗੇ ਤਾਂ ਕੰਡੇ ਮਿਲਣਗੇ। ਯਾਦ ਰਹੋ ਕਿ ਅਸੀਂ ਕੋਈ ਵੀ ਪਾਪ ਜਾਂ ਬੁਰਾ ਕੰਮ ਕਿਸੇ ਬਾਹਰਲੀ ਮਜ਼ਬੂਰੀ ਜਾਂ ਬੇਵਸੀ ਦੇ ਅਧੀਨ ਨਹੀਂ ਕਰਦੇ ਸਗੋਂ ਇਹ ਖਿਆਲ ਪਹਿਲਾਂ ਤੋਂ ਹੀ ਅੰਦਰ ਛੁਪਿਆ

ਹੋਇਆ, ਫਲਦਾ ਤੇ ਫੁਲਦਾ ਰਹਿੰਦਾ ਹੈ ਤੇ ਜਦ ਵੀ ਕੋਈ ਅਵਸਰ ਮਿਲਿਆ, ਪ੍ਰਤੱਖ ਪ੍ਰਗਟ ਹੋ ਜਾਂਦਾ ਹੈ।

ਜਦੋਂ ਕਦੇ ਸਾਨੂੰ ਭੈੜੇ ਕਰਮ, ਅਵਗੁਣ ਜਾਂ ਪਾਪ ਕਰਨ ਦਾ ਕੋਈ ਫੁਰਨਾ ਫੁਰੇ ਤਾਂ ਉਸੇ ਵੇਲੇ ਉਸ ਦੇ ਉਲਟ ਜੋ ਸ਼ੁਭ ਕਰਮ ਜਾਂ ਗੁਣ ਹਨ ਉਨ੍ਹਾਂ ਵੱਲ ਧਿਆਨ ਜਾਵੇ। ਜੇਕਰ ਗੁੱਸਾ ਆਵੇ ਤਾਂ ਸ਼ਾਂਤੀ ਕਰਮ ਦੇ ਜੋ ਗੁਣ ਹਨ ਉਨ੍ਹਾਂ ਵੱਲ ਧਿਆਨ ਜਾਵੇ ਤੇ ਸ਼ਾਂਤੀ ਜਾਂ ਸਹਿਜ ਬਾਰੇ ਸੋਚੋ। ਕਾਮ ਲਈ ਜਤ ਸਤ ਦੇ ਲਾਭ, ਲੋਭ ਲਈ ਦਾਨ ਪਰਉਪਕਾਰ ਅਤੇ ਬਦਲਾ ਲੈਣ ਦੇ ਖਿਆਲ ਦੀ ਥਾਂ ਖਿਮਾ ਭਾਵ ਲਿਆਓ। ਇਹ ਕਾਮ, ਕ੍ਰੋਧ ਲੋਭ, ਮੋਹ, ਹੰਕਾਰ ਆਦਿ ਸਭ ਸਾਡੇ ਵਿਚਾਰਾਂ ਤੋਂ ਉਤਪੰਨ ਹੁੰਦੇ ਹਨ ਤੇ ਵਿਚਾਰਾਂ ਨੂੰ ਕਾਬੂਕਰਦਿਆਂ ਇਹ ਦੋਖੀ ਖਤਮ ਹੋ ਜਾਂਦੇ ਹਨ।

ਖਿਆਲ ਕਰੋ ਅਸੀਂ ਇੱਕ ਸੁੰਦਰ ਇਸਤਰੀ ਜਾਂਦੀ ਵੇਖੀ ਤੇ ਉਸ ਲਈ ਮੰਦੀ ਭਾਵਨਾ ਜਾਗ ਪਈ। ਇੱਕ ਭੈੜੇ ਵਿਚਾਰ ਨੇ ਸਾਨੂੰ ਫੜ ਲਿਆ। ਚੰਗਾ ਹੁੰਦਾ ਅਸੀਂ ਆਪਣੇ ਆਪ ਤੇ ਕਾਬੂਰੱਖਦੇ ਤੇ ਇਸ ਦਾ ਅਸਰ ਆਪਣੇ ਮਨ ਤੇ ਨਾ ਪੈਣ ਦਿੰਦੇ ਤਾਂ ਜੋ ਕੋਈ ਪਾਪ ਨਾ ਹੋ ਸਕਦਾ। ਜਦ ਅਸੀਂ ਬਿਨਾਂ ਸੋਚੇ ਸਮਝੇ ਵਿਚਾਰਾਂ ਨਾਲ ਇੱਕ ਹੋ ਜਾਂਦੇ ਹਾਂ ਤਾਂ ਸਾਡੇ ਪਾਸੋਂ ਪਾਪ ਹੁੰਦਾ ਹੈ। ਭੈੜੇ ਵਿਚਾਰਾਂ ਨਾਲ ਸਹਿਮਤ ਹੋ ਕੇ ਸਿਵਾਏ ਮੁਸੀਬਤਾਂ ਦੇ ਕੁਝ ਵੀ ਨਹੀਂ ਮਿਲ ਸਕਦਾ ਪਰ ਅਸੀਂ ਇਨ੍ਹਾਂ ਵਿੱਚ ਹੀ ਖੁਸ਼ੀ ਮਹਿਸੂਸ ਕਰਦੇ ਹਾਂ। ਸ਼ਾਂਤੀ ਤਾਂ ਤੱਦ ਹੀ ਨਸੀਬ ਹੋਵੇਗੀ ਜਦ ਅਸੀਂ ਇਨ੍ਹਾਂ ਵਿਚਾਰਾਂ ਦੀ ਪ੍ਰਵਾਹ ਨਹੀਂ ਕਰਾਂਗੇ। ਵਿਚਾਰਾਂ ਦੀ ਦੋਸਤੀ ਬਹੁਤ ਮਹਿੰਗੀ ਪੈਂਦੀ ਹੈ। ਵਿਚਾਰ ਤਾਂ ਸ਼ਰਾਬ ਵਾਂਗ ਹਨ, ਇਨ੍ਹਾਂ ਦਾ ਨਸ਼ਾ ਕਰਕੇ ਚੰਲੋਗੇ ਤਾਂ ਡਗਮਗਾ ਜਾਵਾਂਗੇ।

## 2. ਸਿਹਤ ਤੇ ਅਸਰ:

ਸਾਡੇ ਮਨ ਤੇ ਵਿਚਾਰਾਂ ਦਾ ਅਸਰ ਹੁੰਦਾ ਹੈ। ਸਰੀਰ ਮਨ ਦੇ ਅਧੀਨ ਹੈ ਤੇ ਮਨ ਦਾ ਨੌਕਰ ਹੈ। ਜਿਵੇਂ ਮਨ ਨੇ ਹੁਕਮ ਕੀਤਾ ਸਰੀਰ ਨੂੰ ਚੱਲਣਾ ਪੈਂਦਾ ਹੈ। ਜੇ ਸਾਡੇ ਮਨ ਅੰਦਰ ਭੈੜੇ ਖਿਆਲਾਂ ਦਾ ਪ੍ਰਵਾਹ ਚੱਲਦਾ ਰਹੇ ਤਾਂ ਸਰੀਰ ਹੌਲੀ ਹੌਲੀ ਰੋਗੀ ਤੇ ਨਿਰਬਲ ਹੋ ਜਾਵੇਗਾ ਪਰ ਜੇਕਰ ਖਿਆਲ ਮਜ਼ਬੂਤ ਤੇ ਪਵਿੱਤਰ ਹਨ ਤੱਦ ਸਰੀਰ ਵੀ ਤੰਦਰੁਸਤ ਤੇ ਅਰੋਗ ਰਹੇਗਾ। ਸਾਡੇ ਹਾਲਾਤਾਂ ਵਾਂਗੂਸਾਡੀ ਰੋਗਤਾ ਤੇ ਅਰੋਗਤਾ ਖਿਆਲਾਂ ਉਪਰ ਨਿਰਭਰ ਹੈ। ਕੋਈ ਵੀ ਬਿਮਾਰੀ ਸਾਨੂੰ ਲੱਗ ਨਹੀਂ ਸਕਦੀ ਜਦ ਤੱਕ ਉਹ ਪਹਿਲਾਂ ਸਾਡੇ ਖਿਆਲਾਂ ਉਪਰ ਕਾਬੂਪਾਕੇ ਸਾਨੂੰ ਕਮਜ਼ੋਰ ਨਹੀਂ ਕਰ ਲੈਂਦੀ।

ਦੁੱਖ ਤੱਦ ਹੀ ਆਉਂਦੇ ਹੈ ਜਦ ਅਸੀਂ ਕਿਸੇ ਭੈੜੇ ਖਿਆਲ ਦੇ ਅਧੀਨ ਚੱਲਦੇ ਹਾਂ। ਦੁੱਖ ਤੇ ਦੁੱਖੀ ਕਰਨ ਵਾਲੇ ਹਾਲਾਤ ਦਾ ਵਾਪਰਨਾ ਇਸ ਗੱਲ ਦੀ ਗਵਾਹੀ ਹੈ ਕਿ ਅਸੀਂ ਕਿਸੇ ਪੱਖੋਂ ਈਸ਼ਵਰੀ ਕਾਨੂੰਨ ਤੇ ਉਸ ਦੇ ਅਟਲ ਨਿਯਮਾਂ ਨਾਲ ਇਕਸੁਰ ਨਹੀਂ ਰਹੇ। ਸਮਾਜ ਜਾਂ ਪੁਲਿਸ ਦੇ ਡਰ ਕਾਰਨ, ਮਾੜੇ ਖਿਆਲਾਂ ਦੇ ਅਧੀਨ ਅਸੀਂ ਭਾਵੇਂ ਕੋਈ ਭੈੜਾ ਅਸਰ ਨਾ ਪੈਣ ਦਿੰਦੇ। ਚਿੰਤਾ ਤੇ ਬੀਮਾਰੀ ਦਾ ਡਰ ਭੈਅ ਸਰੀਰ ਨੂੰ ਨਿਰਬਲ ਕਰ ਦਿੰਦਾ ਹੈ ਤੇ ਬਿਮਾਰੀਆਂ ਆਉਂਣ ਲਈ ਰਸਤਾ ਬਣਾ ਦਿੰਦਾ ਹੈ। ਇਸ ਦੇ ਉਲਟ ਨਰੋਏ, ਪਵਿੱਤਰ ਖਿਆਲ ਸਰੀਰ ਨੂੰ ਨਰੋਆ, ਸੁੰਦਰ ਤੇ ਬਲਵਾਨ ਬਣਾਉਂਦੇ ਹਨ:-

ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥

ਰਾਮ ਰੰਗਿ ਨਿਰਮਲ ਪਰਤਾਪੁ ॥

(ਅੰਗ - 198)

### 3. ਵਿਚਾਰਾ ਦਾ ਸਫਲਤਾ ਤੇ ਅਸਰ :

ਸਾਡੀ ਕਾਮਯਾਬੀ ਜਾਂ ਨਾਕਾਮਯਾਬੀ ਸਾਡੇ ਆਪਣੇ ਖਿਆਲਾਂ ਤੇ ਵਿਚਾਰਾਂ ਸਦਕਾ ਹੀ ਹੁੰਦੀ ਹੈ। ਇਹ ਸਭ ਖਿਆਲਾਂ ਦੀ ਕਰਮਾਤ ਹੈ, ਖਿਆਲਾਂ ਦਾ ਚਮਤਕਾਰ ਹੈ। ਕੋਈ ਵੀ ਜਿੱਤ ਜਾਂ ਸਫਲਤਾ ਸਦਾ ਪਹਿਲਾਂ ਖਿਆਲਾਂ ਵਿੱਚ ਆ ਕੇ ਨਿਵਾਸ ਕਰਦੀ ਹੈ ਤੇ ਫਿਰ ਆਪਣਾ ਰੰਗ ਵਿਖਾਉਂਦੀ ਹੈ। ਇਸ ਲਈ ਚੜ੍ਹਦੀ ਕਲਾ ਵਾਲੇ ਵਿਚਾਰ ਹੀ ਦਿਲ ਵਿੱਚ ਲਿਆਉਂਣੇ ਚਾਹੀਦੇ ਹਨ। ਮੈਂ ਕਰਾਂਗਾ, ਮੈਂ ਜ਼ਰੂਰ ਕਰਾਂਗਾ। ਮੇਰੇ ਪਾਸ ਕਰਨ ਦੇ ਸਾਧਨ ਹਨ। ਬੱਸ, ਇੱਕ ਵਾਰੀ ਫੈਸਲਾ ਕਰ ਲਵੇ ਕਿ ਭਾਵੇਂ ਕੁਝ ਵੀ ਹੋਵੇ, ਮੈਂ ਜ਼ਰੂਰ ਸਫਲ ਹੋਵਾਂਗਾ। ਹੋ ਸਕਦਾ ਹੈ ਕਿ ਮੇਰੇ ਪਾਸੋਂ ਗਲਤੀਆਂ ਹੋਣ, ਰਸਤੇ ਵਿੱਚ ਰੁਕਾਵਟਾਂ ਆਉਂਣੇ ਪਰ ਮੈਂ ਫਿਰ ਵੀ ਸੱਟਾਂ ਖਾ ਕੇ ਖੜਾ ਹੋਵਾਂਗਾ ਤੇ ਅੱਗੇ ਚੱਲਦਾ ਰਹਾਂਗਾ। ਸਫਲਤਾ ਲਈ ਐਸੇ ਦ੍ਰਿੜ ਵਿਚਾਰਾਂ ਅਤੇ ਗੁਰੂਤੇ ਟੇਕ ਰੱਖਣੀ ਚਾਹੀਦੀ ਹੈ।

### 4. ਰਿਸ਼ਤਿਆਂ ਨਾਲ ਸੰਬੰਧ :

ਗੁਰਬਾਣੀ ਨੇ ਖੂਨ ਦੇ ਰਿਸ਼ਤੇਆਂ ਨੂੰ ਕੋਈ ਖਾਸ ਮਹਾਨਤਾ ਨਹੀਂ ਦਿੱਤੀ। ਸਾਡਾ ਕਿਸੇ ਨਾਲ ਅਸਲੀ ਪੱਕਾ ਰਿਸ਼ਤਾ ਕੇਵਲ ਵਿਚਾਰਾਂ ਦੀ ਸਾਂਝ ਨਾਲ ਹੀ ਬਣਦਾ ਹੈ। ਅਸੀਂ ਆਮ ਵੇਖਦੇ ਹਾਂ ਕਿ ਪੁੱਤਰ, ਪਿਤਾ ਦਾ ਖੂਨ ਕਰ ਦਿੰਦਾ ਹੈ ਤੇ ਭਰਾ ਅਪਣੇ ਭਰਾ ਦਾ ਵੈਰੀ ਹੈ। ਵੇਖਣ ਨੂੰ ਤਾਂ ਭਾਵੇਂ ਖੂਨ ਦਾ ਰਿਸ਼ਤਾ ਹੈ ਪਰ ਵਿਚਾਰਾਂ ਦੀ ਸਾਂਝ ਨਾ ਹੋਣ ਕਾਰਨ ਦੁਸ਼ਮਣੀ ਚਲਦੀ ਰਹਿੰਦੀ ਹੈ। ਹਰਨਾਖਸ਼ ਤੇ ਉਸ ਦੇ ਪੁੱਤਰ ਪ੍ਰਹਿਲਾਦ ਵਿੱਚ ਕੋਈ ਪਿਆਰ ਨਹੀਂ। ਮਾਪੇ ਪੁੱਤਰਾਂ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਪਰ ਹਰਨਾਖਸ਼ ਅਨੇਕ ਤਸੀਹੇ ਦੇ ਕੇ ਆਪਣੇ ਪੁੱਤਰ ਨੂੰ ਮਾਰਨ ਦਾ ਯਤਨ ਕਰ ਰਿਹਾ ਹੈ ਕਿਉਂਕਿ ਵਿਚਾਰਾਂ ਦੀ ਸਾਂਝ ਨਹੀਂ। ਹਰਨਾਖਸ਼ ਆਪਣੇ ਆਪ ਨੂੰ ਭਗਵਾਨ ਮੰਨਦਾ ਹੈ ਪਰ ਪ੍ਰਹਿਲਾਦ ਇਕੋ ਭਗਵਾਨ ਦਾ ਭਗਤ ਹੈ। ਵਿਚਾਰ ਇੱਕ ਦੂਜੇ ਨਾਲ ਬਿਲਕੁਲ ਮੇਲ ਨਹੀਂ ਖਾਂਦੇ, ਪਿਆਰ ਕਿਵੇਂ ਹੋ ਸਕਦਾ ਹੈ। ਇਸੇ ਤਰ੍ਹਾਂ ਅੰਰਗਜੇਬ ਨੂੰ ਆਪਣੇ ਪਿਤਾ ਸਾਹਜਹਾਨ ਨਾਲ ਕੋਈ ਹਮਦਰਦੀ ਨਹੀਂ। ਸਾਰੀ ਹਕੂਮਤ ਨੂੰ ਆਪਣੇ ਹੱਥ ਵਿੱਚ ਲੈਣ ਦੀ ਖਾਤਰ ਖੂਨ ਦੇ ਰਿਸ਼ਤੇ ਨੂੰ ਭੁੱਲ ਕੇ, ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੰਦਾ ਹੈ ਤੇ ਪਾਣੀ ਤੱਕ ਪੀਣ ਵਾਸਤੇ ਨਹੀਂ ਦਿੰਦਾ। ਤਿੰਨੇ ਭਗਵਾਂ ਨੂੰ ਕਤਲ ਕਰਕੇ ਤੇ ਭੈਣ ਨਾਲ ਬਦਸ਼ਾਹੀ ਕਰਨ ਤੱਕ ਵੀ ਕੋਈ ਸੰਕੋਚ ਨਹੀਂ ਕਰਦਾ। ਗੁਰੂਘਰ ਵਿੱਚ ਵੀ, ਸ੍ਰੀ ਗੁਰੂਰਾਮਦਾਸ ਜੀ ਨਾਲ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿਯੀ ਚੰਦ ਸਦਾ ਝਗੜਦੇ ਰਹਿੰਦੇ ਸਨ। ਕਾਰਨ ਕੇਵਲ ਇੰਨਾ ਹੈ ਕਿ ਆਪਸੀ ਵਿਚਾਰਾਂ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਇਸ ਲਈ ਗੁਰੂਸਾਹਿਬ ਨੂੰ ਕਹਿਣਾ ਪਿਆ:-

ਕਾਹੇ ਪੂਤ ਝਗਰਤ ਹਉ ਸੰਗ ਬਾਪ ॥

ਜਿਸ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥ (ਅੰਗ - 1200)

ਇਸ ਤੋਂ ਇਹ ਸਾਬਤ ਹੋਇਆ ਕਿ ਜਦ ਦੋ ਬੰਦਿਆਂ ਦੇ ਵਿਚਾਰ ਸਾਂਝੇ ਹੋਣ ਤੱਦ ਹੀ ਆਪਸੀ ਮਿਤਰਤਾ ਗੂੜੀ ਹੋਵੇਗੀ। ਜਿਥੇ ਵਿਚਾਰ ਇੱਕ ਇਤਥਾਰ ਹੁੰਦਾ ਹੈ, ਜਿਥੇ ਇਤਥਾਰ ਹੋਵੇ ਉਥੇ ਸਦਾਚਾਰ ਹੁੰਦਾ ਹੈ ਤੇ ਜਿਥੇ ਸਦਾਚਾਰ ਹੋਵੇ ਉਥੇ ਪ੍ਰਮਾਤਮਾ ਆਪ ਹੁੰਦਾ ਹੈ।

## 5. ਕਿਸਮਤ

ਜਦੋਂ ਸਾਨੂੰ ਵਿਸ਼ਵਾਸ ਹੋ ਜਾਵੇ ਕਿ ਸਾਡੀ ਬਾਹਰ ਦੀ ਦੁਨੀਆਂ ਸਾਡੇ ਆਪਣੇ ਉੱਤੇ ਹੀ ਨਿਰਭਰ ਕਰਦੀ ਹੈ ਤਾਂ ਅਸੀਂ ਵੇਖਾਂਗੇ ਕਿ ਅਸੀਂ ਆਪ ਹੀ ਆਪਣੇ ਖਿਆਲ ਰਾਹੀਂ ਆਪਣੀ ਕਿਸਮਤ ਬਣਾਉਂਣ ਵਾਲੇ ਹਾਂ। ਸਾਡੀ ਕਿਸਮਤ ਨੂੰ ਬਣਾਉਂਣ ਵਾਲਾ, ਸਾਡੇ ਅੰਦਰ ਹੀ ਵੱਸ ਰਿਹਾ ਹੈ। ਸਾਡੇ ਖਿਆਲ ਤੇ ਖਿਆਲਾਂ ਤੋਂ ਉਪਜੇ ਕਰਮ ਸਾਡੀ ਕਿਸਮਤ ਨੂੰ ਘੜਦੇ ਹਨ। ਜੇ ਖਿਆਲਾ ਮਾੜੇ ਹਨ ਤਾਂ ਆਦਮੀ ਪਾਪ ਕਰਦਾ ਹੈ ਤੇ ਜੇ ਸ਼ੁਧ ਹਨ ਤਾਂ ਮੁਕਤ ਹੋ ਜਾਂਦਾ ਹੈ।

## 6. ਅਰਦਾਸ ਉਪਰ ਅਸਰ :

ਖਿਆਲਾਂ ਦਾ ਸਾਡੀ ਅਰਦਾਸ ਉਪਰ ਵੀ ਅਸਰ ਹੁੰਦਾ ਹੈ। ਜੇਕਰ ਮਨ ਵਿੱਚ ਭੈੜੇ ਖਿਆਲ ਹਨ ਤਾਂ ਅਸੀਂ ਭਾਵੇਂ ਵਾਰ ਵਾਰ ਅਰਦਾਸਾਂ ਕਰੀਏ ਕਦੇ ਵੀ ਚੰਗਾ ਫੱਲ ਨਹੀਂ ਮਿਲ ਸਕਦਾ। ਜਦ ਤੱਕ ਮਨ ਦੇ ਵਿਚਾਰ ਸ਼ੁਧ ਨਹੀਂ ਹੋਣਗੇ ਤੱਦ ਤੱਕ ਮਨ ਮੰਗੀਆਂ ਮੁਗਦਾਂ ਨਹੀਂ ਪਾ ਸਕਦੇ। ਅਰਦਾਸ ਦੀ ਪੂਰਤੀ ਤੇ ਸਾਡੇ ਅੰਦਰ ਦੇ ਖਿਆਲ ਇੱਕ ਲੜੀ ਵਿੱਚ ਪਰੋਏ ਹੋਣੇ ਚਾਹੀਦੇ ਹਨ।

## 7. ਘਿਰਣਾ ਤੇ ਪਿਆਰ ਦਾ ਪ੍ਰਭਾਵ :

ਸੰਸਾਰ ਵਿੱਚ ਵਿਚਾਰ ਇੱਕ ਬਹੁਤ ਵੱਡੀ ਸ਼ਕਤੀ ਹੈ। ਅਸੀਂ ਇਥੇ ਬੈਠੇ ਆਪਣੇ ਕਿਸੇ ਵੀ ਮਿੱਤਰ ਜਾਂ ਵੈਰੀ ਲਈ ਆਪਣੇ ਖਿਆਲਾਂ ਰਾਹੀਂ ਚੰਗਾ ਜਾਂ ਭੈੜਾ ਚਿਤਵ ਸਕਦੇ ਹਾਂ। ਸਾਡੀ ਖਿਆਲਾਂ ਦੀ ਸ਼ਕਤੀ ਲਾਜ਼ਮੀ ਉਸ ਤੱਕ ਜਾ ਕੇ ਅਸਰ ਕਰੇਗੀ ਭਾਵੇਂ ਉਹ ਕਿੰਨਾ ਹੀ ਦੂਰ ਕਿਉਂ ਨਾ ਬੈਠਾ ਹੋਵੇ। ਇਸ ਲਈ ਜਦ ਕੋਈ ਆਪਣਾ ਪਿਆਰਾ ਸੱਜਣ ਕਿਸੇ ਮੁਸੀਬਤ ਵਿੱਚ ਹੋਵੇ ਤਾਂ ਉਸ ਪ੍ਰਤੀ ਪਵਿੱਤਰ ਤੇ ਚੰਗੇ ਵਿਚਾਰ ਉਸ ਤੱਕ ਭੇਜੋ ਤਾਂ ਜੋ ਉਸ ਦੀ ਸਹਾਇਤਾ ਹੋ ਸਕੇ। ਆਪਣੇ ਕਿਸੇ ਵੈਰੀ ਨਾਲ, ਆਪਣੇ ਅੰਦਰ ਵੈਰ ਨਫਰਤ ਰੱਖਕੇ ਬਦਲਾ ਲੈਣ ਦੀ ਭਾਵਨਾ ਤੋਂ ਬਚਣ ਲਈ ਸਾਡੇ ਦੁਨਿਆਵੀ ਯਤਨ ਬਹੁਤ ਕੁਝ ਨਹੀਂ ਕਰ ਸਕਦੇ। ਜੇ ਅਸੀਂ ਆਪਣੇ ਵੈਰੀ ਨਾਲ ਮਿਤਰਤਾ ਕਾਇਮ ਕਰਨੀ ਚਾਹੁੰਦੇ ਹਾਂ ਤਾਂ ਪਹਿਲਾਂ ਸਾਡੇ ਖਿਆਲਾਂ ਅੰਦਰ, ਜੋ ਉਸ ਲਈ ਦੁਸ਼ਮਨੀ ਨਫਰਤ, ਡਰ ਤੇ ਵੈਰ ਭਰਿਆ ਹੈ, ਉਹ ਤਿਆਗ ਕੇ ਪਿਆਰ ਤੇ ਸਤਿਕਾਰ ਪੈਦਾ ਕਰਨਾ ਹੋਵੇਗਾ। ਜਦੋਂ ਸਾਡੀ ਸੋਚਣੀ ਵਿੱਚ ਇਹ ਬਦਲਾਓ ਆਵੇਗਾ ਤਾਂ ਲਾਜ਼ਮੀ ਥੋੜ੍ਹੇ ਸਮੇਂ ਬਾਅਦ ਸਾਡੇ ਵੈਰੀ ਵਿੱਚ ਵੀ ਐਸਾ ਬਦਲਾਓ ਆਵੇਗਾ ਕਿਉਂਕਿ ਸਾਡੇ ਚੰਗੇ, ਨਿਰਮਲ, ਪਵਿੱਤਰ ਤੇ ਪਿਆਰ ਭਰੇ ਖਿਆਲ ਉਸ ਉਪਰ ਚੰਗਾ ਅਸਰ ਕਰਨਗੇ।

ਅਸੀਂ ਆਪਣੇ ਆਪ ਨੂੰ ਆਪਣੇ ਖਿਆਲਾਂ ਦੁਆਰਾ ਸੰਦਾਰਦੇ, ਸ਼ਿੰਗਾਰਦੇ ਜਾਂ ਉਜਾੜਦੇ ਅਤੇ ਨੀਵਾਂ ਡੇਗਦੇ ਰਹਿੰਦੇ ਹਾਂ। ਆਪਣੇ ਮਨ ਵਿੱਚੋਂ ਹੀ ਐਸੇ ਹਥਿਆਰ ਘੜਦੇ ਹਾਂ ਜੋ ਸਾਨੂੰ ਸੰਵਾਰ ਸਕਦੇ ਹਨ। ਸਭ ਅੰਦਰਲੇ

ਖਿਆਲਾਂ ਦੀ ਖੇਡ। ਇਸ ਲਈ ਜ਼ਰੂਰੀ ਹੈ ਕਿ ਸਾਨੂੰ ਆਪਣੇ ਖਿਆਲਾਂ ਪ੍ਰਤੀ ਸਦਾ ਸੁਚੇਤ ਰਹਿਣਾ ਚਾਹੀਦਾ ਹੈ। ਸਦਾ ਯਤਨ ਕਰੋ ਕਿ ਸਾਡੇ ਅੰਦਰ ਕੋਈ ਭੈੜੇ ਜਾਂ ਬੁਰੇ ਖਿਆਲ ਨਾ ਆਉਂਣ ਤੇ ਸਦਾ ਇਨ੍ਹਾਂ ਦੀ ਥਾਂ ਸ਼ੁਭ ਤੇ ਨੇਕ ਵਿਚਾਰ ਹੀ ਪੈਦਾ ਹੋਣ। ਸਾਡੇ ਅੰਦਰ ਇੱਕ ਸਮੇਂ ਇਕੋਂ ਹੀ ਵਿਚਾਰ ਰਹਿ ਸਕਦਾ ਹੈ। ਜਦ ਸਦਾ ਅੰਦਰ ਚੰਗੇ ਵਿਚਾਰ ਹੀ ਹੋਣਗੇ ਤਾਂ ਭੈੜੇ ਪੈਦਾ ਹੋ ਹੀ ਨਹੀਂ ਸਕਦੇ। ਅਸੀਂ ਆਪਣੇ ਗੁਣਾਂ ਅਵਗੁਣਾਂ ਦੇ ਆਪ ਹੀ ਕਰਤਾ ਹਾਂ ਤੇ ਇਸ ਕੰਮ ਲਈ ਕੋਈ ਦੂਸਰਾ ਕੁਝ ਨਹੀਂ ਕਰ ਸਕਦਾ। ਜਿਤਨੇ ਸਾਡੇ ਖਿਆਲ ਉੱਚੇ ਹੁੰਦੇ ਜਾਣਗੇ ਉਤਨੇ ਹੀ ਜ਼ਿਆਦਾ ਅਸੀਂ ਉੱਚੇ ਸੁੱਚੇ ਤੇ ਸੱਚੇ ਅਤੇ ਸੁੱਖੀ ਹੁੰਦੇ ਜਾਵਾਂਗੇ।

ਹੋਰ ਸਾਨੂੰ ਇਸ ਤੋਂ ਇਲਾਵਾ ਸਦਾ ਆਪਣੇ ਆਪ ਨੂੰ ਵਿਚਾਰ ਤੋਂ ਰਹਿਤ ਰਹਿਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਐਵੇਂ ਹਰ ਸਮੇਂ ਕਿਸੇ ਸੌਚਾਂ ਜਾਂ ਵਹਿਮਾਂ ਵਿੱਚ ਡੁਬੇ ਰਹਿਣਾ ਕੋਈ ਸਿਆਣਪ ਨਹੀਂ। ਜਦੋਂ ਅਸੀਂ ਨਿਰਵਿਚਾਰ ਹੋਏ ਤਾਂ ਸਾਡੀ ਸ਼ਕਤੀ, ਜਿਹੜੀ ਮਨ ਰਾਹੀਂ ਵਿਚਾਰ ਬਣ ਕੇ ਬਾਹਰ ਗੁਆਚ ਜੀ ਰਹੀ ਸੀ, ਉਹ ਅੰਦਰ ਹੀ ਇਕੱਠੀ ਹੋਣ ਲੱਗ ਗਈ। ਜੋ ਨਦੀ ਮਾਰੂਬਲ ਵਿੱਚ ਗੁਆਚ ਰਹੀ ਸੀ ਉਹ ਬਚ ਗਈ। ਸਾਡੇ ਛੇਕ ਬੰਦ ਹੋ ਗਈ ਕਿਉਂਕਿ ਇਹ ਵਿਚਾਰ ਛੇਕਾਂ ਵਾਂਗੂਹਨ। ਛੇਕਾਂ ਵਾਲੀ ਬਾਲਟੀ ਵਿੱਚ ਕਦ ਪਾਣੀ ਨਹੀਂ ਠਹਿਰ ਸਕਦਾ।

ਜਦ ਕੋਈ ਵਿਚਾਰ ਅੰਦਰ ਉਠੇ ਤੱਦ ਖਿਆਲ ਕਰੋ ਇਹ ਜਾਗ ਰਿਹਾ ਹੈ, ਹੁਣ ਇਹ ਅਲੋਪ ਹੋ ਰਿਹਾ ਹੈ ਅਤੇ ਆਖਰ ਖਤਮ ਹੋ ਗਿਆ ਹੈ। ਫਿਰ ਵੇਖੋ ਕਿ ਹੁਣ ਦੂਸਰਾ ਵਿਚਾਰ ਉਠ ਰਿਹਾ ਹੈ ਤੇ ਅਲੋਪ ਹੋ ਰਿਹਾ ਹੈ। ਵਿਚਾਰਾਂ ਨੂੰ ਨਿਰਭਾਵ ਦੇ ਨੁਕਤੇ ਤੋਂ ਦੇਖਣਾ ਹੀ ਧਿਆਨ ਹੈ। ਬੱਸ ਦੇਖਣਾ ਹੀ ਹੈ ਚੰਗੇ ਜਾਂ ਬੁਰੇ ਦੀ ਚੋਣ ਕਰਨ ਦੀ ਲੋੜ ਨਹੀਂ। ਇਹ ਬੱਸ ਦੇਖਣਾ ਬਹੁਤ ਕਠਿਨ ਕੰਮ ਹੈ, ਭਾਵੇਂ ਕੁਝ ਵੀ ਕਰਨਾ ਨਹੀਂ ਹੈ। ਪਰ ‘ਕੁਝ ਨਾ ਕੁਝ’ ਕਰਦੇ ਰਹਿਣ ਦੀ ਸਾਡੀ ਬਹੁਤ ਪੁਰਾਣੀ ਆਦਤ ਬਣ ਚੁੱਕੀ ਹੋਈ ਹੈ। ਇਹ ‘ਕੁਝ ਨਾ ਕੁਝ’ ਕਰਨ ਵਰਗਾ ਸੌਖਾ ਕੰਮ ਹਿਮਾਲਿਆ ਪਰਬਤ ਤੇ ਚੜ੍ਹਨ ਵਾਂਗ ਕਠਿਨ ਹੈ।

ਪਰਮਾਤਮਾ ਦਾ ਐਡਾ ਵਿਰਾਟ ਸੰਸਾਰ ਬਿਨਾਂ ਵਿਚਾਰ ਦੇ ਚੱਲ ਰਿਹਾ ਹੈ ਤੇ ਕਦੇ ਕਿਤੇ ਕੋਈ ਗਲਤੀ ਨਹੀਂ ਹੋ ਰਹੀ। ਕੇਵਲ ਅਸੀਂ ਹੀ ਗਲਤ ਹੋ ਰਹੇ ਹਾਂ ਕਿਉਂਕਿ ਅਸੀਂ ਨਿਯਮ ਨਾਲ ਨਹੀਂ ਚੱਲਦੇ ਸਗੋਂ ਵਿਚਾਰ ਨਾਲ ਚੱਲਦੇ ਹਾਂ। ਅਸੀਂ ਸੋਚਦੇ ਹਾਂ ਇਹ ਕੰਮ ਕਰੀਏ ਜਾਂ ਨਾ ਕਰੀਏ? ਠੀਕ ਹੋਵੇਗਾ, ਲੋਕ ਕੀ ਕਹਿਣਗੇ। ਸਾਡੇ ਅੰਦਰ ਅਨੇਕਾਂ ਵਿਚਾਰ ਆਉਂਦੇ ਰਹਿੰਦੇ ਹਨ ਤੇ ਇਨ੍ਹਾਂ ਸੋਚਾਂ ਵਿੱਚ ਹੀ ਗੜਬੜ ਹੋ ਜਾਂਦੀ ਹੈ। ਜਦ ਕੋਈ ਨਿਰਵਿਚਾਰ ਨਾਲ ਚੱਲਣ ਲੱਗਦਾ ਹੈ ਤੱਦ ਹੀ ਧਰਮੀ ਬਣ ਸਕਦਾ ਹੈ।

ਸਾਡੇ ਅੰਦਰ ਜੋ ਸ਼ਕਤੀ ਹੈ ਉਹ ਦੋਰੂਪਾਂ ਵਿੱਚ ਪ੍ਰਗਟ ਹੁੰਦੀ ਹੈ :-

**ਵਿਚਾਰ ਅਤੇ ਧਿਆਨ :-**

ਜੇ ਇਹ ਸ਼ਕਤੀ ਵਿਚਾਰ ਬਣ ਜਾਵੇ ਤਾਂ ਲਹਿਰ ਬਣ ਗਈ ਅਤੇ ਜੇ ਧਿਆਨ ਬਣ ਜਾਵੇ ਤਾਂ ਸਾਗਰ ਬਣ ਜਾਂਦੀ ਹੈ। ਸਾਡੇ ਵਿਚਾਰ ਹਰ ਸਮੇਂ ਬਦਲਦੇ ਰਹਿੰਦੇ ਹਨ। ਚੰਗੇ ਵਿਚਾਰਾਂ ਪਿਛੇ ਚੱਲਣ ਨਾਲ ਜੀਵਨ ਬਦਲ ਜਾਂਦਾ

ਹੈ ਪਰ ਅਸੀਂ ਇਧਰ ਕਦੀ ਧਿਆਨ ਨਹੀਂ ਦਿੰਦੇ। ਪਰਮਾਤਮਾ ਮਿਲਾਪ ਲਈ ਕਰਮਾਂ ਨੂੰ ਨਹੀਂ ਬਦਲਣਾ ਕੇਵਲ ਵਿਚਾਰਾਂ ਨੂੰ ਸ਼ਾਮਲ ਕਰਨਾ ਹੈ। ਬੱਸ, ਵਿਚਾਰਾਂ ਤੋਂ ਆਜ਼ਾਦ ਹੋ ਜਾਵੇ। ਵਿਚਾਰ ਸਾਡੇ ਸੁਪਨੇ ਹਨ ਤੇ ਸਾਨੂੰ ਇਨ੍ਹਾਂ ਨੇ ਬੰਨਿਆ ਹੋਇਆ ਹੈ, ਕਰਮਾਂ ਨੇ ਨਹੀਂ, ਕਰਮ ਸਾਰੇ ਤਾਂ ਸਗੋਂ ਵਿਚਾਰਾਂ ਦੇ ਪਿਛੇ ਘਟ ਰਹੇ ਹਨ। ਵਿਚਾਰ ਸਾਡੇ ਅਤੀਤ ਦੀਆਂ ਯਾਦਾਂ ਹਨ ਤੇ ਉਨ੍ਹਾਂ ਨੂੰ ਅਸੀਂ ਫੜਿਆ ਹੋਇਆ ਹੈ। ਜੇ ਸੁੱਖ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਹੁਣ ਜੀਉਂਦੇ ਰੱਖਣ ਦੀ ਕੋਸ਼ਿਸ਼ ਨਾ ਕਰੋ। ਉਹ ਜੋ ਮਰ ਗਿਆ ਹੈ, ਉਸ ਨੂੰ ਮਰਿਆ ਹੀ ਰਹਿਣ ਦੇਵੇ। ਪਰ ਅਸੀਂ ਉਸ ਨੂੰ ਮਰਨ ਨਹੀਂ ਦਿੰਦੇ। ਕਲ ਦੀ ਦੋਸਤੀ ਵੀ ਜੀਉਂਦੀ ਹੈ ਤੇ ਕਲੁ ਦੀ ਦੁਸ਼ਮਣੀ ਵੀ ਜੀਉਂਦੀ ਹੈ।

ਇਨ੍ਹਾਂ ਵਿਚਾਰਾਂ ਨੂੰ ਛੱਡਣ ਦਾ ਇਕੋ ਹੀ ਉਪਾਅ ਹੈ ਕਿ ਇਨ੍ਹਾਂ ਨੂੰ ਮੇਰੇ ਵਿਚਾਰ ਨਾ ਕਰੋ ਕਿਉਂਕਿ ਜਿਥੇ ਮੇਰਾ ਲੱਗ ਗਿਆ, ਉਹ ਕਿਵੇਂ ਛੁਟੇਗਾ। ਦੂਸਰਾ ਵਿਚਾਰਾਂ ਨੂੰ ਛੱਡਣ ਲਈ ਇਨ੍ਹਾਂ ਵਿੱਚ ਰਸ ਲੈਣਾ ਬੰਦ ਕਰੋ। ਵਿਚਾਰਾਂ ਨੂੰ ਅਸੀਂ ਪਾਲਦੇ ਰਹਿੰਦੇ ਹਾਂ, ਬੱਸ ਉਨ੍ਹਾਂ ਦਾ ਪੋਸਣ ਬੰਦ ਕਰਨਾ ਹੋਵੇਗਾ।

-----

## ਨਾਨਕ ਹੁਕਮੈ ਜੇ ਬੁਝੈ ....

ਇਹ ਸਚਾਈ ਹੈ ਕਿ ਸਾਡੇ ਸਾਰਿਆਂ ਦੀ ਖਾਹਿਸ਼ ਹੁੰਦੀ ਹੈ ਕਿ ਸਾਰੇ ਦੇਸ਼ ਜਾਂ ਘੱਟੋ ਘੱਟ ਆਪਣੇ ਇਲਾਕੇ ਵਿੱਚ ਸਾਡਾ ਹੁਕਮ ਚਲੇ ਪਰ ਜੇ ਕਰ ਐਸਾ ਨਾ ਹੋ ਸਕੇ ਤਾਂ ਫਿਰ ਘੱਟੋ ਘੱਟ ਆਪਣੇ ਸਾਰੇ ਪਰਿਵਾਰ ਤੇ ਨੌਕਰਾਂ ਚਾਕਰਾਂ ਨੂੰ ਤਾਂ ਸਾਡਾ ਹੁਕਮ ਮੰਨਣਾ ਹੀ ਚਾਹੀਦਾ ਹੈ। ਪਰਮਾਤਮਾ ਦੀ ਅੰਸ਼ ਹੋਣ ਕਾਰਨ ਐਸੀ ਰੁਚੀ ਜੀਵ ਵਿੱਚ ਬਚਪਨ ਤੋਂ ਹੀ ਅੰਬ ਹੋ ਜਾਂਦੀ ਹੈ। ਇਹ ਗੱਲ ਵੱਖਰੀ ਹੈ ਕਿ ਇਹ ਹੁਕਮ ਉਥੇ ਤੱਕ ਹੀ ਮਨਾਇਆ ਜਾ ਸਕਦਾ ਹੈ ਜਿਥੇ ਤੱਕ ਹੁਕਮ ਮਨਾਉਣ ਵਾਲੇ ਦੀ ਤਾਕਤ ਹੋਵੇ। ਪਰਮਾਤਮਾ ਇੱਕ ਬੁਤ ਵੱਡੀ ਸ਼ਕਤੀ ਹੈ ਤੇ ਉਸ ਦਾ ਹੁਕਮ ਤਾਂ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਚੱਲਦਾ ਹੈ। ਉਸ ਦੇ ਹੁਕਮ ਅੱਗੇ ਕੋਈ ਕਿੰਤੂ ਨਹੀਂ ਕਰ ਸਕਦਾ।

ਪਰਮਾਤਮਾ ਦੇ ਹੁਕਮ ਤੋਂ ਆਮ ਭਾਵ ਪਰਮਾਤਮਾ ਦੇ ਬਣਾਏ ਹੋਏ ਨਿਯਮਾਂ, ਕਾਨੂੰਨਾਂ, ਮਰਿਯਾਦਾ ਜਾਂ ਅਸੂਲਾਂ ਤੋਂ ਹੀ ਹੁੰਦਾ ਹੈ। ਪਰਮਾਤਮਾ ਵੱਲੋਂ ਉਸ ਦੇ ਹੁਕਮ ਅਤੇ ਉਸ ਦੇ ਬਣਾਏ ਨਿਯਮਾਂ ਜਾਂ ਕਾਨੂੰਨਾਂ ਅਨੁਸਾਰ ਹੀ ਸੰਸਾਰ ਵਿੱਚ ਸਭ ਕੁਝ ਹੋ ਰਿਹਾ ਹੈ, ਜਿਵੇਂ:-

**ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥**

**ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥**

**ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥**

**ਇਕਨਾ ਹੁਕਮੀ ਬਖਸ਼ੀਸ ਇਕਿ ਹੁਕਮੀ ਸਦਾ ਭਵਾਈਅਹਿ ॥**

**ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਈ ॥**

**ਨਾਨਕ ਹੁਕਮੈ ਜੇ ਬੂਝੈ ਤੇ ਹਉਮੈ ਕਹੈ ਨ ਕੋਇ ॥੨॥** (ਜਪੁਜੀ ਸਾਹਿਬ)

ਪਰਮਾਤਮਾ ਦੇ ਹੁਕਮ ਵਿੱਚ ਸਰੀਰ ਬਣਦੇ ਹਨ ਤੇ ਇਹ ਹੁਕਮ ਬਿਆਨ ਨਹੀਂ ਕੀਤਾ ਜਾ ਕਦਾ ਕਿ ਕਿਹੋ ਜਿਹਾ ਹੈ। ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮਦੇ ਹਨ ਅਤੇ ਹੁਕਮ ਅਨੁਸਾਰ ਹੀ ਉਸ ਦੇ ਦਰ ਤੇ ਸੋਭਾ ਵਡਿਆਈ ਮਿਲਦੀ ਹੈ। ਜੀਵ ਪਰਮਾਤਮਾ ਦੇ ਨਿਯਮ ਅਨੁਸਾਰ ਜੀਵਨ ਬਤੀਤ ਕਰਨ ਨਾਲ ਉੱਤਮ ਬਣ ਕੇ ਸੁੱਖ ਪਰ ਨਿਯਮਾਂ ਦੇ ਉਲਟ ਚੱਲਣ ਨਾਲ ਨੀਚ ਬਣ ਕੇ ਦੁੱਖ ਭੋਗਦਾ ਹੈ। ਜਦੋਂ ਜੀਵ ਨਿਯਮਾਂ ਨੂੰ ਸਮਝ ਕੇ ਚੱਲਦਾ ਹੈ ਤਾਂ ਬਖਸਿਆ ਜਾਂਦਾ ਹੈ ਅਤੇ ਜੇ ਨਿਯਮਾਂ ਦੀ ਉਲੰਘਣਾ ਕਰੇ ਤਾਂ ਜਨਮ ਮਰਨ ਦੇ ਗੇੜ ਵਿੱਚ ਭੌਦਾ ਰਹਿੰਦਾ ਹੈ। ਸਭ ਖੰਡ ਬ੍ਰਹਮੰਡ ਤੇ ਜੀਅ ਜੰਤ ਪਰਮਾਤਮਾ ਦੇ ਨਿਯਮਾਂ ਦੀ ਹੱਦ ਦੇ ਅੰਦਰ ਹਨ ਤੇ ਕੋਈ ਵੀ ਹੱਦ ਤੋਂ ਬਾਹਰ ਨਹੀਂ ਜਾ ਸਕਦਾ। ਜਿਸ ਜੀਵ ਨੂੰ ਪਰਮਾਤਮਾ ਦੇ ਇਨ੍ਹਾਂ ਹੁਕਮਾਂ ਜਾਂ ਨਿਯਮਾਂ ਦੀ ਸਮਝ ਆ ਜਾਵੇ ਤੇ ਇਨ੍ਹਾਂ ਅਨੁਸਾਰ ਜੀਵਨ ਬਤੀਤ ਕਰਨ ਲੱਗ ਜਾਵੇ ਤਾਂ ਉਸ ਦਾ ਆਪਾ-ਭਾਵ ਮਿਟ ਜਾਂਦਾ ਹੈ ਤੇ ਉਸਦੀ ਤੇ ਪਰਮਾਤਮਾ ਦੇ ਵਿੱਚਕਾਰ ਦੀ ਵਿੱਖ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਹੋਰ ਦੱਸਦੀ ਹੈ :-

**ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥**

**ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥** (ਅੰਗ 400)

ਜਦੋਂ ਤੱਕ ਸਾਨੂੰ ਇਨ੍ਹਾਂ ਨਿਯਮਾਂ ਬਾਰੇ ਪੂਰੀ ਸਮਝ ਨਹੀਂ ਆਉਂਦੀ ਅਸੀਂ ਭੁੱਲਾਂ ਕਰਦੇ ਰਹਾਂਗੇ ਤੇ ਉਨ੍ਹਾਂ ਦੀ ਸਜ਼ਾ ਭੁਗਤ ਕੇ ਦੁੱਖੀ ਹੁੰਦੇ ਰਹਾਂਗੇ। ਪਰ ਜਦ ਗੁਰੂਦੀ ਸਿੱਖਿਆ ਪ੍ਰਾਪਤ ਕਰਕੇ ਪਰਮਾਤਮਾ ਦੇ ਹੁਕਮ ਤੇ ਨਿਯਮਾਂ ਤੋਂ ਜਾਂਣੂੰਹੋ ਗਏ, ਉਨ੍ਹਾਂ ਅਨੁਸਾਰ ਜੀਵਨ ਬਤੀਤ ਕਰਨ ਲੱਗ ਗਏ ਤੱਦ ਉਸੇ ਵੇਲੇ ਤੋਂ ਸੁੱਖੀ ਹੋਣ ਲੱਗ ਜਾਵਾਂਗੇ।

ਜਪੁ ਜੀ ਸਾਹਿਬ ਵਿੱਚ ਸ੍ਰੀ ਗੁਰੂਨਾਨਕ ਦੇਵ ਜੀ ਇਸ ਹੁਕਮ ਬਾਰੇ ਬਹੁਤ ਖੁਲ੍ਹਕੇ ਗੱਲ ਕਰਦੇ ਹਨ ਤੇ ਉਨ੍ਹਾਂ ਦਾ ਇੱਕ ਅਹਿਮ ਸਵਾਲ ਹੈ :-

**ਕਿਵੇਂ ਸਚਿਆਰਾ ਹੋਈਐ ਕਿਵੇਂ ਕੁੜੈ ਤੁਟੈ ਪਾਲਿ ॥**

ਅਸੀਂ ਕਿਵੇਂ ਸਚਿਆਰ ਹੋਈਏ ਤਾਂ ਜੋ ਸਾਡੇ ਤੇ ਪਰਮਾਤਮਾ ਵਿੱਚਕਾਰ ਮਾਇਆ ਦੀ ਜੋ ਕੰਧ ਖੜੀ ਹੋ ਗਈ ਹੈ ਉਹ ਕਿਵੇਂ ਟੁੱਟੇ? ਇਸ ਦਾ ਉੱਤਰ ਵੀ ਗੁਰੂਜੀ ਆਪ ਹੀ ਦੂਸਰੀ ਪੰਕਤੀ ਵਿੱਚ ਦਿੰਦੇ ਹਨ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥” ਬੱਸ, ਇਕੋ ਵਿਧੀ ਹੈ ਕਿ ਅਸੀਂ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲੀਏ ਕਿਉਂਕਿ ਇਹ ਧੁਰ ਤੋਂ ਹੀ ਪ੍ਰਮਾਤਮਾ ਨੇ ਸਾਰੇ ਜੀਵਾਂ ਦੀ ਭਲਾਈ ਲਈ ਬਣਾਏ ਹੋਏ ਹਨ।

ਅਸੀਂ ਵੇਖਦੇ ਹਾਂ ਕਿ ਸਿਸ਼ਟੀ ਦੀਆਂ ਸਾਰੀਆਂ ਸ਼ਕਤੀਆਂ ਚੰਦ ਸੂਰਜ, ਖੰਡ ਬ੍ਰਹਮੰਡ ਆਦਿ ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਆਪਣੇ ਆਪਣੇ ਕੰਮ ਕਰ ਰਹੀਆਂ ਹਨ। ਜੇਕਰ ਅਸੀਂ ਇਨ੍ਹਾਂ ਸ਼ਕਤੀਆਂ ਦੇ

ਨਿਯਮਾਂ ਅਨੁਸਾਰ ਚੱਲੀਏ ਤਾਂ ਇਨ੍ਹਾਂ ਤੋਂ ਬੇਅੰਤ ਲਾਭ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਜੋ ਬਿਜਲੀ ਦੀਆਂ ਦੋਵੇਂ ਪੋਜੇਟਿਵ ਤੇ ਨੈਗੇਟਿਵ ਤਾਰਾਂ ਦੇ ਮਿਲਾਪ ਦੇ ਨਿਯਮਾਂ ਦੀ ਪੂਰਤੀ ਕਰਾਂਗੇ ਤਾਂ ਹੀ ਬਿਜਲੀ ਪ੍ਰਾਪਤ ਹੋ ਸਕੇਗੀ। ਇਸੇ ਤਰ੍ਹਾਂ ਹਾਈਡਰੋਜਨ ਤੇ ਆਕਸੀਜਨ ਹਵਾਵਾਂ ਜਦ ਇੱਕ ਖਾਸ ਮਿਕਦਾਰ ਵਿੱਚ ਮਿਲਦੀਆਂ ਹਨ ਤਾਂ ਹੀ ਪਾਣੀ ਦੀ ਸ਼ਕਲ ਵਿੱਚ ਤਬਦੀਲ ਹੁੰਦੀਆਂ ਹਨ। ਯਾਦ ਰਹੇ ਕਿ ਜੇ ਕਿਸੇ ਨਿਯਮ ਦੀ, ਕਿਸੇ ਪ੍ਰਕਾਰ ਦੀ ਪੂਰਤੀ ਵਿਚ ਕਮੀ ਰਹੇਗੀ ਤਾਂ ਅਸੀਂ ਉਸ ਸ਼ਕਤੀ ਤੋਂ ਪੂਰਾ ਲਾਭ ਪ੍ਰਾਪਤ ਨਹੀਂ ਕਰ ਸਕਾਂਗੇ। ਇਸ ਲਈ ਕਿਸੇ ਸ਼ਕਤੀ ਜਾਂ ਉਸ ਦੇ ਨਿਯਮਾਂ ਨੂੰ ਕਦੇ ਵੀ ਦੇਸ਼ ਨਾ ਦੇਣਾ ਸਗੋਂ ਆਪਣੀ ਕੋਈ ਹੋਈ ਭੁੱਲ ਨੂੰ ਲੱਭਣ ਦਾ ਯਤਨ ਕਰਨਾ ਹੈ।

ਹਰ ਦੇਸ਼ ਦੀ ਆਪਣੀ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਦੇ ਨਿਯਮ ਜਾਂ ਕਾਨੂੰਨ ਹੁੰਦੇ ਹਨ। ਹਰ ਸ਼ਹਿਰੀ ਲਈ ਲਾਜ਼ਮੀ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰੇ ਪਰ ਜੇ ਉਹ ਆਪਣੀ ਮਨ ਮਰਜ਼ੀ ਕਰੇਗਾ ਤਾਂ ਸਖਤ ਤੋਂ ਸਖਤ ਸਜਾਵਾਂ ਦਾ ਹੱਕਦਾਰ ਬਣੇਗਾ। ਜਿਵੇਂ ਕੋਈ ਚੋਰ ਜਾਂ ਬਦਮਾਸ ਕਿਸੇ ਦੀ ਚੋਰੀ ਜਾਂ ਕਤਲ ਕਰੇਗਾ ਤਾਂ ਸਰਕਾਰ ਦੇ ਨਿਯਮਾਂ ਅਨੁਸਾਰ ਕੈਦ ਜਾਂ ਫਾਂਸੀ ਦੀ ਸਜਾ ਦਿੱਤੀ ਜਾਵੇਗੀ। ਹੋਰ ਇਸੇ ਤਰ੍ਹਾਂ ਹਰ ਸਰਕਾਰ ਦੇ ਆਪਣੇ ਟਰੈਫਿਕ ਨਿਯਮ ਹੁੰਦੇ ਹਨ। ਜਿਵੇਂ ਆਪਣੇ ਦੇਸ਼ ਵਿੱਚ ਨਿਯਮ ਹੈ ਕਿ ਸਦਾ ਸੜਕ ਦੇ ਖੱਬੇ ਪਾਸੇ ਚਲੋ ਪਰ ਜੇ ਹੁਣ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਸੱਜੇ ਹੱਥ ਚੱਲਣ ਦੀ ਜਿੱਦ ਕਰੇ ਤਾਂ ਸਰਕਾਰ ਨੂੰ ਜੁਰਮਾਨਾ ਤਾਂ ਭਰਨਾ ਪਵੇਗਾ ਹੀ ਤੇ ਨਾਲ ਸੱਟਾਂ ਖਾ ਕੇ ਹਸਪਤਾਲ ਵਿੱਚ ਨਜ਼ਰ ਆਵੇਗਾ।

ਇੱਕ ਚੁਟਕਲਾ ਹੈ ਕਿ ਇੱਕ ਭੋਲੇ ਭਾਲੇ ਆਦਮੀ ਨੂੰ ਕੰਮ ਦੀ ਤਲਾਸ਼ ਵਿੱਚ ਅਮਰੀਕਾ ਜਾਣਾ ਸੀ। ਕਿਸੇ ਨੇ ਉਸ ਨੂੰ ਦੱਸਿਆ ਕਿ ਉੱਥੇ ਸੜਕ ਕੇ ਸੱਜੇ ਹੱਥ ਚੱਲਣਾ ਟਰੈਫਿਕ ਦਾ ਨਿਯਮ ਹੈ। ਉਹ ਸੋਚਣ ਲੱਗਾ ਕਿ ਚਲੋ 2-3 ਦਿਨ ਸੱਜੇ ਹੱਥ ਚੱਲਣ ਦੀ ਪ੍ਰੈਕਸਿਟ ਕਰ ਲਈਏ ਤਾਂ ਜੋ ਉਥੇ ਜਾ ਕੇ ਕੋਈ ਮੁਸ਼ਕਲ ਨਾ ਹੋਵੇ। ਜਦ ਉਹ ਆਪਣਾ ਮੋਟਰ ਸਾਈਕਲ ਲੈ ਕੇ ਸੜਕ ਦੇ ਸੱਜੇ ਹੱਥ ਚਲਿਆ ਤਾਂ ਅਗੋਂ ਆਉਂਦੀ ਇੱਕ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਜਖਮੀ ਹੋ ਕੇ ਹਸਪਤਾਲ ਪੁੱਜ ਗਿਆ। ਜਦੋਂ 5-8 ਦਿਨਾਂ ਬਾਅਦ ਠੀਕ ਹੋ ਕੇ ਵਾਪਸ ਆਇਆ ਤਾਂ ਕਹਿਣ ਲੱਗਾ ਕਿ ਹੁਣ ਅਮਰੀਕਾਂ ਨਹੀਂ ਜਾਣਾ ਕਿਉਂਕਿ ਜੇਕਰ ਸੱਜੇ ਹੱਥ ਦੀ ਪ੍ਰੈਕਟਿਸ ਨਾਲ ਹੀ ਇਹੋ ਹਾਲ ਹੋ ਗਿਆ ਤਾਂ ਫਿਰ ਸੱਜੇ ਹੱਥ ਚੱਲਣ ਨਾਲ ਤਾਂ ਪਤਾ ਨਹੀਂ ਕੀ ਪਹਾੜ ਸਿਰ ਤੇ ਗਿਰ ਜਾਵੇਗਾ?

ਪਦਾਰਥਾਂ ਦੇ ਅਸੂਲਾਂ ਜਾਂ ਨਿਯਮਾਂ ਵਾਂਗ ਪਰਮਾਤਮਾ ਦੇ ਵੀ ਅਟੱਲ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਕੇ ਅਸੀਂ ਸੁਖੀ ਤੇ ਲਾਪਰਵਾਹੀ ਕਰਕੇ ਦੁਖੀ ਹੁੰਦੇ ਰਹਿੰਦੇ ਹਾਂ। ਸ੍ਰੀ ਗੁਰੂਗ੍ਰੰਥ ਸਾਹਿਬ ਵਿੱਚ ਜੋ ਗੁਰਬਾਣੀ ਰਾਹੀਂ ਬਹੁਤ ਉਪਦੇਸ਼ ਹਨ, ਉਹ ਦਰਅਸਲ ਪਰਮਾਤਮਾ ਦੇ ਅਟਲ ਹੁਕਮ ਜਾਂ ਨਿਯਮ ਜਾਂ ਕਾਨੂੰਨ ਹੀ ਹਨ। ਜੇ ਇਨ੍ਹਾਂ ਅਸੂਲਾਂ ਉਪਰ ਚੱਲਕੇ ਅਮਲ ਵਿੱਚ ਲਿਆਂਦੇ ਜਾਣ ਤਾਂ ਇਹ ਪਰਖ ਦੀ ਕਸੌਟੀ ਤੇ ਪੁਰੇ ਉਤਰਨਗੇ। ਇਨ੍ਹਾਂ ਬਾਰੇ ਐਸਾ ਦਾਅਵਾ ਕੀਤਾ ਜਾ ਸਕਦਾ ਹੈ ਜਿਵੇਂ  $2 + 2$  ਹਰ ਹਾਲਤ ਵਿੱਚ 4 ਹੁੰਦੇ ਹਨ। ਪਰ ਮੁਸ਼ਕਲ ਇਹ ਹੈ ਕਿ ਅਸੀਂ ਇਨ੍ਹਾਂ ਨਿਯਮਾਂ ਨੂੰ ਕਦੇ ਆਪਣੇ ਜੀਵਨ ਵਿੱਚ ਅਜ਼ਮਾ ਕੇ ਵੇਖਣ ਦੀ ਹਿੰਮਤ ਨਹੀਂ ਕਰਦੇ।

ਜਗ ਖਿਆਲ ਰਹੇ ਕਿ ਪਰਮਾਤਮਾ ਦੇ ਜੋ ਹੁਕਮ ਪੱਖੀ ਨਿਯਮ ਹਨ ਕੇਵਲ ਉਨ੍ਹਾਂ ਬਾਰੇ ਪੜ੍ਹ ਸੁਣ ਕੇ ਅਤੇ ਜਾਣਕਾਰੀ ਇੱਕਠੀ ਕਰਨੀ ਹੀ ਕਾਫੀ ਨਹੀਂ ਸਗੋਂ ਇਨਾਂ ਜੋ ਨਿਯਮਾਂ ਵਿੱਚ ਸੱਚਾਈ ਹੈ ਉਸ ਦੇ ਨਤੀਜੇ ਸਾਡੇ ਜੀਵਨ ਵਿੱਚ ਪ੍ਰਤੱਖ ਸੱਚ ਹੋਣੇ ਚਾਹੀਦੇ ਹਨ। ਪਰ ਸਾਡੀ ਬਦਕਿਸਮਤੀ ਨਾਲ ਸਾਰੇ ਨਤੀਜੇ ਸੱਚਾਈ ਦੇ ਉਲਟ ਵੇਖਦੇ ਹੋਏ ਵੀ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਅਸੀਂ ਆਪਣੇ ਆਪ ਨੂੰ ਝੂਠੀ ਤਸ਼ਲੀ ਦੇ ਛਡਦੇ ਹਾਂ ਕਿ ਕੋਈ ਗੱਲ ਨਹੀਂ ਜੋ ਕਰ ਰਹੇ ਹੋ, ਉਹੀ ਠੀਕ ਹੈ ਤੇ ਬੱਸ ਹੌਲੀ-ਹੌਲੀ ਇਹੋ ਹੀ ਸਾਡੇ ਜੀਵਨ ਦਾ ਰੁਟੀਨ ਬਣ ਜਾਂਦਾ ਹੈ। ਜਗ ਸੋਚੋ ਇਸ ਤਰ੍ਹਾਂ ਸਾਡੇ ਜੀਵਨ ਵਿੱਚ ਕੋਈ ਪਰਿਵਰਤਨ ਕਿਵੇਂ ਆ ਸਕਦਾ ਹੈ?

ਗੁਰਬਾਣੀ ਰਾਹੀਂ ਇਨ੍ਹਾਂ ਨਿਯਮਾਂ ਜਾਂ ਕਾਨੂੰਨਾਂ ਬਾਰੇ ਬੇਅੰਤ ਸ਼ਬਦਾਂ ਵਿਚੋਂ ਵੱਖਰਾ ਵੱਖਰਾ ਉਪਦੇਸ਼ ਮਿਲਦਾ ਹੈ, ਜਿਵੇਂ ਪਰਮਾਤਮਾ ਸਾਡਾ ਮਾਤਾ ਪਿਤਾ ਹੈ, ਅਸੀਂ ਸਰੀਰ ਨਹੀਂ ਜੋਤ ਹਾਂ, ਸਭੈ ਘਟ ਰਾਮ ਬੋਲੇ, ਜਗਤ ਇੱਕ ਸੁਪਨਾ ਹੈ, ਜੋ ਜਨਮਿਆ ਹੈ ਉਹ ਇੱਕ ਦਿਨ ਜ਼ਰੂਰ ਮਰੇਗਾ, ਪਰਮਾਤਮਾ ਦੀ ਸ਼ਰਣ ਆਉਣ ਨਾਲ ਸਾਰੇ ਦੁੱਖ ਤਕਲੀਫ਼ਾਂ ਮੁਕ ਜਾਂਦੀਆਂ ਹਨ, ਆਪਣੇ ਠਾਕੁਰ ਪਾਸੋਂ ਜੋ ਮੰਗੀਏ ਉਹੀ ਮਿਲਦਾ ਹੈ, ਸਾਰੀਆਂ ਬੀਮਾਰੀਆਂ ਦਾ ਇਲਾਜ ਨਾਮ ਦਾਰੂਨਾਲ ਹੋ ਸਕਦਾ ਹੈ। ਉਹ ਪਰਮਾਤਮਾ ਸਭ ਦਾ ਸਾਝਾ ਹੈ। ਐ ਸਿੱਖ! ਤੂੰ ਇੱਕ ਕਦਮ ਪਰਮਾਤਮਾ ਵੱਲ ਚੱਲ ਕੇ ਵੇਖ ਉਹ ਕੋਟ ਕਦਮ ਅੱਗੇ ਹੋ ਕੇ ਮਿਲਦਾ ਹੈ। ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ ਹਨ :-

### ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ

**ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ।** (ਕਬਿੱਤ ਭਾਈ ਗੁਰਦਾਸ - 111)

ਇਨ੍ਹਾਂ ਵਿਸ਼ਵਾਸ ਤੇ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਵੀ ਸਾਡੇ ਅੰਦਰ ਸਦਾ ਤੌਖਲਾ ਬਣਿਆ ਰਹਿੰਦਾ ਹੈ। ਅਸੀਂ ਪਰਮਾਤਮਾ ਨੂੰ ਦੂਰ ਕਿਸੇ ਅਸਮਾਨ ਵਿੱਚ ਬੈਠੀ ਹੋਈ, ਗੈਰਹਾਜ਼ਰ ਸ਼ਕਤੀ ਸਮਝਦੇ ਹਾਂ। ਉੱਥ ਭਾਵੇਂ ਕਹਿ ਛੱਡਦੇ ਹਾਂ ਕਿ ਉਹ ਸਰਬ ਸ਼ਕਤੀਮਾਨ, ਅੰਤਰਜਾਮੀ, ਕਰਨ ਕਾਰਨ ਤੇ ਮਿਹਰਬਾਨ ਹੈ। ਸਾਨੂੰ ਵਹਿਮ ਹੋ ਗਿਆ ਹੈ ਕਿ ਇਹ ਪਰਮਾਤਮਾ ਜੇ ਕਦੇ ਸਾਡਾ ਇੱਕ ਕੰਮ ਸੰਵਾਰਦਾ ਹੈ ਤਾਂ ਦਸ ਵਿਗਾੜ ਵੀ ਦਿੰਦਾ ਹੈ। ਹੁਣ ਜਗ ਸੋਚੋ ਕਿ ਜਿਸ ਸ਼ਕਤੀ ਬਾਰੇ ਸਾਡਾ ਯਕੀਨ ਐਨਾ ਡਾਵਾਂ-ਡੋਲ ਹੋਵੇ ਉਸ ਦੀ ਪੂਜਾ ਖਾਕ ਕੀਤੀ ਜਾ ਸਕਦੀ ਹੈ ਤੇ ਨਾ ਹੀ ਉਸ ਪਾਸੋਂ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਆਸ ਰੱਖੀ ਜਾ ਸਕਦੀ ਹੈ।

ਇਹ ਬਿਲਕੁਲ ਸੱਚ ਹੈ ਕਿ ਅਸੀਂ ਆਪਣੇ ਪੁਰਾਣੇ ਨਿਸ਼ਚੇ ਜਾਂ ਖਿਆਲਾਂ ਤਿਆਗ ਕਰਕੇ ਗੁਰਬਾਣੀ ਦੇ ਨਿਯਮਾਂ ਦੀ ਸੱਚਾਈ ਨੂੰ ਆਪਣੇ ਜੀਵਨ ਵਿੱਚ ਹਰ ਰੋਜ਼ ਦੀ ਵਰਤੋਂ ਵਿੱਚ ਲਿਆ ਕੇ, ਪਰਮਾਤਮਾ ਦੀ ਮਹਾਨ ਸ਼ਕਤੀ ਤੋਂ ਆਪਣੇ ਸਾਰੇ ਕਾਰਜ ਰਾਸ ਕਰਵਾ ਸਕਦੇ ਹਾਂ। ਹਾਂ! ਐਸਾ ਕਰਨਾ ਕਠਿਨ ਜ਼ਰੂਰ ਹੈ ਪਰ ਅਸੰਭਵ ਨਹੀਂ। ਗੱਲ ਸਾਰੀ ਵਿਸ਼ਵਾਸ ਤੇ ਭਰੋਸੇ ਦੀ ਹੈ। ਜਿੰਨੀ ਮਿਕਦਾਰ ਵਿੱਚ ਸਾਡਾ ਇਹ ਵਿਸ਼ਵਾਸ ਭਰੋਸਾ ਵਧਦਾ ਜਾਵੇਗਾ,

ਉਨੀ ਮਿਕਦਾਰ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਜਾਵੇਗੀ। ਬੱਸ, ਸਾਡੇ ਵਿੱਚ ਅਜਮਾ ਕੇ ਵੇਖਣ ਦੀ ਹਿੰਮਤ ਤੇ ਹੌਸਲਾ ਹੋਣਾ ਚਾਹੀਦਾ ਹੈ।

ਯਾਦ ਰਹੋ, ਹੋ ਸਕਦਾ ਹੈ ਕਿ ਇੱਕ ਵਾਰੀ ਯਤਨ ਕਰਨ ਨਾਲ ਸਫਲਤਾ ਪ੍ਰਾਪਤ ਨਾ ਹੋਵੇ, ਪਰ ਘਬਰਾਉਣ ਦੀ ਹਰਗਿਜ਼ ਲੋੜ ਨਹੀਂ ਸਗੋਂ ਸਾਵਧਾਨ ਹੋ ਕੇ ਦੁਬਾਰਾ ਫਿਰ ਯਤਨ ਜਾਰੀ ਰਹੇ। ਅਸੀਂ ਵੇਖਦੇ ਹਾਂ ਕਿ ਆਮ ਦੁਨਿਆਵੀ ਕੰਮਾਂ ਵਿੱਚ, ਜੇ ਕਰ ਕੋਈ ਸਾਡਾ ਸੱਜਣ, ਸਾਡੇ 2-3 ਵਾਰੀ ਕਹਿਣ ਨਾਲ ਵੀ ਕੋਈ ਕੰਮ ਨਾ ਕਰੇ ਤਾਂ ਫਿਰ ਵੀ ਅਸੀਂ ਉਸਦਾ ਪਿਛਾ ਨਹੀਂ ਛੱਡਦੇ। ਦੂਜੇ ਪਾਸੇ, ਹੱਦ ਹੋ ਗਈ ਕਿ ਜੇ ਪਰਮਾਤਮਾ ਸਾਡਾ ਇੱਕ ਵਾਰੀ ਕਹਿਣ ਨਾਲ ਕੰਮ ਨਾ ਕਰੇ ਤਾਂ ਅਸੀਂ ਉਸ ਵਲੋਂ ਮੂੰਹ ਮੋੜ ਲੈਂਦੇ ਹਾਂ ਤੇ ਇਥੋਂ ਤੱਕ ਕਿ ਉਸਦੀ ਸ਼ਕਤੀ ਤੇ ਵੀ ਸ਼ੱਕ ਕਰਨ ਲੱਗ ਜਾਂਦੇ ਹਾਂ। ਇੱਕ ਵਿਦਿਆਰਥੀ ਇਲੈਕਟ੍ਰੀਕਲ ਇੰਜੀਨੀਅਰਿੰਗ ਪਾਸ ਕਰਕੇ ਭਾਵੇਂ ਬਿਜਲੀ ਦੀ ਸ਼ਕਤੀ ਦਾ ਮਾਲਕ ਤਾਂ ਨਹੀਂ ਬਣ ਸਕਦਾ ਪਰ ਉਸ ਦੇ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਬਿਜਲੀ ਦੇ ਸਾਰੇ ਕੰਮਾਂ ਦਾ ਲਾਭ ਉੱਠਾ ਸਕਦਾ ਹੈ। ਇਸੇ ਤਰ੍ਹਾਂ ਨਿਰਸੰਦੇਹ ਅਸੀਂ ਵੀ ਗੁਰਬਾਣੀ ਰਾਹੀਂ ਦੱਸੇ ਪਰਮਾਤਮਾ ਦੇ ਅਟਲ ਨਿਯਮਾਂ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹੋਏ ਪਰਮਾਤਮਾ ਪਾਸੋਂ, ਧੰਨੇ ਭਗਤ ਵਾਂਗ ਮਸਤੀ ਵਿੱਚ ਝੂਮ ਕੇ ਗਾਉਂਦੇ ਹੋਏ :-

**ਗੋਪਾਲ ਤੇਰਾ ਆਰਤਾ ॥**

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥ ੧ ॥ ਰਹਾਉ ॥

ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥

ਪਨ ”ਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥ ੧ ॥

ਗਉ ਭੈਸ ਮਗਉ ਲਾਵੇਗੀ ॥ ਇਕ ਤਾਜਨਿ ਤੁਰੀ ਚੰਗੇਰੀ ॥

ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥ ੨੨ ॥ ੪ ॥      (ਅੰਗ-695)

ਆਪਣੇ ਸਾਰੇ ਕੰਮ ਕਰਵਾ ਸਕਦੇ ਹਾਂ। ਗੱਲ ਕੇਵਲ ਭਰੋਸੇ ਤੇ ਵਿਸ਼ਵਾਸ ਦੀ ਹੈ ਤੇ ਉਸਦੇ ਹੁਕਮ ਨੂੰ ਬੁੱਝਣ ਦੀ ਅਤੇ ਹੁਕਮ ਦੀ ਪਾਲਣਾ ਕਰਨ ਦੀ ਹੈ।



## ਹਰਿ ਜਪਦਿਆ ਖਿਨੁ ਢਿਲ ਨ ਕੀਜਈ

ਇਸ ਜੀਵ ਨੂੰ ਅਨੇਕ ਜਨਮ ਭਟਕਦੇ ਰਹਿਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਇਹ ਮਨੁੱਖਾ ਦੇਹ ਮਿਲਦੀ ਹੈ ਤੇ ਇਸ ਸੰਸਾਰ ਵਿੱਚ ਆਉਂਦਾ ਹੈ। ਇਸ ਲਈ, ਇਸ ਨੂੰ ਚਾਹੀਦਾ ਹੈ ਕਿ ਇਹ ਜੀਵਨ ਜੋ ਇਸ ਨੂੰ ਮਿਲਿਆ ਹੈ ਉਸ ਰਾਹੀਂ ਪ੍ਰਮਾਤਮਾ ਦੀ ਭਗਤੀ ਕਰਕੇ, ਇਸ ਅਵਸਰ ਦਾ ਪੂਰਾ ਪੂਰਾ ਲਾਭ ਉਠਾਂਦੇ ਹੋਏ ਆਪਦਾ ਜਨਮ ਸਫਲ ਕਰਕੇ ਵਾਪਸ ਜਾਵੇ। ਪਰ ਜੀਵ ਦੀ ਬਦਕਿਸਮਤੀ ਕਿ ਇਹ ਇਥੇ ਸੰਸਾਰ ਵਿੱਚ ਆ ਕੇ ਪ੍ਰਵਾਰਿਕ ਮੋਹ, ਧਨ ਦੌਲਤ ਇਕੱਠੀ ਕਰਨੀ ਤੇ ਮਹਿਲ ਮਾੜੀਆਂ ਦੇ ਝੰਮੇਲਿਆਂ ਵਿੱਚ ਐਸਾ ਖਚਤ ਹੁੰਦਾ ਹੈ ਕਿ ਇਹ ਜੀਵਨ ਦੇ ਅਸਲੀ ਪ੍ਰਯੋਜਨ ਬਾਰੇ ਬਿਲਕੁਲ ਭੁੱਲ ਜਾਂਦਾ ਹੈ। ਸਾਨੂੰ ਗੁਰਬਾਣੀ ਦੀ ਉਪਦੇਸ਼ ਹੈ:-

**ਪ੍ਰਾਣੀ ਏਕੋ ਨਾਮੁ ਧਿਆਵਹੁ ॥**

**ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥**

ਬੱਸ ਜੀਵ ਦੁਨਿਆਵੀ ਰੰਗ ਤਮਾਸ਼ਿਆਂ, ਖਾਣਾ ਪੀਣਾ ਤੇ ਹੱਸਣਾ ਸੌਣੇ ਵਿੱਚ ਹੀ ਮਸਤ ਹੋ ਜਾਂਦਾ ਹੈ ਅਤੇ ਮਰਨਾ ਵਿਸਰ ਜਾਂਦਾ ਹੈ :-

**ਖਾਣਾ ਪੀਣਾ ਹੱਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥**

**ਖਸਮੁ ਵਿਸਾਰਿ ਖੁਆਰੀ ਕੀਨੀ ਧ੍ਯਗੁ ਜੀਵਣੁ ਨਹੀਂ ਰਹਣਾ ॥**      (ਅੰਗ-1254)

ਇੱਕ ਵਾਰੀ ਸ੍ਰੀ ਗੁਰੂਗੋਬਿੰਦ ਸਿੰਘ ਜੀ ਮਹਾਰਾਜ ਦਾ ਅਨੰਦਪੁਰ ਸਾਹਿਬ ਦਰਬਾਰ ਸਜਿਆ ਹੋਇਆ ਸੀ ਤੇ ਆਪ ਤੱਖਤ ਉਪਰ ਬਿਰਾਜਮਾਨ ਸਨ। ਆਪ ਜੀ ਨੇ ਸੁੰਦਰ ਪੁਸ਼ਟ ਪਾਈ ਹੋਈ ਸੀ ਤੇ ਸਿਰ ਤੇ ਕਲਰੀ ਸੋਭ ਰਹੀ ਸੀ। ਇੱਕ ਹੱਥ ਬਾਜ਼ ਤੇ ਦੂਸਰੇ ਹੱਥ ਵਿਚ ਸਮਸ਼ੀਰ ਫੜੀ ਹੋਈ ਸੀ। ਪਿਠ ਪਿੱਛੇ ਸੋਨੇ ਦੀਆਂ ਨੋਕਾਂ ਵਾਲੇ ਤੀਰਾਂ ਨਾਲ ਭਰਿਆ ਹੋਇਆ ਭੱਥਾ ਲਮਕ ਰਿਹਾ ਸੀ। ਦੂਰੋਂ ਨੇੜਿਓ ਆਈਆਂ ਸੰਗਤਾਂ ਵਿਚੋਂ ਇੱਕ ਪਾਸੇ ਸੂਰਬੀਰ ਸਿੰਘ ਅਤੇ ਦੂਸਰੇ ਪਾਸੇ ਸਿੰਘਣੀਆਂ ਬੈਠੀਆਂ ਗੁਰੂਜੀ ਦੇ ਬਚਨ ਸੁਣ ਰਹੀਆਂ ਸਨ।

ਏਨੇ ਨੂੰ ਇੱਕ ਮੁਸਲਮਾਨ ਸਾਂਈ ਫਕੀਰ ਦਰਸ਼ਨਾਂ ਨੂੰ ਆਇਆ ਪਰ ਇਹ ਸਾਰਾ ਸ਼ਾਹੀ ਠਾਠ ਵੇਖ ਕੇ ਪਿਛੇ ਹੀ ਖੜਕ ਹੈਰਾਨ ਹੋ ਰਿਹਾ ਸੀ ਕਿ ਉਹ ਤਾਂ ਸੋਚਦਾ ਸੀ ਕਿ ਨਾਨਕ ਪੀਰ ਦੀ ਗੱਦੀ ਦਾ ਵਾਰਸ ਕੋਈ ਫਕੀਰੀ ਲਿਬਾਸ ਵਿੱਚ ਫੱਟੇ ਪੁਰਾਣੇ ਕੱਪੜੇ ਪਾਈ, ਸਿਰ ਤੇ ਜਟਾਵਾਂ ਤੇ ਹੱਥ ਵਿੱਚ ਮਾਲਾ ਹੋਵੇਗੀ। ਇਥੇ ਤਾਂ ਬਿਲਕੁਲ ਗੱਲ ਉਲਟ ਹੋ ਰਹੀ ਹੈ ਤੇ ਉਸਦਾ ਦਿਲ ਅੱਗੇ ਜਾਣ ਲਈ ਨਾ ਮੰਨਿਆ ਤੇ ਨਿਰਾਸ਼ ਹੋ ਕੇ ਵਾਪਸ ਮੁੜਨ ਲੱਗਾ। ਅੰਤਰਜਾਮੀ ਗੁਰਸਾਹਿਬ ਨੇ ਵੇਖ ਲਿਆ ਤੇ ਇੱਕ ਸਿੱਖ ਨੂੰ ਭੇਜਿਆ ਕਿ ਉਸ ਨੂੰ ਬੁਲਾਕੇ ਲਿਆਵੇ। ਜਦੋਂ ਪਾਸ ਆਇਆ ਤਾਂ ਗੁਰੂਜੀ ਨੇ ਕਿਹਾ ਕਿ ਸਾਂਈ ਫਕੀਰ ਵਾਪਸ ਕਿਉਂ ਜਾ ਰਹੇ ਹੋ? ਫਕੀਰ ਨੇ ਉੱਤਰ ਦਿੱਤਾ ‘ਜੋ ਮੈਂ ਵੇਖਣਾ ਸੀ ਵੇਖ ਲਿਆ ਹੈ। ਸਾਰਾ ਝੂਠ ਦਾ ਪਸਾਰਾ ਹੈ, ਉੱਚੀ ਦੁਕਾਨ ਤੇ ਫਿੱਕਾ ਪਕਵਾਨ ਹੈ।’

ਗੁਰੂਜੀ ਨੇ ਕਿਹਾ ਕਿ ਸਾਂਈ ਫਕੀਰ ਤੈਨੂੰ ਪਤਾ ਨਹੀਂ ਕਿ ਅੱਜ ਤੋਂ ਦਸਵੇਂ ਦਿਨ ਤੇਰੀ ਮੌਤ ਹੋ ਜਾਣੀ ਹੈ। ਇਹ ਸੁਣਦੇ ਸਾਰ ਫਕੀਰ ਬਹੁਤ ਘਬਰਾ ਗਿਆ ਤੇ ਗੁਰੂਜੀ ਦੇ ਚਰਨੀ ਡਿੱਗ ਪਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਜੇ ਇਹ ਸੱਚ ਹੈ ਤਾਂ ਮੈਨੂੰ ਆਪਣੇ ਚਰਨਾਂ ਵਿੱਚ ਥੋੜੀ ਥਾਂ ਦੇਵੇ ਤਾਂ ਜੋ ਮੈਂ ਇਹ ਬਾਕੀ ਦੇ ਥੋੜ੍ਹੇ ਦਿਨ ਬੰਦਰੀ ਕਰਕੇ ਇਥੇ ਗੁਜਾਰ ਸਕਾਂ। ਗੁਰੂਜੀ ਮੰਨ ਗਏ ਤੇ ਉਸ ਦੇ ਰਹਿਣ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਕਰ ਦਿੱਤਾ। ਹੁਣ ਫਕੀਰ ਸਭ ਕੁਝ ਭੁੱਲ ਗਿਆ ਤੇ ਹਰ ਸਮੇਂ ਅਲਾਹ-ਅਲਾਹ ਦਾ ਜਾਪ ਕਰਨ ਲੱਗ ਗਿਆ।

4/5 ਦਿਨਾਂ ਬਾਅਦ ਦਰਬਾਰ ਵਿੱਚ ਇੱਕ ਵੇਸਵਾ ਆਪਣਿਆਂ ਸਾਥੀਆਂ ਨਾਲ ਆਈ ਤੇ ਆਪਣੀ ਨਿਰਤਕਾਰੀ ਵਿਖਾਉਂਣ ਲਈ ਸਮਾਂ ਮੰਗਿਆ। ਗੁਰੂਜੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਗੁਰੂਨਾਨਕ ਦੇ ਦਰਬਾਰ ਵਿਚ ਨਾਚ ਤੇ ਲੱਚਰ ਗਾਣੇ ਲਈ ਕੋਈ ਥਾਂ ਨਹੀਂ ਫਿਰ ਖਿਆਲ ਆਇਆ ਕਿ ਚਲੋ ਇਸ ਨੂੰ ਫਕੀਰ ਪਾਸ ਭੇਜ ਦਿੰਦੇ ਹਾਂ ਤਾਂ ਜੋ ਉਸ ਦਾ ਦਿਲ ਪ੍ਰਚਾਵਾ ਹੋ ਜਾਵੇਗਾ। ਜਦੋਂ ਵੇਸਵਾ ਫਕੀਰ ਪਾਸ ਪੁੱਜੀ ਤਾਂ ਉਹ ਕੰਨਾਂ ਤੇ ਹੱਥ ਰੱਖਦਾ ਤੇਬਾ ਕਰਦਾ ਹੋਇਆ ਪੁਕਾਰ ਉਠਿਆ ਕਿ ਇਸ ਨੂੰ ਇਥੋਂ ਲੈ ਜਾਵੋ। ਏਨੇ ਨੂੰ ਗੁਰੂਜੀ ਆ ਗਏ ਤੇ ਸਮਝਾਇਆ ਕਿ ਵੇਖੋ ਸਾਂਈ ਫਕੀਰ, ਤੁਹਾਨੂੰ ਹੁਣ ਨਿਸਚਾ ਹੈ ਕਿ ਤੁਹਾਡੀ 5 ਦਿਨਾਂ ਬਾਅਦ ਮੌਤ ਹੋ ਜਾਣੀ ਹੈ ਤਾਂ ਤੁਸੀਂ ਕੋਈ ਵੀ ਗਲਤ ਕੰਮ ਕਰਨ ਲਈ ਰਾਜੀ ਨਹੀਂ। ਇਸੇ ਤਰ੍ਹਾਂ ਸਾਨੂੰ ਤਾਂ ਇਹਵੀ ਭਰੋਸਾ ਨਹੀਂ ਕਿ ਜਿਹੜਾ ਇੱਕ ਸਵਾਸ ਬਾਹਰ ਗਿਆ ਉਹ ਵਾਪਸ ਵੀ ਆਵੇਗਾ ਕਿ ਨਹੀਂ ਤਾਂ ਸਾਡੇ ਅੰਦਰ ਭੈੜੇ ਵਿਚਾਰ ਕਿਵੇਂ ਪੈਦਾ ਹੋ ਸਕਦੇ ਹਨ? ਖੈਰ ਇਹ ਤਾਂ ਸਾਰਾ ਨਾਟਕ ਆਪ ਨੂੰ ਸਮਝਾਉਂਣ ਲਈ ਕਰਨਾ ਪਿਆ। ਜਾਓ ਅਜੇ ਆਪ ਦੀ ਮੌਤ ਆਉਂਣ ਵਾਲੀ ਨਹੀਂ। ਸਦਾ ਬਾਬੇ ਨਾਨਕ ਦਾ ਇਹ ਕਲਾਮ ਯਾਦ ਰੱਖੋ:-

### ਹਰਿਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ

**ਮਤੁ ਕਿ ਜਾਪੇ ਸਾਹੁ ਆਵੈ ਕਿ ਨ ਆਵੈ ਰਾਮ ॥** (ਅੰਗ - 54●)

ਜੇ ਕਰ ਜਗ ਸੋਚੀਏ ਕਿ ਜੋ ਉਪਦੇਸ਼ ਗੁਰੂਜੀ ਸਾਂਈ ਫਕੀਰ ਨੂੰ ਦੇ ਰਹੇ ਸਨ, ਉਹ ਖਾਸ ਕਰਕੇ ਸਾਡੇ ਲਈ ਵੀ ਹੈ। ਗੁਰਬਾਣੀ ਸਾਨੂੰ ਵਾਰ ਵਾਰ ਚਿਤਾਵਨੀ ਦਿੰਦੀ ਹੈ ਕਿ ਐ ਜੀਵ! ਜਗ ਸਾਵਧਾਨ ਹੋ ਕਿਉਂਕਿ ਤੂੰ ਸਦਾ ਇਥੇ ਸੰਸਾਰ ਵਿੱਚ ਬੈਠੇ ਨਹੀਂ ਰਹਿਣਾ। ਤੈਨੂੰ ਪ੍ਰਮਾਤਮਾ ਵੱਲੋਂ ਗਿਣੇ ਮਿਣੇ ਸਵਾਸ ਮਿਲੇ ਹਨ ਤੇ ਜਦੋਂ ਉਹ ਪੂਰੇ ਹੋ ਗਏ ਤਾਂ ਮੌਤ ਦਾ ਬੁਲਾਵਾ ਜ਼ਰੂਰ ਆ ਜਾਵੇਗਾ।

ਜਿਵੇ :-

**ਜਿਤੁ ਦਿਹਾੜੈ ਧਨ ਵਰੀ ਸਾਹੇ ਲਈ ਲਿਖਾਇ ॥**

**ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥** (ਅੰਗ- 1377)

ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਡੇ ਅੰਦਰ ਸਦਾ ਮੌਤ ਦੀ ਯਾਦ ਬਣੀ ਰਹੇ ਤਾਂ ਜੋ ਅਸੀਂ ਆਪਣੀ ਮੰਜਲ 'ਗੋਬਿੰਦ ਮਿਲਦ ਕੀ ਇਹ ਤੇਰੀ ਬਰੀਆ ॥' ਵੱਲ ਚੱਲਦੇ ਰਹੀਏ।

ਆਓ, ਅਸੀਂ ਵੀ ਗੁਰੂਜੀ ਵਲੋਂ ਸਾਂਈ ਫਕੀਰ ਨੂੰ ਦੱਸੀ ਜੁਗਤੀ ਦਾ ਦੱਸ ਦਿਨਾਂ ਲਈ ਮੌਤ ਬਾਰੇ ਇਹ ਛੋਟਾ ਜਿਹਾ ਅਭਿਆਸ ਕਰ ਕੇ ਦੇਖੀਏ। ਬੱਸ ਸੰਸਾਰ ਨਾਲੋਂ ਸਾਡੇ ਸਬੰਧ ਘੱਟਦੇ ਜਾਣ। ਜੇ ਕੋਈ ਸਾਡਾ ਅਪਮਾਨ ਕਰ ਜਾਵੇ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਹੋ ਜਾਵੇ ਤਾਂ ਸਾਨੂੰ ਗੁੱਸਾ ਨਾ ਆਵੇ। ਜੇ ਕੋਈ ਦੁੱਖ ਜਾਂ ਸੁੱਖ ਆਵੇ ਜਾਂ ਕੋਈ ਲਾਭ ਜਾਂ ਨੁਕਸਾਨ ਹੋ ਜਾਵੇ ਅਸੀਂ ਅਡੋਲ ਰਹੀਏ। ਇਸੇ ਤਰ੍ਹਾਂ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਮੋਹ ਤੇ ਫਿਕਰ ਟੁੱਟ ਜਾਵੇ ਕਿਉਂਕਿ ਸਾਡੀ ਤਾਂ ਮੌਤ ਹੋਣ ਵਾਲੀ ਹੈ। ਬੱਸ, ਹਰ ਸਮੇਂ ਉਸ ਪ੍ਰਮਾਤਮਾ ਦੀ ਯਾਦ ਅੰਦਰ ਬਣੀ ਰਹੀ। ਜੇ ਅਸੀਂ ਦਸ ਦਿਨ ਇਸ ਤਰ੍ਹਾਂ ਗੁਜਾਰ ਦਿੱਤੇ ਤਾਂ ਸੱਚ ਜਾਣੋ ਅਸੀਂ ਬਿਲਕੁਲ ਬਦਲ ਜਾਵਾਂਗੇ। ਸਾਨੂੰ ਅਨੁਭਵ ਹੋਵੇਗਾ ਕਿ ਜੀਉਂਦੇ ਜੀਅ ਅਸੀਂ ਕਿਵੇਂ ਮਰਨਾ ਹੈ? ਤੇ ਪੁਕਾਰ ਉਠਾਂਗੇ :-

### **ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥**

**ਗੁਰੂ ਸਭਨਾ ਕੀ ਰੇਣੁ ਕਾ ਤਉ ਆਉ ਹਮਾਰੈ ਪਾਸਿ ॥ (ਅੰਗ- 1102)**

ਇਸ ਦੇ ਉਲੱਟ ਅਸੀਂ ਤਾਂ ਮੌਤ ਨੂੰ ਸਦਾ ਭੁਲਾਈ ਰੱਖਦੇ ਹਾਂ ਤੇ ਇਸ ਦਾ ਨਾਮ ਤੱਕ ਸੁਣਨ ਲਈ ਤਿਆਰ ਨਹੀਂ। ਜੇ ਕਿਸੇ ਰਿਸ਼ਤੇਦਾਰਾਂ ਜਾਂ ਗੁਆਢੀਆਂ ਦੇ ਕੋਈ ਮਰ ਜਾਵੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਜਾਣ ਨਹੀਂ ਦਿੰਦੇ ਕਿ ਕਿਤੇ ਇਨ੍ਹਾਂ ਨੂੰ ਮੌਤ ਦਾ ਗਿਆਨ ਨਾ ਹੋ ਜਾਵੇ। ਅਸੀਂ ਸ਼ਮਸ਼ਾਨ ਘਾਟ ਪਿੰਡਾਂ ਤੇ ਸ਼ਹਿਰਾਂ ਤੋਂ ਦੂਰ ਬਣਾਉਂਦੇ ਹਾਂ ਤਾਂ ਜੋ ਉਨ੍ਹਾਂ ਨੂੰ ਵੇਖ ਕੇ ਮੌਤ ਦੀ ਯਾਦ ਨਾ ਆਵੇ। ਜੇ ਕਿਤੇ ਸਾਡੇ ਕਿਸੇ ਰਿਸ਼ਤੇਦਾਰਾਂ ਜਾਂ ਗੁਆਢੀਆਂ ਦੇ ਕਿਸੇ ਦੀ ਮੌਤ ਹੋ ਜਾਵੇ ਤਾਂ ਸਾਨੂੰ ਆਪਣੀ ਮੌਤ ਦੀ ਯਾਦ ਨਹੀਂ ਆਉਂਦੀ ਕਿ ਸਾਡੀ ਵੀ ਵਾਰੀ ਆਉਂਣ ਵਾਲੀ ਹੈ। ਅਸੀਂ ਤਾਂ ਸਗੋ ਆਪਣੇ ਆਪ ਨੂੰ ਤਸੱਲੀ ਦੇਲੈਂਦੇ ਹਾਂ ਕਿ ਉਨ੍ਹਾਂ ਨੇ ਮਰਨਾ ਸੀ ਅਸੀਂ ਥੋੜੇ। ਇਸ ਬਾਰੇ ਭਗਤ ਕਬੀਰ ਜੀ ਯਾਦ ਕਰਾਉਂਦੇ ਹਨ :-

### **ਕਬੀਰ ਛੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥**

**ਪਾਰੋਸੀ ਕੇ ਜੋ ਹੁਆ ਤੂਆਪਨੇ ਭੀ ਜਾਨੁ ॥ (ਅੰਗ - 1373)**

ਇਸੇ ਤਰ੍ਹਾਂ ਬਾਬਾ ਫਰੀਦ ਜੀ ਵੀ ਸਮਝਾਉਂਦੇ ਹਨ ਕਿ ਐ ਜੀਵ! ਵੇਖ ਤੇਰੇ ਮਾਪੇ ਇਸ ਸੰਸਾਰ ਤੋਂ ਚੱਲੇ ਗਏ ਪਰ ਤੈਨੂੰ ਅਜੇ ਵੀ ਹੋਸ਼ ਨਹੀਂ ਆਉਂਦੀ ਕਿ ਤੇਰੀ ਵਾਰੀ ਵੀ ਆ ਰਹੀ ਹੈ :-

### **ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹੀ ਤੂਜਣਿਓਹਿ ॥**

**ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥ (ਅੰਗ- 1381)**

ਕਈ ਸੱਜਨ ਆਮ ਤਰਕ ਕਰਦੇ ਹਨ ਕਿ ਜੇ ਮੌਤ ਦੀ ਯਾਦ ਈ ਸਦਾ ਅੰਦਰ ਬਣੀ ਰਹੇ ਤਾਂ ਅਸੀਂ ਇਸੇ ਫਿਕਰ ਤੇ ਚਿੰਤਾ ਵਿੱਚ ਛੁੱਥੇ ਰਹਾਂਗੇ ਤੇ ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰੇਗਾ। ਪਰ ਐਸਾ ਹਰਗਿਜ਼ ਨਹੀਂ ਹੈ। ਅਸੀਂ ਵੇਖਦੇ ਹਾਂ ਕਿ ਇੱਕ ਬੱਚੀ ਆਪਣੇ ਮਾਪਿਆਂ ਦੇ ਘਰ ਵੱਡੀ ਹੋ ਰਹੀ ਹੈ, ਉਹ ਜਾਣਦੀ ਹੈ ਕਿ ਜਦੋਂ ਇੱਕ ਦਿਨ ਉਹ ਮੁਠਿਆਰ ਹੋ ਜਾਵੇਗੀ ਤਾਂ ਉਸ ਦਾ ਵਿਆਹ ਹੋ ਜਾਵੇਗਾ ਤੇ ਇਹ ਘਰ ਛਡ ਕੇ ਸੌਹਰੇ ਘਰ ਜਾਣਾ ਹੋਵੇਗਾ। ਪਰ

ਉਹ ਇਸ ਵਿਛੋੜੇ ਨੂੰ ਮਹਿਸੂਸ ਕਰਦੀ ਹੋਈ ਵੀ ਫਿਕਰਮੰਦ ਨਹੀਂ ਹੁੰਦੀ ਸਗੋਂ ਪੇਕੇ ਘਰ ਦੀਆਂ ਸਾਰੀਆਂ ਖੁੱਸ਼ੀਆਂ ਮਾਣਦੀ ਰਹਿੰਦੀ ਹੈ ਅਤੇ ਪੇਕੇ ਘਰ ਵਿੱਚ ਸਾਰੇ ਘਰੇਲੂ ਕੰਮ ਕਾਜ ਕਰਦੀ ਹੈ। ਇਸੇ ਤਰ੍ਹਾਂ ਜਦ ਕਦੀ ਅਸੀਂ ਰੇਲ ਜਾਂ ਬਸ ਦਾ ਸਫਰ ਕਰਦੇ ਹਾਂ, ਭਾਵੇਂ ਸਾਨੂੰ ਪਤਾ ਹੁੰਦਾ ਹੈ ਕਿ ਜਿਸ ਮੁਸਾਫਰ ਦੀ ਮੰਜ਼ਿਲ ਆ ਜਾਵੇਗੀ ਉਸ ਨਾਲ ਵਿਛੋੜਾ ਹੋ ਜਾਵੇਗਾ ਪਰ ਫਿਰ ਵੀ ਅਸੀਂ ਇਹ ਸਭ ਭੁੱਲਾ ਕੇ ਉਸ ਸਮੇਂ ਨਾਲ ਬੈਠੇ ਸਾਬੀਆਂ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਅਤੇ ਖੁੱਸ਼ੀਆਂ ਮਾਣਦੇ ਰਹਿੰਦੇ ਹਾਂ।

ਇਸ ਲਈ ਮੌਤ ਦੀ ਯਾਦ ਤੋਂ ਡਰਨਾ ਨਹੀਂ ਚਾਹੀਦਾ। ਜਿਹੜਾ ਬੰਦਾ ਮਰਨ ਲਈ ਤਿਆਰ ਹੈ ਉਹ ਕਦੇ ਨਹੀਂ ਮਰਦਾ ਪਰ ਇੱਕ ਡਰਪੋਕ ਮਰਨ ਤੋਂ ਪਹਿਲਾਂ ਹੀ ਹਜ਼ਾਰਾਂ ਵਾਰੀ ਮਰਦਾ ਰਹਿੰਦਾ ਹੈ।

ਕਹਿੰਦਾ ਹਨ ਕਿ ਬਚਪਨ ਵਿੱਚ ਇੱਕ ਦਿਨ ਗੁਰੂਨਾਨਕ ਦੇਵ ਜੀ ਆਪਣੇ ਸਾਬੀਆਂ ਨਾਲ ਖੇਡ ਰਹੇ ਸਨ। ਇੱਕ ਮਾਈ ‘ਵੇ ਮਰ ਜਾਣਿਆ, ਵੇ ਮਰ ਜਾਣਿਆ’ ਬੋਲਦੀ ਹੋਈ ਉਨ੍ਹਾਂ ਪਾਸ ਆਈ। ਗੁਰੂਜੀ ਨੇ ਪੁਛਿਆ ਕਿ ਮਾਤਾ ਕਿਸ ਨੂੰ ਵਾਜ਼ਾਂ ਮਾਰ ਰਹੀ ਹੈ। ਉਹ ਅੱਗੇ ਬੋਲੀ ਕਿ ਇਹ ਸਾਮਣੇ ਖੜ੍ਹੇ ਆਪਣੇ ਪੁੱਤਰ ਨੂੰ ਸੱਦ ਰਹੀਂ ਹਾਂ। ਗੁਰੂਜੀ ਨੇ ਕਹਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਮਾਂ ਆਪਣੇ ਪੁੱਤਰ ਨੂੰ ‘ਮਰ ਜਾਣਾ’ ਕਹਿ ਕੇ ਕਿਉਂ ਬੁਲਾ ਰਹੀ ਹੈ? ਮਾਤਾ ਅੱਗੇ ਨਿਰਮਤਾ ਨਾਲ ਬੋਲੀ ਮੇਰੀ ਕੁੱਖ ਵਿਚੋਂ ਇਸ ਪੁੱਤਰ ਤੋਂ ਪਹਿਲਾਂ ਇਸ ਦੇ ਅੱਠ ਭਰਾ ਆਏ ਪਰ ਉਨ੍ਹਾਂ ਸਾਰਿਆਂ ਨੂੰ ਕਬਰਾਂ ਵਿੱਚ ਦਫ਼ਨਾਂ ਚੁੱਕੀ ਹਾਂ। ਉਹ ਨਹੀਂ ਰਹੇ ਤੇ ਮੈਂ ਡਦੀ ਨੇ ਇਸ ਦਾ ਨਾਮ ਪਹਿਲਾਂ ਹੀ ‘ਮਰ ਜਾਣਾ’ ਰੱਖ ਦਿੱਤਾ। ਗੁਰੂਜੀ ਨੇ ਤਸੱਲੀ ਦਿੰਦੇ ਹੋਏ ਕਿਹਾ “ਇਸ ਦਾ ਨਾਮ ‘ਮਰ ਜਾਣਾ’ ਨਹੀਂ ਸਗੋਂ ਅਸੀਂ ‘ਮਰਦਾ-ਨਾ’ ਰੱਖਦੇ ਹਾਂ ਤੇ ਇਸ ਦੀ ਕਦੇ ਮੌਤ ਨਹੀਂ ਹੋਵੇਗੀ।” ਗੁਰੂਜੀ ਦੇ ਬਚਨ ਬਿਲਕੁਲ ਸੱਚ ਹਨ ਕਿਉਂਕਿ ਜਦੋਂ ਤੱਕ ਦੁਨੀਆ ਕਾਇਮ ਹੈ ਤੇ ਗੁਰੂਨਾਨਕ ਦੇਵ ਜੀ ਦੇ ਨਾਮ ਲੇਵਾ ਜੀਉਂਦੇ ਹਨ ਮਰਦਾਨਾ ਕਦੇ ਨਹੀਂ ਮਰੇਗਾ।

ਇਹ ਨਾ ਸੋਚੋ ਕਿ ਮੌਤ ਭੱਵਿਖ ਵਿੱਚ ਹੋਵੇਗੀ ਸਗੋਂ ਅਸਲੀਅਤ ਇਹ ਹੈ ਕਿ ਉਮਰ ਤਾਂ ਹਰ ਪਲ ਘੱਟ ਰਹੀ ਹੈ:-

**ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਅਟੈ ਤਨੁ ਛੀਜੈ ॥**

**ਕਾਲੁ ਅਹੇਗੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥**      (ਅੰਗ 692)

ਇਹ ਠੀਕ ਹੈ ਕਿ ਸਾਡੇ ਧੀਆਂ ਪੁੱਤਰ, ਧਨ ਦੋਲਤ, ਮਹਿਲ ਮਾੜੀਆਂ ਆਦਿ ਭਾਵੇਂ ਵਧ ਰਹੇ ਹਨ ਪਰ ਅਸੀਂ ਜ਼ਰੂਰ ਦਿਲ ਪਰ ਦਿਨ ਛੋਟੇ ਹੋ ਰਹੇ ਹਾਂ ਤੇ ਇੱਕ ਦਿਨ ਮੌਤ ਨੇ ਇਹ ਸਾਰਾ ਖੇਲ ਖਤਮ ਕਰ ਦੇਣਾ ਹੈ।

ਹੋਰ ਇਹ ਵੀ ਸੱਚ ਹੈ ਕਿ 99% ਲੋਕ ਗੁਰੂਦਾ ਉਪਦੇਸ਼ ਸੁਣ ਕੇ ਪ੍ਰਮਾਤਮਾ ਦੇ ਰਾਹ ਤੇ ਨਹੀਂ ਚੱਲਦੇ ਸਗੋਂ ਦੁੱਖ ਦੀ ਚੋਟ ਨਾਲ ਹੀ ਪ੍ਰਮਾਤਮਾ ਦੀ ਯਾਦ ਆਉਂਦੀ ਹੈ। ਤਦੇ ਗੁਰਬਾਣੀ ਨੇ ਦੁੱਖ ਨੂੰ ਦਾਰੂ ਕਰਕੇ ਕਹਿਆ ਹੈ:-

**ਦੁਖ ਦਾਰੂ ਸੁਖ ਰੋਗੁ ਭਇਆ ਜਾ ਸੁਖੁ ਤਾਮਿਨ ਹੋਈ ॥**

**ਤੂੰ ਕਰਤਾ ਕਰਣਾ ਮੈਨਾਹੀ ਜਾ ਹਉ ਕਰੀ ਨ ਹੋਈ ॥**      (ਅੰਗ-469)

ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਮੌਤ ਦਾ ਹੈ। ਮੌਤ ਦਾ ਗਿਆਨ ਸਾਡੇ ਜੀਵਨ ਵਿੱਚ ਤਬਦੀਲੀ ਲਿਆ ਸਕਦਾ ਹੈ। ਜਿੱਥੇ ਕੋਈ ਖਤਰਾ ਹੋਵੇ ਉੱਥੇ ਅਸੀਂ ਇੱਕ ਦਮ ਸਾਵਧਾਨ ਹੋ ਜਾਂਦੇ ਹਨ। ਇਸ ਲਈ ਜੇ ਸਿਮਰਨ ਅਭਿਆਸ ਵੇਲੇ ਮੌਤ ਦਾ ਧਿਆਨ ਰਹੇ ਤਾਂ ਇਕਾਗਰਤਾ ਬਹੁਤ ਜਲਦੀ ਬਣੇਗੀ ਕਿਉਂਕਿ ਮਨ ਉਨ੍ਹਾਂ ਸਭ ਪਾਸਿਆਂ ਤੋਂ ਬਿਰਤੀ ਹਟਾ ਲੈਂਦਾ ਹੈ ਜੋ ਇਸ ਡਾਢੀ ਮੌਤ ਨੇ ਖੋਲੈਣੇ ਹਨ। ਬੱਸ, ਇੱਕ ਵਾਰੀ ਇਕਾਗਰਤਾ ਹੋਈ ਤਾਂ ਪਿਛੇ ਬਾਕੀ ਕੇਵਲ ਪ੍ਰਮਾਤਮਾ ਹੀ ਰਹਿ ਗਿਆ। ਸ੍ਰੀ ਗੁਰੂਤੇਗ ਬਹਾਦਰ ਸਾਹਿਬ ਜੀ ਆਪਣੀ ਵੈਰਾਗਮਈ ਬਾਣੀ ਵਿੱਚ ਇਸ ਮੌਤ ਦੇ ਖਤਰੇ ਨੂੰ ਬਾਰ-ਬਾਰ ਯਾਦ ਕਰਾਉਂਦੇ ਹਨ। ਜਿਵੇ:-

**ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥**

**ਕਾਲੁ ਬਿਆਲੁ ਜਿਉ ਪਰਿਓ ਛੋਲੈ ਮੁਖੁ ਪਸਾਰੇ ਮੀਤ ॥** (ਅੰਗ-631)

-----

**ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥**

**ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥** (ਅੰਗ-631)

ਐ ਜੀਵ! ਖਬਰਦਾਰ ਹੋ ਕਿਉਂਕਿ ਮੌਤ ਦਾ ਸੱਪ ਤੇਰੇ ਸਿਰ ਉੱਪਰ ਹਰ ਵੇਲੇ ਘੁੰਮ ਰਹਿਆ ਹੈ ਤੇ ਪਤਾ ਨਹੀਂ ਇਸ ਨੇ ਕਿਸੇ ਵੇਲੇ ਵੀ ਡੰਗ ਮਾਰਨਾ ਹੈ। ਗੁਰੂਜੀ ਤੋਂ ਪੁਛੀਏ ਕਿ ਫਿਰ ਕੀ ਕਰੀਏ ਤਾਂ ਉਹ ਦੱਸਦੇ ਹਨ:-

**ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥**

ਠੀਕ ਸਮਝ ਆਈ ਜੀਵਨ ਦਾ ਮਨੋਰਥ ਹੈ, ਕਿ ਪ੍ਰਮਾਤਮਾ ਨਾਲ ਪ੍ਰੀਤ ਪਾਕੇ ਉਸ ਦਾ ਸਿਮਰਨ ਕਰਨਾ ਹੈ ਪਰ ਇਹ ਕਿਵੇਂ ਕਰੀਏ? ਗੁਰੂਜੀ ਵੱਲੋਂ ਉੱਤਰ ਮਿਲਦਾ ਹੈ:-

**ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥** (ਅੰਗ-631)

ਬੱਸ, ਗੱਲ ਏਨੀ ਹੈ ਕਿ ਜੀਵਨ ਨੂੰ ਸਫਲ ਬਨਾਉਣ ਲਈ ਦੁਨੀਆਵੀ ਸਾਰੇ ਕਾਰੋਬਾਰ ਕਰਦੇ ਹੋਏ, ਹੱਥ ਕਾਰ ਵੱਲ ਅਤੇ ਚਿੱਤ ਕਰਤਾਰ ਵੱਲ ਰਖੀਏ। ਰਸਨਾ ਨਾਲ ‘ਵਾਹਿਗੁਰੂ’ ‘ਵਾਹਿਗੁਰੂ’ ਉਚਾਰਨ ਕਰੀਏ ਤੇ ਕੰਨਾਂ ਨਾਲ ਇਕਾਗਰ ਚਿਤ ਹੋ ਕੇ ਧਿਆਨ ਨਾਲ ਸੁਣੀਏ ਤੇ ਫਿਰ ਉਸ ਦੀ ਮਿਹਰ ਸਦਕਾ ਹੌਲੀ ਹੌਲੀ ਸਵਾਸ-ਸਵਾਸ ਸਿਮਰਨ ਦੀ ਆਦਿਤ ਬਣੀ ਜਾਵੇਗੀ ਤਾਂ ਫਿਰ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਵਾਂਗੇ।

◆◆◆◆◆

## ਪਿਆਰੇ ਇਨ ਬਿਧਿ ਮਿਲਣੂੰ ਨ ਜਾਈ

ਇਸ ਸੰਸਾਰ ਵਿੱਚ ਸਾਨੂੰ ਸਾਰਿਆਂ ਪਾਸਿਆਂ ਤੋਂ ਇਹੋ ਹੀ ਸਿੱਖਿਆ ਤੇ ਉਪਦੇਸ਼ ਮਿਲਦੇ ਹਨ ਕਿ ਜੇ ਅਸੀਂ ਇਹ ਜਾਂ ਉਹ ਮਿਥਿਆ ਹੋਇਆ ਧਾਰਮਿਕ ਕਰਮ-ਕਾਂਡ ਕਰਾਂਗੇ ਤਾਂ ਪਰਮਾਤਮਾ ਨਾਲ ਮਿਲਾਪ ਹੋ ਜਾਵੇਗਾ। ਪਰ ਜਗ ਸੋਚੀਏ ਤਾਂ ਐਸਾ ਹਰਗਿਜ਼ ਨਹੀਂ ਹੋ ਸਕਦਾ। ਇਹ ਸਾਰੇ ਧਾਰਮਿਕ ਕਾਰਮ-ਕਾਂਡ ਜਾਂ ਧਾਰਮਿਕ ਚਿੰਨ੍ਹ, ਕਿਸੇ ਹੱਦ ਤੱਕ ਸਾਨੂੰ ਕਿਸੇ ਹੱਦਬੰਦੀ ਜਾਂ ਮਰਿਯਾਦਾ ਵਿੱਚ ਰੱਖ ਸਕਦੇ ਹਨ ਤੇ ਪਰਮਾਤਮਾ ਮਿਲਾਪ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਤਾਂ ਜ਼ਰੂਰ ਦੇ ਸਕਦੇ ਹਨ ਪਰ ਇਨ੍ਹਾਂ ਨੂੰ ਹੀ ਸਭ ਕੁਝ ਸਮਝ ਲੈਣਾ, ਬਹੁਤ ਵੱਡੀ ਭੁੱਲ ਹੋਵੇਗੀ। ਯਾਦ ਰਹੋ ਕਿ ਇਹ ਸਾਰੇ ਕਰਮ-ਕਾਂਡ ਰਸਤੇ ਹਨ, ਪਉੜੀਆਂ ਹਨ ਮੰਜ਼ਿਲ ਨਹੀਂ। ਸ੍ਰੀ ਗੁਰੂਅਰਜਨ ਦੇਵ ਜੀ ਆਪਣੇ ਇੱਕ ਸ਼ਬਦ ਵਿੱਚ ਇਨ੍ਹਾਂ ਸਾਰੇ ਮਿੱਥੇ ਹੋਏ ਕਰਮ-ਕਾਂਡ ਦਾ ਬਹੁਤ ਵਿਸਥਾਰ ਵਿੱਚ ਜ਼ੋਰਦਾਰ ਖੰਡਨ ਕਰਦੇ ਹਨ :-

ਪਾਠੁ ਪੜਿਓ ਅਰੁ ਬੇਦੂ ਬੀਚਾਰਿਓ ਨਿਵਲਿ ਭੁਆੰਗਮ ਸਾਧੇ ॥

ਪੰਚ ਜਨਾ ਸਿਉ ਸੰਗ੍ਰਹ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ (ਅੰਗ-641)

ਜਦੋਂ ਸਾਨੂੰ ਪਰਮਾਤਮਾ ਨੇ ਇਸ ਸੰਸਾਰ ਵਿੱਚ ਭੇਜਿਆ ਸੀ ਤਾਂ ਅਸੀਂ ਇਕਰਾਰ ਕਰਕੇ ਆਏ ਸੀ ਕਿ ਤੇਰੀ ਯਾਦ ਸਦਾ ਆਪਣੇ ਅੰਦਰ ਬਣਾਈ ਰਖਾਂਗੇ। ਪਰ ਸਾਡੀ ਯਾਦਸਤ ਬਹੁਤ ਕਮਜ਼ੋਰ ਹੈ। ਇਥੇ ਆ ਕੇ ਅਸੀਂ ਦੁਨਿਆਵੀ ਮੋਹ ਮਾਇਆ ਦੇ ਜਾਲ ਵਿੱਚ ਐਸੇ ਖਚਿਤ ਹੋ ਗਏ ਕਿ ਛੇਤੀ ਹੀ ਆਪਣੇ ਜੀਵਨ ਦੇ ਅਸਲੀ ਮਕਸਦ ਬਾਰੇ ਬਿਲਕੁਲ ਭੁਲ ਗਏ। ਸਾਡੀ ਹਾਲਤ ਉਸ ਬੱਚੇ ਵਰਗੀ ਸਮੱਝੇ ਜਿਹੜਾ ਕਿ ਮੇਲਾ ਵੇਖਣ ਆਇਆ ਪਰ ਆਪਣੇ ਮਾਂ ਬਾਪ ਨਾਲੋਂ ਵਿਛੜ ਜਾਵੇ ਅਤੇ ਬੱਸ ਉੱਥੇ ਦੇ ਖੇਡ ਤਮਾਸ਼ਿਆਂ ਵਿੱਚ ਮਸਤ ਹੋ ਜਾਵੇ। ਐਸੇ ਨਜ਼ਾਰੇ ਵੇਖਦਾ ਵੇਖਦਾ ਬੱਚਾ ਭੁੱਲ ਹੀ ਗਿਆ ਕਿ ਰਾਤ ਆ ਰਹੀ ਹੈ ਤੇ ਘਰ ਵਾਪਸ ਜਾਣਾ ਹੈ। ਇਸੇ ਤਰ੍ਹਾਂ ਇਹ ਸੰਸਾਰ ਇੱਕ ਕਸ਼ਟੀ ਹੈ, ਇੱਕ ਪ੍ਰੀਖਿਆ ਹੈ ਕਿ ਐਨੇ ਸੰਸਾਰਿਕ ਝਮੇਲਿਆਂ ਦੇ ਬਾਵਜੂਦ ਅਸੀਂ ਪਰਮਾਤਮਾ ਦੀ ਯਾਦ ਆਪਣੇ ਅੰਦਰ ਬਣਾਈ ਰੱਖਣੀ ਹੈ। ਅਸੀਂ ਯਤਨ ਕਰਨਾ ਹੈ ਕਿ ਅਸੀਂ ਇਸ ਪ੍ਰੀਖਿਆ ਵਿਚੋਂ ਸਫਲ ਹੋ ਪਰਮਾਤਮਾ ਪਾਸ ਜਾਈਏ ਤਾਂ ਜੋ ਉਸ ਦੀ ਖੁਸ਼ੀ ਪ੍ਰਾਪਤ ਕਰ ਸਕੀਏ।

ਜਦੋਂ ਪਰਮਾਤਮਾ ਦੀ ਸਾਡੇ ਤੇ ਮਿਹਰ ਹੋਈ ਤੱਦ ਸਾਨੂੰ, ‘ਭਈ ਪਰਾਪਤਿ ਮਾਨੁਖ ਦੇਹੁਰੀਆ॥’ ਮਿਲ ਗਈ ਪਰ ਵੇਖਣਾ ਇਹ ਕਿ ਇਸ ਦਾ ਜੋ ਅਸਲੀ ਪ੍ਰਯੋਜਨ ‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥’ ਉਸ ਬਾਰੇ ਕੀ ਕਰ ਰਹੇ ਹਾਂ? ਲੱਗਦਾ ਹੈ ਕਿ ਅਸੀਂ ਇਸ ਬਾਰੇ ਬਿਲਕੁਲ ਭੁਲ ਗਏ ਹਾਂ ਤੇ ਇਹ ਭੁੱਲ ਵਾਰ ਵਾਰ ਸਾਡੇ ਪਾਸੋਂ ਹੋ ਰਹੀ ਹੈ। ਅਸੀਂ ਛੋਟੇ ਛੋਟੇ ਮਾਮੂਲੀ ਪਦਾਰਥਾਂ ਤੇ ਵਿਅਰਥ ਦੇ ਸੁਆਰਥਾਂ ਪਿਛੈ ਦੀਵਾਨੇ ਹੋਏ ਫਿਰਦੇ ਹਾਂ ਤੇ ਇਨ੍ਹਾਂ ਦੀ ਪ੍ਰਾਪਤੀ ਲਈ ਸਭ ਜਾਇਜ਼ ਤੇ ਨਜਾਇਜ਼ ਢੰਗ ਤਰੀਕੇ ਵਰਤਣ ਤੋਂ ਵੀ ਸੰਕੋਚ ਨਹੀਂ ਕਰਦੇ, ਭਾਵੇਂ ਹੱਥ ਪੱਲੇ ਕੁਝ ਵੀ ਨਾ ਪਵੇ। ਜ਼ਰਾ ਸੋਚੋ ਸੰਸਾਰ ਵਿੱਚ ਸਾਡਾ ਕਝ ਵੀ ਨਹੀਂ ਤੇ ਨਾ ਹੀ ਹੋ ਸਕਦਾ ਹੈ, ਸਭ ਥੋੜੇ ਦਿਨਾਂ ਦੀ ਖੇਡ ਹੈ, ਜਿਵੇਂ :-

**ਗੋਇਲਿਆਇਆ ਗੋਇਲੀ ਕਿਆ ਤਿਸੁ ਢੰਡੁ ਪਸਾਰੁ ॥**

**ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥** (ਅੰਗ 50)

ਇੱਕ ਗੁਜਰ ਅੰਡ ਦੇ ਸਮੇਂ ਥੋੜੇ ਦਿਨ ਲਈ ਆਪਣਾ ਸਾਜੇ ਸਮਾਨ ਤੇ ਡੰਗਰ ਲੈ ਕੇ ਕਿਸੇ ਚਰਾਗਾਹ ਤੇ ਚੱਲਾ ਜਾਂਦਾ ਹੈ। ਉੱਥੇ ਉਸ ਨੂੰ ਆਪਣੇ ਕਿਸੇ ਵਡਾਪਣ ਹੋਣ ਦਾ ਵਿਖਾਵਾ ਕਰਨਾ ਸ਼ੋਭਾ ਨਹੀਂ ਦਿੰਦਾ। ਇਸੇ ਤਰ੍ਹਾਂ ਇਹ ਜੀਵ ਜਦੋਂ ਤੇਰਾ ਇਸ ਜਗਤ ਵਿੱਚ ਰਹਿਣ ਦਾ ਮਿਲਿਆ ਹੋਇਆ ਸਮਾਂ ਮੁੱਕ ਜਾਵੇਗਾ ਤਾਂ ਤੈਨੂੰ ਇਥੋਂ ਲਾਜ਼ਮੀ ਕੂਚ ਕਰਨਾ ਹੋਵੇਗਾ। ਇਸ ਲਈ ਆਪਣੇ ਅਸਲੀ ਘਰ ਨੂੰ ਸਦਾ ਯਾਦ ਰੱਖ।

ਇਹ ਸੰਸਾਰ ਵਿੱਚ ਅਸੀਂ ਸਾਰੇ ਪ੍ਰਦੇਸ਼ੀ ਹਾਂ। ਵੇਖਿਆ ਜਾਵੇ ਤਾਂ ਇਹ ਸੰਸਾਰ ਤਾਂ ਇੱਕ ਸਰਾਂ ਵਾਂਗ ਹੈ। ਰਾਤ ਬਿਸ਼ਗਾਮ ਕਰਨ ਲਈ ਇੱਥੇ ਰੁੱਕੇ ਹਾਂ ਤੇ ਸਵੇਰ ਹੁੰਦੇ ਸਾਰ ਆਪਣੀ ਮੰਜ਼ਿਲ ਵੱਲ ਅੱਗੇ ਚੱਲਣਾ ਹੋਵੇਗਾ। ਇਹ ਅਸਥਾਨ ਰੁੱਕ ਕੇ ਬੈਠਣ ਲਈ ਨਹੀਂ ਹੈ। ਇਹ ਤਾਂ ਇੱਕ ਪੜਾਅ ਹੈ ਕੋਈ ਸਾਡੀ ਮੰਜ਼ਿਲ ਨਹੀਂ। ਇੱਥੇ ਸਾਡਾ ਕੋਈ ਅਸਲੀ ਘਰ ਨਹੀਂ ਹੈ ਤੈ ਇਹ ਜੋ ਸਾਰੇ ਘਰ ਦਿਸਦੇ ਹਨ, ਸਭ ਝੂਠੇ ਹਨ। ਅੱਜ ਨਹੀਂ ਤਾਂ ਕਲ੍ਹ ਜ਼ਰੂਰ ਛੁਟ ਜਾਣੇ ਹਨ। ਕੁਝ ਸਮੇਂ ਲਈ ਭਾਵੇਂ ਅਸੀਂ ਆਪਣੇ ਆਪ ਨੂੰ ਤਸੱਲੀ ਦੇ ਲਈਏ ਪਰ ਇੱਕ ਦਿਨ ਇੱਥੋਂ ਲਾਜ਼ਮੀ ਕੂਚ ਕਰਨਾ ਹੋਵੇਗਾ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਮੌਤ ਨੇ ਇੱਕ ਦਿਨ ਇਹ ਘਰ ਜ਼ਰੂਰ ਖੋ ਲੈਣਾ ਹੈ। ਇਸ ਲਈ ਜਗ ਸਾਵਧਾਨ ਹੋਵੇ ਤੇ ਆਪਣੇ ਅਸਲੀ ਘਰ ਬਾਰੇ ਸਮੇਂ ਸਿਰ ਸੋਚਣਾ ਆਰੰਭ ਕਰੋ। ਪਰ ਮੁਸ਼ਕਲ ਇਹ ਹੈ ਕਿ ਜਦ ਤੱਕ ਸਾਨੂੰ ਇਹ ਸੰਸਾਰ ਝੂਠਾ ਨਜ਼ਰ ਨਾ ਆਵੇ ਤੇ ਅਸੀਂ ਇਸ ਤੋਂ ਪੂਰੀ ਤਰ੍ਹਾਂ ਨਿਰਾਸ਼ ਨਾ ਹੋ ਜਾਈਏ ਅਤੇ ਸਾਨੂੰ ਇਹ ਮਹਿਸੂਸ ਨਾ ਹੋ ਜਾਵੇ ਕਿ ਅੱਜ ਤੱਕ ਅਸੀਂ ਗੱਲਤ ਰਸਤੇ ਤੇ ਹੀ ਚੱਲਦੇ ਰਹੇ ਹਾਂ, ਸੁਪਨਿਆਂ ਨੂੰ ਸੱਚ ਸਮਝਣ ਦਾ ਯਤਨ ਕਰਦੇ ਰਹੇ ਹਾਂ ਤੱਦ ਤੱਕ ਸਾਡੇ ਹੱਥ ਖਾਲੀ ਹੀ ਰਹਿਣਗੇ। ਉਸ ਭੁਲੇ ਹੋਏ ਅਸਲੀ ਘਰ ਦਾ ਚੇਤਾ ਨਹੀਂ ਆਵੇਗਾ। ਇਸ ਭੁਲੇ ਹੋਏ ਘਰ ਦਾ ਦੂਸਰਾ ਨਾਮ ਪਰਮਾਤਮਾ ਹੈ। ਅਸੀਂ ਪਰਮਾਤਮਾ ਤੋਂ ਵਿਛੜੇ ਨਹੀਂ ਸਗੋਂ ਉਸ ਨੂੰ ਭੁੱਲ ਗਏ ਹਾਂ। ਗੁਰਬਾਣੀ ਸਾਨੂੰ ਇਸ ਬਾਰੇ ਯਾਦ ਕਰਾਉਂਦੀ ਹੈ:-

- **ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥**

**ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥** (ਅੰਗ 64)

-----

- **ਮੰਦਰ ਮਿਟੀ ਸੰਦੜੇ ਪਬਰ ਕੀਤੇ ਰਾਸਿ ਜੀਉ ॥**

**ਹਉ ਏਨੀ ਟੋਲੀ ਭੁਲੀ ਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥** (ਅੰਗ 762)

ਕਦੀ ਜਗ ਤਸੱਲੀ ਨਾਲ ਬੈਠ ਕੇ ਸੋਚੋ ਕਿ ਅਸੀਂ ਕੌਣ ਹਾਂ? ਕਿੱਥੋਂ ਆਏ ਹਾਂ? ਤੇ ਸਾਡਾ ਇੱਥੇ ਸੰਸਾਰ ਵਿੱਚ ਆਉਂਣ ਦਾ ਅਸਲੀ ਮਕਸਦ ਕੀ ਹੈ? ਇਹ ਹੋ ਜੀਵਨ ਸਾਨੂੰ ਮਿਲਦਾ ਹੈ ਇਹ ਤਾਂ ਮਿਲਿਆ ਨਹੀਂ ਤੇ ਉਦੋਂ ਤੋਂ ਹੀ ਸਮਾਪਤ ਹੋਣਾ ਆਰੰਭ ਹੋ ਜਾਂਦਾ ਹੈ। ਇਸ ਲਈ ਮੁੜ ਮੁੜ ਕੇ ਮਿਲਦਾ ਰਹਿੰਦਾ ਹੈ। ਇਹ ਜੀਵਨ ਤਾਂ ਪਾਣੀ ਦੇ

ਬੁਲਬੁਲੇ ਵਾਗੂੰ ਹੈ ਕਿ ਜ਼ਰਾ ਬਣਿਆ ਨਹੀਂ ਕਿ ਫੁਟਿਆ ਨਹੀਂ। ਇਧਰ ਜਨਮ ਹੋਇਆ ਕਿ ਉਧਰ ਮਰੇ, ਬੱਸ ਵਿੱਚਕਾਰ ਕੁਝ ਨੱਠ ਦੌੜ ਹੈ ਪਰ ਵੇਖੀਏ ਤਾਂ ਝੂਲੇ ਵਿੱਚ ਤੇ ਕਬਰ ਵਿੱਚ ਬਹੁਤਾ ਛਾਸਲਾ ਨਹੀਂ ਹੈ। ਜੋ ਅਜੇ ਝੂਲੇ ਵਿੱਚ ਹੈ ਉਸਨੂੰ ਕਬਰ ਤੱਕ ਪੁੱਜਣ ਲਈ ਦੇਰ ਨਹੀਂ ਲਗੇਗੀ ਅਤੇ ਜੇ ਹੁਣ ਕਬਰ ਵਿੱਚ ਦਫਨਾਇਆ ਗਿਆ ਹੈ ਉਹ ਛੇਤੀ ਹੀ ਮੁੜ ਕੇ ਝੂਲੇ ਵਿੱਚ ਪੁੱਜ ਜਾਵੇਗਾ। ਇੱਥੇ ਤਾਂ ਜਾਪਦਾ ਹੈ ਕਿ ਜਨਮ, ਮਰਨ ਦੀ ਸ਼ੁਰੂਆਤ ਹੈ ਅਤੇ ਮੌਤ, ਜਨਮ ਦਾ ਦੁਆਰ ਹੈ। ਜਿਧਰ ਵੇਖੋ ਦੁੱਖ ਹੀ ਦੁੱਖ ਹੈ, ਮੌਤ ਤਾਂ ਦੁੱਖ ਹੈ ਹੀ ਪਰ ਜਨਮ ਵੀ ਦੁੱਖ ਹੈ। ਸਾਡੇ ਜੀਵਨ ਵਿੱਚ ਜਨਮ ਮੌਤ ਦਾ ਕੋਈ ਅਰਥ ਨਾ ਰਹਿ ਜਾਵੇ ਅਤੇ ਦੁੱਖ ਤੇ ਸੁੱਖ ਇੱਕ ਬਰਾਬਰ ਜਾਪਣ ਲੱਗ ਜਾਣ ਤੇ ਸੰਤੁਲਨ ਬਣ ਜਾਵੇ, ਬੱਸ ਇਹੀ ਮੁਕਤੀ ਦਾ ਰਾਹ ਹੈ।

ਪਰਮਾਤਮਾ ਮਿਲਾਪ ਲਈ ਹਰ ਸਮੇਂ ਉਸ ਦੀ ਯਾਦ ਤੇ ਸਿਮਰਨ ਸਦਾ ਸਾਡੇ ਅੰਦਰ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਹਨ। ਜ਼ਰਾ ਸੋਚੀਏ ਤਾਂ ਪਰਮਾਤਮਾ ਮਿਲਾਪ ਬਹੁਤ ਸੌਖਿਆ ਤੇ ਬਹੁਤ ਮੁਸ਼ਕਲ ਵੀ ਹੈ। ਉਹ ਪਰਮਾਤਮਾ ਸਭ ਤੋਂ ਨੇੜੇ ਤੇ ਸਭ ਤੋਂ ਦੂਰ ਵੀ ਹੈ। ਦਰਅਸਲ ਉਹ ਏਨਾ ਨੇੜੇ ਹੈ ਕਿ ਉਸ ਨਾਲੋਂ ਕੋਈ ਹੋਰ ਨੇੜੇ ਨਹੀਂ ਹੋ ਸਕਦਾ। ਉਸ ਦਾ ਏਨੇ ਨੇੜੇ ਹੋਣਾ ਹੀ ਮਿਲਾਪ ਦੇ ਰਾਹ ਵਿੱਚ ਰੁਕਾਵਟ ਬਣ ਜਾਂਦਾ ਹੈ। ਜੇਕਰ ਇੱਕ ਛੋਟੇ ਨੂੰ ਅੱਖਾਂ ਦੇ ਬਹੁਤ ਨੇੜੇ ਕਰਕੇ ਵੇਖੀਏ ਤਾਂ ਉਹ ਨਜ਼ਰ ਨਹੀਂ ਆਉਂਦੀ। ਇਸੇ ਤਰ੍ਹਾਂ ਸਾਡੀਆਂ ਅੱਖਾਂ ਵੱਡੇ ਵੱਡੇ ਪਹਾੜ ਭਾਵੇਂ ਕਿੰਨੇ ਦੂਰ ਹੋਣ ਆਸਾਨੀ ਨਾਲ ਵੇਖ ਸਕਦੀਆਂ ਹਨ ਪਰ ਇੱਕ ਨਿੱਕਾ ਜਿਹਾ ਕੱਖ ਕੇ ਅੱਖ ਵਿੱਚ ਪੈ ਜਾਵੇ ਤਾਂ ਕੁਝ ਵੀ ਦਿਖਾਈ ਨਹੀਂ ਦਿੰਦਾ। ਪਰਮਾਤਮਾ ਦੇ ਸੱਚੇ ਭਗਤਾਂ ਲਈ ਤਾਂ ਉਹ ਸਰਬ ਵਿਆਪੀ ਹੈ ਅਤੇ ਉਹ ਪਰਮਾਤਮਾ ਨੂੰ ਹਰ ਥਾਂ ਤੇ ਹਰ ਜੀਵ ਜੰਤੁਵਿੱਚ ਵੇਖ ਲੈਂਦੇ ਹਨ ਪਰ ਮਨਮੁਖ ਤਾਂ ਸਾਰੀ ਉਮਰ ਰਾਹ ਹੀ ਪੁੱਛਦੇ ਰਹਿੰਦੇ ਹਨ ਤੇ ਕਈ ਪ੍ਰਕਾਰ ਦੇ ਫਜ਼ੂਲ ਦੇ ਸਵਾਲ ਹੀ ਕਰਦੇ ਰਹਿੰਦੇ ਹਨ।

ਜਦੋਂ ਤੱਕ ਸਾਡਾ ਆਪਾ ਭਾਵ ਤੇ ਸਾਡਾ ਹੰਕਾਰ ਕਾਇਮ ਹੈ ਤਦ ਤੱਕ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਇਥੈ ਐਸੇ ਝੂਠੇ ਹੰਕਾਰ ਲਈ ਕੋਈ ਥਾਂ ਨਹੀਂ ਪਰ ਫਿਰ ਵੀ ਅਸੀਂ ਆਕੜੇ ਫਿਰਦੇ ਹਾਂ। ਅਸੀਂ ਤਾਂ ਕੇਵਲ ਸਾਗਰ ਦੀਆਂ ਲਹਿਰਾਂ ਹਾਂ, ਜਿਨ੍ਹਾਂ ਦੀ ਆਪਣੀ ਕੋਈ ਹਸਤੀ ਨਹੀਂ ਹੁੰਦੀ, ਹੁਣੇ ਹਨ ਕਿ ਹੁਣੇ ਗਈਆਂ ਪਰ ਸਾਗਰ ਸਦਾ ਕਾਇਮ ਰਹਿੰਦਾ ਹੈ ਤੇ ਜੋ ਸਦਾ ਰਹੇਗਾ ਉਹੀ ਸੱਚ ਹੈ। ਪਰਮਾਤਮਾ ਮਿਲਾਪ ਦਾ ਰਸਤਾ ਇੰਨਾ ਤੰਗ ਤੇ ਕਠਿਨ ਹੈ ਕਿ ਅਸੀਂ ਆਪਣੇ ਇਕੱਲੇ ਯਤਨਾਂ ਨਾਲ ਪਾਰ ਨਹੀਂ ਹੋ ਸਕਦੇ। ਭਗਤ ਕਬੀਰ ਜੀ ਗੁਰਬਾਣੀ ਵਿੱਚ ਇਸ ਰਸਤੇ ਦੀ ਗੱਲ ਕਰਦੇ ਹਨ :-

**ਕਬੀਰ ਮੁਕਤਿ ਦੁਆਰਾ ਸੰਕੜਾ ਰਾਈ ਦਸਵੈ ਭਾਇ ॥**

**ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥**      (ਅੰਗ-509)

ਮਾਇਆ ਤੇ ਮੋਹ ਤੋਂ ਛੁਟਕਾਰਾ ਪਾਉਂਣ ਤੇ ਪਰਮਾਤਮਾ ਮਿਲਾਪ ਦੇ ਮਹਿਲ ਦਾ ਦਰਵਾਜਾ ਇਤਨਾਂ ਸੁੰਗੜਿਆ ਹੋਇਆ ਹੈ ਕਿ ਇਹ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਦੇ ਬਰਾਬਰ ਹੈ ਪਰ ਸਾਡਾ ਮਨ ਆਪਣੇ ਹਉਮੈ ਕਾਰਨ ਮਸਤ ਹਾਬੀ ਬਣਿਆ ਹੋਇਆ ਹੈ। ਇਸ ਲਈ ਇਸ ਦਾ ਭਵਸਾਗਰ ਤੋਂ ਪਾਰ ਹੋਣਾ ਨਾਮੁਕਿਨ ਹੈ। ਇਸ ਦੇ

ਬਾਵਜੂਦ ਨਾ ਕਦੀ ਸਾਡੀ ਆਸ ਟੁਟਦੀ ਹੈ ਤੇ ਨਾ ਹੀ ਸਾਡੀ ਆਕੜ ਘਟਦੀ ਹੈ ਸਗੋਂ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਹਾਂ ਕਿ ਘਬਰਾਉ ਨਹੀਂ ਜੋ ਕਰ ਰਹੇ ਹੋ ਠੀਕ ਹੈ। ਸੱਚ ਜਾਣੋਂ ਇਹ ਤਾਂ ਆਪਣੀ ਬੇੜੀ ਖੁਦ ਆਪ ਬਣਾਉਣ ਦਾ ਯਤਨ ਹੈ ਤੇ ਜਿਨ੍ਹਾਂ ਨੇ ਐਸਾ ਸੋਚਿਆ ਲਾਜ਼ਮੀ ਡੁਬਣਗੇ। ਹਾਂ, ਇਹ ਜ਼ਰੂਰ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਬੇੜੀ ਬਣਾਇਆ ਅਰਥਾਤ ਪਰਮਾਤਮਾ ਦੀ ਆਸ ਰੱਖੀ ਤੇ ਉਸ ਦੀ ਮਿਹਰ ਨੂੰ ਪੁਕਾਰਿਆ, ਉਹ ਹਰ ਹਾਲਤ ਵਿੱਚ ਇੱਕ ਦਿਨ ਆਪਣੀ ਮੰਜ਼ਿਲ ਤੇ ਜ਼ਰੂਰ ਪੁਜ ਜਾਣਗੇ।

ਹੋਰ ਮੁਸ਼ਕਲ ਇਹ ਹੈ ਕਿ ਜਦੋਂ ਸਾਨੂੰ ਆਪਣੇ ਹੰਕਾਰ ਤੇ ਦੁਨਿਆਵੀ ਰੁਝੇਵਿਆਂ ਕਾਰਨ ਅਤੇ ਸੱਚੀ ਲਗਨ ਨਾ ਹੋਣ ਕਾਰਨ, ਪਰਮਾਤਮਾ ਦਾ ਕਿਤੇ ਪ੍ਰਕਾਸ਼ ਹੀ ਨਜ਼ਰ ਨਹੀਂ ਆਉਂਦਾ ਤਾਂ ਅਸੀਂ ਤੇਰੇ ਪਤੰਗੇ ਕਿਵੇਂ ਬਣ ਸਕਦੇ ਹਾਂ? ਹੁਣ ਤਾਂ ਇਕੋ ਹੀ ਉਪਾਅ ਹੈ ਕਿ ਐ ਪਰਮਾਤਮਾ! ਤੂੰ ਸਾਨੂੰ ਸਮਾਂ ਬਣਾ ਦੇ ਅਤੇ ਆਪ ਪਤੰਗਾ ਬਣ ਕੇ, ਸਾਨੂੰ ਆਪੇ ਹੀ ਲੱਭ ਲੈ ਕਿਉਂਕਿ ਸਾਡੀ ਖੋਜ ਜਾਂ ਲਗਨ ਨਾਲ ਗੱਲ ਨਹੀਂ ਬਣ ਰਹੀ। ਅਸੀਂ ਪਤਾ ਨਹੀਂ ਅਣਗਿਣਤ ਜਨਮਾਂ ਤੋਂ ਭਟਕ ਭਟਕ ਕੇ ਹਾਰ ਗਏ ਹਾਂ। ਹੁਣ ਸਾਰੇ ਦੁਨਿਆਵੀ ਸਹਾਰੇ ਛੱਡ ਕੇ ਤੇਰੇ ਦਰ ਤੇ ਨਿਮਾਣੇ ਹੋ ਕੇ ਡਿਗ ਪਏ ਹਾਂ ਤੇ ਸੱਚੇ ਦਿਲੋਂ ਪੁਕਾਰ ਰਹੇ ਹਾਂ : -

**ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥**

**ਹਾਰਿ ਪਰਿਓ ਸੁਆਸੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥**

(ਅੰਗ - 641)

## ਅਉਖਧ ਤੇਰੋ ਨਾਮੁ ਦਇਆਲ

ਇਸ ਤੋਂ ਪਹਿਲਾਂ ਕਿ ਅਸੀਂ ਵਿਚਾਰੀਏ ਕਿ ਨਾਮ ਅਉਖਦ ਨਾਲ ਬੀਮਾਰੀਆਂ ਕਿਵੇਂ ਹੱਟ ਸਕਦੀਆਂ ਹਨ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਨੂੰ ਕਿਵੇਂ ਲਗਦੀਆਂ ਹਨ। ਜਦ ਕਿਸੇ ਕਮਜ਼ੋਰੀ ਦਾ ਸਾਨੂੰ ਪਹਿਲਾਂ ਪਤਾ ਹੋਵੇਗਾ ਤੱਦ ਹੀ ਉਆਪ ਹੋ ਸਕਦਾ ਹੈ। ਅਸੀਂ ਗਲਤ ਫ਼ਹਿਮੀ ਕਾਰਨ ਆਪਣੇ ਸਰੀਰ ਨੂੰ ਹੀ ਆਪਣੀ ਹਸਤੀ ਸਮਝਦੇ ਹਾਂ ਜਦ ਕਿ ਅਸਲੀਅਤ ਕੁਝ ਹੋਰ ਹੈ। ਵੇਖਿਆ ਜਾਵੇ ਤਾਂ ਸਾਡੇ ਸਰੀਰ ਦੇ ਤਿੰਨ ਹਿੱਸੇ ਹਨ। ਸਰੀਰ, ਆਤਮਾ ਤੇ ਮਨ।

**ਸਰੀਰ :** ਸਰੀਰ ਨੂੰ ਗੁਰਬਾਣੀ ਵਿੱਚ ‘ਕਾਇਆ ਮਿਟੀ ਅੰਧ ਹੈ’ ਕਰਕੇ ਕਿਹਾ ਗਿਆ ਹੈ। ਸਰੀਰ ਇੱਕ ਕੁਰਸੀ ਜਾਂ ਮੇਜ਼ ਵਾਂਗ ਬਿਲਕੁਲ ਬੇਜ਼ਾਨ ਹੈ ਭਾਵੇਂ ਇਹ ਸਾਨੂੰ ਤੁਰਦਾ ਫਿਰਦਾ ਦਿਸਦਾ ਹੈ। ਸਰੀਰ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਨਹੀਂ ਹੈ। ਜਿਵੇਂ ਅਸੀਂ ਵੇਖਦੇ ਹਾਂ ਕਿ ਜਦ ਕਦੀ ਉਪਰੋਕ਼ਣ ਸਮੇਂ ਸਰੀਰ ਨੂੰ ਦਵਾਈ ਸੁੰਘਾ ਕੇ ਬੋਹੇਸ਼ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਉਪਰ, ਜਿੰਨੀ ਮਰਜ਼ੀ ਚੀਰ ਫਾੜ ਕਰੋ, ਇਸ ਨੂੰ ਕੋਈ ਤਕਲੀਫ ਨਹੀਂ ਹੁੰਦੀ। ਇਸੇ ਤਰ੍ਹਾਂ ਸਰੀਰ ਉੱਪਰ ਬਿਮਾਰੀ ਦਾ ਵੀ ਕੋਈ ਅਸਰ ਨਹੀਂ ਹੋ ਸਕਦਾ।

**ਆਤਮਾ :** ਆਤਮਾ, ਪਰਮ-ਆਤਮਾ ਦੀ ਅੰਸ਼ ਹੈ ਤੇ ਆਪਣੇ ਅਸਲੇ ਵਾਂਗ ਨਿਰਲੇਪ ਹੋਣ ਕਾਰਨ ਕਿਸੇ ਵੀ ਬਿਮਾਰੀ ਤੇ ਮੌਤ ਤੋਂ ਰਹਿਤ ਹੈ।

**ਮਨ :** ਅਸੀਂ ਵੇਖਿਆ ਹੈ ਕਿ ਕੋਈ ਵੀ ਬਿਮਾਰੀ, ਨਾ ਤਾਂ ਸਰੀਰ ਤੇ ਨਾ ਹੀ ਆਤਮਾ ਨੂੰ ਲੱਗ ਸਕਦੀ ਹੈ। ਇਸ ਤੋਂ ਸਪੱਸ਼ਟ ਹੋਇਆ ਕਿ ਇਹ ਬਿਮਾਰੀਆਂ ਕੇਵਲ ਸਾਡੇ ਮਨ ਤੇ ਹੀ ਅਸਰ ਕਰਦੀਆਂ ਹਨ। ਇਸ ਲਈ ਇਹ ਜਾਂਨਣਾ ਬਹੁਤ ਜ਼ਰੂਰੀ ਹੈ ਕਿ ਇਹ ਮਨ ਕੀ ਚੀਜ਼ ਹੈ ਤੇ ਕਿਵੇਂ ਬਿਮਾਰੀਆਂ ਦੇ ਪੰਜੇ ਵਿੱਚ ਫਸ ਜਾਂਦਾ ਹੈ। ਮਨ, ਕੇਵਲ ਸਾਡੇ ਖਿਆਲਾਂ ਦਾ ਇਕੱਠਾ, ਫੁਰਨਿਆਂ ਦਾ ਪ੍ਰਵਾਹ ਤੇ ਸਾਡੇ ਜਗਤ ਸੰਬੰਧੀ ਨੁਕਤਾ ਨਿਗਾਹ ਨੂੰ ਆਖਦੇ ਹਾਂ। ਪਵਿਤਰ ਖਿਆਲ ਹੋਣ ਤਾਂ ਪਵਿਤਰ ਮਨ ਤੇ ਜੇ ਖਿਆਲ ਮਲੀਨ ਹੋਣ ਤਾਂ ਲਾਜ਼ਮੀ ਮਨ ਵੀ ਮਲੀਨ ਹੋਵੇਗਾ। ਮਨ ਦਾ ਸੁਭਾਅ ਹੈ ਕਿ ਜੇ ਇਹ ਚਾਹੇ ਤਾਂ ਕਿਸੇ ਬਿਮਾਰੀ, ਬੁਰੀ ਘਟਨਾ ਜਾਂ ਮੁਸੀਬਤ ਦਾ ਆਪਣੇ ਉਪਰ ਅਸਰ ਕਰਨ ਦਿੰਦਾ ਹੈ ਤੇ ਜੇ ਚਾਹੇ ਤਾਂ ਬਹਾਦਰ ਬਣ ਕੇ, ਇਸ ਦਾ ਡੱਟ ਕੇ ਸਾਹਮਣਾ ਵੀ ਕਰ ਸਕਦਾ ਹੈ। ਸਭ ਮਨ ਦੀ ਮਜ਼ਬੂਤੀ ਉਪਰ ਨਿਰਭਰ ਹੈ। ਸਰੀਰ ਤਾਂ ਮਨ ਦਾ ਨੌਕਰ ਹੈ ਅਤੇ ਜੋ ਮਨ ਵਲੋਂ ਹੁਕਮ ਹੋਵੇਗਾ, ਉਸ ਅਨੁਸਾਰ ਚਲੇਗਾ। ਇਸ ਲਈ ਸਾਡੇ ਸੰਕਲਪ ਵਿਕਲਪ ਜਾਂ ਚੰਗੇ ਮਾੜੇ ਖਿਆਲਾਂ ਦਾ ਜੋ ਪ੍ਰਵਾਹ ਸਾਡੇ ਮਨ ਉਪਰ ਪੈਦਾ ਹੈ, ਉਹੀ ਸਰੀਰ ਉੱਪਰ ਵੀ ਅਸਰ ਹੋ ਜਾਂਦਾ ਹੈ। ਚੰਗੇ ਖਿਆਲਾ ਨਾਲ ਮਨ ਦਲੇਰ ਹੋ ਕੇ ਸਰੀਰ ਨੂੰ ਤਕੜਾ ਕਰ ਲੈਂਦਾ ਹੈ ਪਰ ਭੈੜਿਆਂ ਖਿਆਲਾਂ ਨਾਲ, ਮਨ ਘਬਰਾ ਜਾਂਦਾ ਹੈ ਤੇ ਸਰੀਰ ਕੰਬਣ ਤੱਕ ਲੱਗ ਜਾਂਦਾ ਹੈ। ਅਸੀਂ ਵੇਖਦੇ ਹਾਂ ਕਿ ਮਨ ਸੱਪ ਨੂੰ ਵੇਖ ਕੇ ਡਰ ਜਾਂਦਾ ਹੈ ਪਰ ਜੇ ਬਹਾਦਰੀ ਵਾਲਾ ਖਿਆਲ ਅੰਦਰ ਲਿਆ ਕੇ ਸਰੀਰ ਨੂੰ ਕਹੋ ਕਿ ਡਰ ਨਹੀਂ, ਤਕੜਾ ਹੋ ਤੇ ਸੋਟਾ ਚੁੱਕ ਕੇ ਸੱਪ ਨੂੰ ਮਾਰ ਸੁੱਟ ਤਾਂ ਇਹ ਵੀ ਹੋ ਸਕਦਾ ਹੈ।

ਸਭ ਮਨ ਉਪਰ ਨਿਰਭਰ ਹੈ, ਸਭ ਮਨ ਦੀ ਖੇਡ ਹੈ। ਗੱਲ ਸਾਫ਼ ਹੋ ਗਈ ਕਿ ਸਾਰੀਆਂ ਬਿਮਾਰੀਆਂ ਤੇ ਮੁਸੀਬਤਾਂ ਪਹਿਲਾਂ ਮਨ ਉਪਰ ਹਮਲਾ ਕਰਦੀਆਂ ਹਨ। ਜੇ ਮਨ ਡਰ ਜਾ ਘਬਰਾ ਗਿਆ ਤਾਂ ਇਨ੍ਹਾਂ ਦਾ ਬਹੁਤ ਜਲਦੀ ਸ਼ਿਕਾਰ ਹੋ ਜਾਵੇਗਾ ਪਰ ਜੇ ਇਸ ਦੇ ਉਲਟ ਮਨ ਬਹਾਦਰ ਤੇ ਨਿਡਰ ਰਹੇ ਤਾਂ ਹਮਲਿਆਂ ਨੂੰ ਅਸਫਲ ਕਰ ਦੇਵੇਗਾ। ਜਿਤਨਾਂ ਮਨ ਕਮਜ਼ੋਰ ਹੋਵੇਗਾ, ਉਤਨਾਂ ਹੀ ਬਿਮਾਰੀਆਂ ਤੇ ਮੁਸੀਬਤਾਂ ਦਾ ਵਧੇਰੇ ਅਤੇ ਜਲਦੀ ਅਸਰ ਹੋਵੇਗਾ ਤੇ ਜਿਤਨਾਂ ਮਨ ਮਜ਼ਬੂਤ ਹੋਵੇਗਾ ਉਤਨਾਂ ਹੀ ਇਨ੍ਹਾਂ ਤੋਂ ਬਚਿਆ ਰਹੇਗਾ।

ਸਾਡੇ ਮਨ ਅੰਦਰ ਇੱਕ ਸਮੇਂ, ਇੱਕੋ ਹੀ ਭੈੜਾ ਜਾਂ ਜੰਗਾ ਖਿਆਲ ਰਹਿ ਸਕਦਾ ਹੈ। ਇਸ ਲਈ ਜਦ ਤੱਕ ਮਨ ਅੰਦਰ ਚੰਗੀਆਂ ਮਲ ਤਰੰਗ ਉਤਪੰਨ ਹੁੰਦੀਆਂ ਰਹਿਣ ਗੀਆਂ ਤੱਦ ਤੰਕ ਮਾੜੀਆਂ ਮਨ ਤਰੰਗ ਲਈ ਅੰਦਰ ਕੋਈ ਥਾਂ ਨਹੀਂ ਹੋ ਸਕਦੀ। ਹੁਣ ਜਦ ਚੰਗੀਆਂ ਮਨ ਤਰੰਗਾਂ, ਮਨ ਅੰਦਰ ਚਲਦੀਆਂ ਰਹਿਣ ਗੀਆਂ ਤਾਂ ਕਿਸੇ ਬਿਮਾਰੀ ਜਾਂ ਮੁਸੀਬਤ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ।

ਸਾਰੀ ਵਿਚਾਰ ਤੋਂ ਬਾਅਦ ਅਸੀਂ ਬਿਮਾਰ ਜਾਂ ਤੰਦਰੁਸਤ ਹੁੰਦੇ ਹਾਂ। ਇਹ ਬਿਲਕੁਲ ਸੱਚ ਹੈ ਕਿ ਸਾਨੂੰ ਕੋਈ ਵੀ ਸਰੀਰਕ ਜਾਂ ਮਾਨਸਿਕ ਬਿਮਾਰੀ ਨਹੀਂ ਬਿਲਕੁਲ ਨਾ ਹੋਵੇ, ਜੇ ਕਿਤੇ ਮਨ ਨੇ ਮਨ ਲਿਆ ਤਾਂ ਸਾਡਾ ਸਰੀਰ ਐਸੇ ਹਾਲਾਤ ਪੈਦਾ ਕਰ ਲਵੇਗਾ ਤੇ ਕੁਝ ਸਮੇਂ ਮਗਰੋਂ ਉਹ ਬਿਮਾਰੀ ਸਾਨੂੰ ਲੱਗ ਜਾਵੇਗੀ।

ਮਨ ਦਾ ਇੱਕ ਇਹ ਵੀ ਕੰਮ ਹੈ ਕਿ ਇਹ ਚੰਗੀਆਂ ਜਾਂ ਮੰਦੀਆਂ ਤਸਵੀਰਾਂ ਬਣਾ ਕੇ, ਸੁਰਤ ਰਾਹੀਂ ਅੰਦਰ ਘੱਲਦਾ ਰਹਿੰਦਾ ਹੈ ਤੇ ਉਨ੍ਹਾਂ ਅਨੁਸਾਰ ਹੀ ਅਸੀਂ ਦੁੱਖੀ ਜਾਂ ਸੁੱਖੀ ਹੁੰਦੇ ਰਹਿੰਦੇ ਹਾਂ। ਦੁੱਖਾਂ ਤੋਂ ਬਚਣ ਲਈ ਸਾਡਾ

ਯਤਨ ਹੋਣਾ ਚਾਹੀਦਾ ਹੈ ਕਿ ਸਾਡਾ ਮਨ ਸਦਾ ਚੰਗੀਆਂ ਤਸਵੀਰਾਂ ਬਣਾ ਕੇ ਹੀ ਅੰਦਰ ਭੇਜੋ। ਪਰ ਅਸੀਂ ਤਸਵੀਰਾਂ ਘੜਨ ਵਾਲੇ ਮਨ ਨੂੰ ਦਰਸਤ ਕਰਨ ਦੀ ਬਚਾਏ ਬੱਸ ਤਸਵੀਰਾਂ ਨੂੰ ਹੀ ਦਰਸਤ ਕਰਨ ਦਾ ਫਿਕਰ ਕਰਨ ਲੱਗੇ ਰਹਿੰਦੇ ਹਾਂ। ਇਹ ਤਾਂ ਐਸੀਂ ਗੱਲ ਹੋ ਗਈ ਕਿ ਦਰੱਖਤ ਦੀਆਂ ਜੜਾਂ ਨੂੰ ਪਾਣੀ ਦੇਣ ਦੀ ਥਾਂ ਪੱਤਿਆਂ ਨੂੰ ਹੀ ਪਾਣੀ ਦੇਣ ਲੱਗ ਗਏ। ਅਸਲੀ ਇਲਾਜ ਤਾਂ ਮਨ ਨੂੰ ਪਵਿੱਤਰ ਰੱਖਣ ਦਾ ਕਰਨਾ ਹੈ ਤਾਂ ਜੋ ਦੁੱਖ ਵਾਲੀਆਂ ਤਸਵੀਰਾਂ ਹੀ ਨਾ ਬਣਾਵੇ। ਅਸੀਂ ਮਨ ਬਾਰੇ ਭੁੱਲ ਕੇ ਕੇਵਲ ਜੋ ਬਿਮਾਰੀ ਲੱਗਦੀ ਹੈ ਬੱਸ ਉਸ ਦਾ ਹੀ ਫਿਕਰ ਕਰਦੇ ਰਹਿੰਦੇ ਹਾਂ।

ਕਹਿੰਦੇ ਹਨ ਕਿ ਇੱਕ ਮਰੀਜ਼ 5/6 ਦਿਨ ਕਿਸੇ ਹਸਪਤਾਲ ਵਿੱਚ ਰਹਿ ਕੇ ਤੇ ਬਿਲਕੁਲ ਠੀਕ ਹੋ ਕੇ ਆਪਣੇ ਘਰ ਚਲਿਆ ਗਿਆ ਜਾਣ ਤੋਂ ਪਹਿਲਾਂ ਕਿਸੇ ਨੇ ਸ਼ੱਕ ਪਾ ਦਿੱਤਾ ਕਿ ਜਿਸ ਮੰਜੇ ਤੇ ਉਹ ਰਿਹਾ ਸੀ, ਉਥੇ ਪਹਿਲਾਂ ਇੱਕ ਅਛੂਤ ਦੀ ਬੀਮਾਰੀ ਦਾ ਰੋਗੀ ਰਹਿ ਕੇ ਗਿਆ ਹੈ। ਬੱਸ, ਮਨ ਅੰਦਰ ਭਰਮ ਬੈਠ ਗਿਆ ਤੇ ਘਰ ਜਾ ਕੇ ਕੁਝ ਸਮੇਂ ਬਾਅਦ, ਉਹ ਮਰੀਜ਼ ਉਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਉਸਦੀ ਮੌਤ ਹੋ ਗਈ। ਜਦ ਮਗਰੋਂ ਪਤਾ ਕੀਤਾ ਤਾਂ ਉਸ ਮੰਜੇ ਤੇ ਕੋਈ ਐਸਾ ਰੋਗੀ ਕਦੇ ਵੀ ਰਹਿ ਕੇ ਨਹੀਂ ਗਿਆ ਸੀ। ਬੱਸ ਵਹਿਮ ਹੀ ਖਾ ਗਿਆ।

ਸ੍ਰੀ ਗੁਰੂਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਮਿਲਦੇ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਨਾਮ ਅਉਖਦ ਨਾਲ ਸਾਰੀਆਂ ਬੀਮਾਰੀਆਂ ਬਹੁਤ ਜਲਦੀ ਤੇ ਬਿਨ੍ਹਾਂ ਦਵਾਈਆਂ ਦੇ ਹਟ ਜਾਂਦੀਆਂ ਹਨ। ਬੱਸ, ਉਨ੍ਹਾਂ ਵਿੱਚ ਜੋ ਪਰਮਾਤਮਾ ਦੇ ਅਟਲ ਨਿਯਮ ਜਾਂ ਕਾਨੂੰਨ ਦਰਸਾਏ ਗਏ ਹਨ, ਉਨ੍ਹਾਂ ਦੀ ਤਾਬਿਆਦਾਰੀ ਕਰਨ ਦੀ ਲੋੜ ਹੈ। ਪਰ ਸਾਡੀ ਬਦਕਿਸਮਤੀ ਕਿ ਕਦੇ ਅਸੀਂ ਇਸ ਸਚਿਆਈ ਬਾਰੇ ਧਿਆਨ ਨਾਲ ਨਹੀਂ ਸੋਚਦੇ ਕਿ ਇਨ੍ਹਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਜਮਾ ਕੇ ਸਹੀ ਸਾਬਤ ਹੁੰਦੇ ਵੇਖੀਏ। ਦਰਅਸਲ ਇਨ੍ਹਾਂ ਉਪਦੇਸ਼ਾਂ ਉਪਰ ਭਰੋਸਾ ਤੇ ਵਿਸ਼ਵਾਸ ਨਹੀਂ ਆਉਂਦਾ। ਕਦੇ ਵਿਚਾਰਦੇ ਨਹੀਂ ਕਿ ਪਰਮਾਤਮਾ ਦੀ ਸ਼ਕਤੀ ਦਾ ਸਾਡੇ ਸਰੀਰ ਨਾਲ ਕਿੰਨਾ ਢੂੰਘਾ ਸੰਬੰਧ ਹੈ। ਵੇਖੋ, ਮਾਤਾ ਦੇ ਗਰਬ ਵਿੱਚ ਪਿਤਾ ਦੇ ਪਾਣੀ ਦੀਆਂ ਬੁੰਦਾ, ਪਹਿਲਾਂ ਇੱਕ ਮਾਸ ਦੇ ਲੋਬੜੇ ਦੀ ਸ਼ਕਲ ਵਿੱਚ ਬਦਲ ਜਾਂਦੀਆਂ ਹਨ। ਫਿਰ ਇਸ ਤੋਂ ਕਿਵੇਂ ਜੁਗਤੀ ਨਾਲ ਬੱਚੇ ਦਾ ਸਿਰ, ਲੱਤਾਂ ਬਾਹਵਾਂ ਤੇ ਹੋਰ ਸਾਰੇ ਅੰਗ ਬਣਦੇ ਹਨ ਤੇ ਆਖਰ ਜਾਨ ਪਾਕੇ ਬੱਚੇ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਇਸ ਐਡੇ ਵੱਡੇ ਕੰਮ ਵਿੱਚ, ਮਾਤਾ ਪਿਤਾ ਜਾਂ ਕਿਸੇ ਡਾਕਟਰ ਦਾ ਕੋਈ ਖਾਸ ਹੱਥ ਨਹੀਂ। ਹੋਰ, ਵੇਖੋ ਕਿ ਇਹ ਪਰਮਾਤਮਾ ਦੀ ਛੁਪੀ ਸ਼ਕਤੀ ਬੱਚੇ ਦੇ ਆਉਣ ਤੋਂ ਪਹਿਲਾਂ ਮਾਤਾ ਦੇ ਬਣਾਂ ਵਿੱਚ ਦੁੱਧ ਲਿਆ ਦਿੰਦਾ ਹੈ ਤੇ ਫਿਰ ਸਮੇਂ ਸਮੇਂ ਸਿਰ ਸਰੀਰ ਵਿੱਚ ਹੋਰ ਤਬਦੀਲੀਆਂ ਲਿਆਉਂਦੀ ਰਹਿੰਦੀਆਂ ਹਨ। ਅਸੀਂ ਕਿੰਨੇ ਲਾਪਰਵਾਹ ਹਾਂ ਕਿ ਇਹ ਮਹਾਂ ਸ਼ਕਤੀ ਤੋਂ ਕੋਈ ਲਾਭ ਲੈਂਣਾ ਤਾਂ ਇੱਕ ਪਾਸੇ, ਅਸੀਂ ਇਸ ਨੂੰ ਬਿਲਕੁਲ ਭੁਲਾਈ ਬੈਠੇ ਹਾਂ। ਸਾਡੀ ਇਹ ਗਲਤ ਫਹਿਮੀ ਹੈ ਕਿ ਭਾਵੇਂ ਸਰੀਰ ਦਾ ਅੰਦਰਲਾ ਪ੍ਰਬੰਧ ਪਰਮਾਤਮਾ ਕਰ ਰਿਹਾ ਹੈ ਪਰ ਜੇ ਉਸ ਵਿੱਚ ਕੋਈ ਗੜਬੜ ਹੋਵੇ ਤਾਂ ਪਰਮਾਤਮਾ ਉਸ ਨੂੰ ਠੀਕ ਨਹੀਂ ਕਰ ਸਕਦਾ। ਇਸੇ ਲਈ ਜਦ ਕਦੀ ਬੱਚਾ ਬਿਮਾਰ ਹੁੰਦਾ ਹੈ ਤਾਂ ਬਜਾਏ ਇਸ ਸ਼ਕਤੀ ਦੀ ਸਹਾਇਤਾ ਲਈ ਪੁਕਾਰੀਏ, ਅਸੀਂ ਡਾਕਟਰਾਂ ਪਾਸ ਭੱਜੇ ਨੂੰ ਬਣਾਉਣ ਤੇ ਵੱਡੇ ਕਰਨ ਦਾ ਮਹਾਨ ਕੰਮ ਕਰ ਸਕਦੀ ਹੈ, ਕੀ ਉਹ ਬੱਚੇ ਦੀ ਛੋਟੀ ਜਿਹੀ ਬਿਮਾਰੀ ਦੂਰ ਨਹੀਂ ਕਰ ਸਕਦੀ?

ਸਰੀਰਿਕ ਰੋਗਾਂ ਨਾਲੋਂ ਮਨ ਦੇ ਰੋਗ ਬਹੁਤ ਦੁੱਖਦਾਈ ਤੇ ਖਤਰਨਾਕ ਹੁੰਦੇ ਹਨ। ਅਸੀਂ ਸਰੀਰਕ ਰੋਗਾਂ ਤੋਂ ਤਾਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਪਰ ਮਨ ਦੇ ਰੋਗਾਂ ਤੋਂ ਤੰਗ ਆਏ ਹੋਏ ਵੀ ਉਹ ਸਾਨੂੰ ਪਿਆਰੇ ਲੱਗਦੇ ਹਨ ਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਤੱਕ ਨਹੀਂ ਕਰਦੇ। ਇੱਕ ਰੋਗੀ ਆਪਣੇ ਰੋਗ ਤੋਂ ਹਰ ਹਾਲਤ ਵਿੱਚ ਛੁਟਣਾ ਚਾਹੁੰਦਾ ਹੈ ਪਰ ਇੱਕ ਸ਼ਗਾਬੀ ਜਾਂ ਕਾਮੀ ਪੁਰਸ਼ ਆਪਣੇ ਐਬਾਂ ਦੇ ਬੁਰੇ ਨਤੀਜੇ, ਦੇਖਦਾ ਹੋਇਆ ਵੀ, ਉਨ੍ਹਾਂ ਨੂੰ ਦਿਲੋਂ ਨਹੀਂ ਛੱਡਦਾ। ਇਸ ਤੋਂ ਇਲਾਵਾ ਬਹੁਤ ਸਾਰੇ ਰੋਗ ਜਾਂ ਬਿਮਾਰੀਆਂ ਸਾਡੀ ਲਾਪਰਵਾਹੀ ਕਾਰਨ ਲਗਦੇ ਹਨ। ਕੁਝ ਹੇਠ ਲਿਖੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ।

**ਖੁਰਾਕ :** ਅਸੀਂ ਬਹੁਤੀ ਬਾਰੀ ਲੋੜ ਤੋਂ ਵੱਧ, ਬਹੁਤ ਭਾਰੀ ਅਤੇ ਚਟਪਟੀ ਖੁਰਾਕ ਜਲਦੀ ਜਲਦੀ, ਬਿਨ੍ਹਾਂ ਸੋਚੇ ਸਮਝੇ ਖਾਂਦੇ ਰਹਿੰਦੇ ਹਾਂ, ਜਿਹੜੀ ਫਿਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਸਾਡਾ ਭੇਜਨ, ਆਪਣੀ ਭੁੱਖ ਨਾਲੋਂ ਕੁਝ ਘੱਟ ਤੇ ਸਹਿਜੇ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ। ਖਾਂਦੇ ਸਮੇਂ ਖਿਆਲ ਰੱਖੋ :-

**ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥**

**ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥** (ਅੰਗ 16)

-----  
**ਅਧਿਕ ਸੁਆਦ ਰੋਗ ਅਧਿਕਾਈ ਬਿਨ੍ਹ ਗੁਰ ਸਹਜੁ ਨ ਪਾਇਆ ॥** (ਅੰਗ 1255)

**ਨਸ਼ੇ :-** ਸ਼ਗਾਬ ਅਤੇ ਹੋਰ ਸਾਰੇ ਨਸ਼ੇ ਜਿਵੇਂ ਭੰਗ, ਅਫੀਮ, ਤੰਬਾਕੂ, ਜਰਦਾ, ਨਸ਼ੇ ਦੀਆਂ ਗੋਲੀਆਂ ਆਦਿ ਮਨ ਤੇ ਤਨ ਨੂੰ ਖਰਾਬ ਕਰਦੇ ਹਨ। ਇਨ੍ਹਾਂ ਦਾ ਸੇਵਨ ਕਰਨਾ ਬਿਮਾਰੀਆਂ ਨੂੰ ਆਪ ਖੁਦ ਸੱਦਾ ਦੇਣਾ ਹੈ। ਇਸ ਲਈ ਦੇਹ ਅਰੋਗਤਾ ਪ੍ਰਾਪਤ ਕਰਨ ਲਈ, ਇਨ੍ਹਾਂ ਦਾ ਬਿਲਕੁਲ ਤਿਆਗ ਕਰਨਾ ਲਾਜ਼ਮੀ ਹੈ। ਇਸ ਬਾਰੇ ਗੁਰਬਾਣੀ ਬਹੁਤ ਤਾਜ਼ਨਾ ਕਰਦੀ ਹੈ। ਜਿਵੇਂ :-

**ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥**

**ਆਪਣਾ ਪਰਾਇਆ ਨ ਪਛਾਣੀ ਖਸਮਹੁ ਧਕੇ ਖਾਇ ॥**

**ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥**

**ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥** (ਅੰਗ - 554)

**ਡਰ-ਚਿੰਤਾ :** ਇਹ ਸਮਝਣ ਵਾਲੀ ਗੱਲ ਹੈ ਕਿ ਡਰ ਚਿੰਤਾ, ਬੇਚੈਨੀ ਅਤੇ ਤਣਾਉ ਰੋਗਾਂ ਦੇ ਮੂਲ ਕਾਰਨ ਹੁੰਦੇ ਹਨ ਤੇ ਇਹ ਮਨ ਤੇ ਤਨ ਨੂੰ ਢਹਿੰਦੀਆਂ ਕਲਾਂ ਵਿੱਚ ਲੈ ਜਾਂਦੇ ਹਨ। ਚਿੰਤਾ ਨੂੰ ਰੋਗ ਕਰਕੇ ਵੀ ਕਿਹਾ ਹੈ ਤੇ ਇਹ ਅੰਦਰੋਂ ਅੰਦਰੀ ਘੁਣ-ਵਾਂਗੂਖਾਂਦੀ ਰਹਿੰਦੀ ਹੈ। ਚਿੰਤਾ ਕੀ ਹੈ ਕਿ ਜੈਸਾ ਅਸੀਂ ਚਾਹੁੰਦੇ ਹਾਂ, ਸ਼ਾਇਦ ਕਿਤੇ ਐਸਾ ਨਾ ਹੋ ਜਾਵੇ। ਹੋਰ ਚਿੰਤਾ ਕੀ ਹੈ ਕਿ ਸਾਡੇ ਨਾਲ ਐਸੀਂ ਨਹੀਂ ਹੋਣੀ ਚਾਹੀਦੀ, ਪਰ ਡਰ ਹੈ ਕਿ ਕਿਤੇ ਹੋ ਨਾ ਜਾਵੇ। ਚਿੰਤਾ ਨਾਲ ਮਨ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਤੇ ਮਨੁੱਖ ਕੋਈ ਵੀ ਠੀਕ ਫੈਸਲਾ ਨਹੀਂ ਕਰ ਸਕਦਾ। ਸਰੀਰ ਨੂੰ ਅਰੋਗ ਰੱਖਣ ਲਈ ਇਨ੍ਹਾਂ ਤੇ ਕਾਬੂਪਾਉਣਾ ਜ਼ਰੂਰੀ ਹੈ।

ਸੋਚੋ ਪਰਮਾਤਮਾ ਦਾ ਹੁਕਮ ਅਟਲ ਹੈ। ਜੋ ਭਾਣਾ ਵਰਤਣਾ ਹੈ, ਉਹ ਤਾਂ ਸਭ ਪਹਿਲਾਂ ਤੋਂ ਤਹਿ ਹੋ ਚੁੱਕਾ ਹੈ ਅਤੇ ਕੋਈ ਅਣਹੋਣੀ ਘਟਣਾ ਵਾਪਰ ਹੀ ਨਹੀਂ ਸਕਦੀ। ਜਿਵੇਂ ਸ੍ਰੀ ਗੁਰੂਤੇਗ ਬਹਾਦਰ ਸਾਹਿਬ ਫੁਰਮਾਨ ਕਰਦੇ ਹਨ :-

**ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥**

**ਇਹੁ ਮਾਰਗੁ ਸੰਸਾਰ ਕੋ ਨਾਨਕ ਬਿਰੁ ਨਹੀਂ ਕੋਇ ॥** (ਅੰਗ - 1428)

ਜਿਹੜਾ ਪਰਮਾਤਮਾ ਜਗਤ ਨੂੰ ਪੈਦਾ ਕਰਕੇ, ਉਸ ਦੀ ਸੰਭਾਲ ਕਰ ਰਿਹਾ ਹੈ, ਸਾਰੀਆਂ ਚਿੰਤਾਵਾਂ ਉਸ ਨੂੰ ਹਨ। ਅਸੀਂ ਐਵੇਂ ਫਿਕਰ ਕਰਦੇ ਫਿਰਦੇ ਹਾਂ।

ਕਿਸੇ ਵੀ ਆਉਂਣ ਵਾਲੇ ਦੁੱਖ ਮੁਸੀਬਤਾਂ ਬਾਰੇ ਪਹਿਲਾਂ ਤੋਂ ਹੀ ਸੋਚ ਕੇ ਘਬਰਾਉਂਣਾ ਤੇ ਸਮਾਂ ਆਵੇਗਾ ਵੇਖਿਆ ਜਾਵੇਗਾ। ਬੱਸ, ਪਰਮਾਤਮਾ ਤੇ ਭਰੋਸਾ ਰੱਖੋ ਤੇ ਮਸਤੀ ਵਿੱਚ ਗਾਓ : -

**ਤੁਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥**

**ਜਿਨਿ ਪੈਦਾਇਸਿ ਤੁਕੀਆ ਸੋਈ ਦੇਇ ਆਧਾਰੁ ॥** (ਅੰਗ - 724)

**ਕ੍ਰੋਧ :** ਜਿਵੇਂ ਸੁਹਾਗਾ ਕੁਠਾਲੀ ਵਿੱਚ ਪਾ ਕੇ ਸੋਨੇ ਨੂੰ ਨਰਮ ਕਰ ਦਿੰਦਾ ਹੈ ਤਿਵੇਂ ਕਾਮ ਤੇ ਖਾਸ ਕਰਕੇ ਕ੍ਰੋਧ, ਸਰੀਰ ਨੂੰ ਨਿਰਬਲ ਕਰ ਦਿੰਦੇ ਹਨ ਤੇ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ :

**ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥**

**ਜਿਉ ਕੰਚਨ ਸੋਹਾਗਾ ਢਾਲੈ ॥** (ਅੰਗ - 932)

ਕਦੀ ਵੇਖਣਾ ਕਿ ਆਦਮੀ ਗੁੱਸੇ ਵਿੱਚ ਕੀ ਕੀ ਹਰਕਤਾਂ ਕਰਦਾ ਹੈ। ਗੁੱਸੇ ਤੇ ਕਾਬੂਪਾਉਂਣ ਲਈ, ਸਾਡੀ ਧੀਰਜ ਵਿੱਚ ਰਹਿਣ ਦੀ ਆਦਤ ਪਕਣੀ ਚਾਹੀਦੀ ਹੈ। ਆਪਣਾ ਗੁੱਸਾ ਮਿਟਾ ਕੇ ਸਗੋਂ ਜਿਸ ਨੇ ਸਾਡੇ ਨਾਲ ਬੁਰਾ ਵੀ ਕੀਤਾ ਹੈ, ਉਸ ਦਾ ਵੀ ਭਲਾ ਸੋਚਣ ਨਾਲ ਸਾਡੇ ਸਰੀਰ ਨੂੰ ਕੋਈ ਰੋਗ ਨਹੀਂ ਲੱਗ ਸਕਦਾ। ਇਸ ਗੱਲ ਦੀ ਬਾਬਾ ਫਰੀਦ ਜੀ ਗਵਾਹੀ ਦਿੰਦੇ ਹਨ : -

**ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥**

**ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥** (ਅੰਗ - 1382)

**ਵੈਰ/ਵਿਰੋਧ :** ਯਾਦ ਰੱਖੋ ਕਿ ਵੈਰ ਵਿਰੋਧ, ਕਿਸੇ ਦਾ ਬੁਰਾ ਤਕਣਾ ਤੇ ਬਦਲਾ ਲੈਣ ਦੀ ਭਾਵਨਾ, ਸਾਡੀ ਸਿਹਤ ਲਈ ਠੀਕ ਨਹੀਂ। ਇਸ ਬਾਰੇ ਗੁਰਬਾਣੀ ਦਾ ਉਪਦੇਸ਼ ਹੈ : -

- **ਵਵਾ ਵੈਰੁ ਨ ਕਰੀਐ ਕਾਹੂੰ ॥**

**ਘਟ ਘਟ ਅੰਤਰਿ ਬ੍ਰਹਮ ਸਮਾਹੂੰ ॥** (ਅੰਗ - 259)

- ਪਰ ਕਾ ਬੁਰਾ ਨ ਰਾਖਹੁ ਚੀਤ ॥

ਤੁਮ ਕਉ ਦੁਖੁ ਨਹੀਂ ਭਾਈ ਮੀਤ ॥

(ਅੰਗ - 386)

ਕਹਿੰਦੇ ਹਨ ਕਿ ਇੱਕ ਵਾਰ ਮੂਸਾ ਨੇ ਅਲਾਹ ਪਾਸੋਂ ਪੁਛਿਆ ਸੀ ਕਿ ਉਨ੍ਹਾਂ ਨੂੰ ਕਿਹੜਾ ਬੰਦਾ ਮਕਬੂਲ ਹੈ ਤਾਂ ਅਹਿਲਾਮ ਹੋਇਆ ਸੀ “ਵਹ ਹੈ ਬੰਦਾ ਮੇਰਾ, ਜੋ ਲੇ ਸਕੇ, ਐਪਰ ਨਾ ਲੈ, ਬਦੀ ਦਾ ਬਦਲਾ”। ਸਾਡੇ ਵਿੱਚ ਏਨੀ ਸ਼ਕਤੀ ਹੋਵੇ ਕਿ ਆਪਣੇ ਵੈਗੀ ਤੇ ਵਧੀਕੀ ਕਰਨ ਵਾਲੇ ਨੂੰ, ਇੱਕ ਪਲ ਵਿੱਚ ਫਨਾਹ ਕਰ ਸਕਦੇ ਹੋਈਏ ਪਰ ਫਿਰ ਵੀ ਮਾਫ਼ ਕਰ ਦੇਈਏ। ਐਸੇ ਆਦਮੀ ਨੂੰ ਡਰਪੋਕ ਨਾ ਸਮੇਂ ਸਗੋਂ ਇਹ ਤਾਂ ਇੱਕ ਮਹਾਨ ਆਦਮੀ ਦਾ ਕੰਮ ਹੈ। ਐਸਾ ਆਦਮੀ ਸਦਾ ਸ਼ਾਂਤ ਰਹੇਗਾ ਤੇ ਉਸ ਨੂੰ ਕੋਈ ਰੋਗ ਨਹੀਂ ਬਿਆਪੇਗਾ : -

ਖਿਮਾ ਗਹੀ ਬ੍ਰਤੁ ਸੀਲ ਸੰਤੋਖੁ ॥

ਰੋਗੁ ਨ ਬਿਆਪੇ ਨਾ ਜਮ ਦੋਖੁ ॥

(ਅੰਗ - 223)

ਪਾਪ ਤੇ ਮਾੜੇ ਕਰਮ : ਪਾਪ ਤੇ ਬੁਰੇ ਕਰਮਾਂ ਨਾਲ ਮਨ ਤੇ ਤਨ ਗਲਦੇ ਹਨ ਅਤੇ ਇਹ ਰੋਗਾਂ ਨੂੰ ਜਨਮ ਦਿੰਦੇ ਹਨ। ਪਾਪਾਂ ਨੂੰ ਤਿਆਗ ਕੇ ਆਪਣੀ ਅਸਲੀਅਤ ਪਛਾਣਤ ਨਾਲ ਸੋਗ, ਵਿਜੋਗ ਅਤੇ ਸੰਤਾਪ ਨਹੀਂ ਲੱਗਦੇ : -

ਪਾਪੁ ਬੁਰਾ ਪਾਪੀ ਕਉ ਪਿਆਰਾ ॥

ਪਾਪਿਲਦੇ ਪਾਪੇ ਪਾਸਾਰਾ ॥

ਪਰਹਰਿ ਪਾਪੁ ਪਛਾਣੈ ਆਪੁ ॥

ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥

(ਅੰਗ - 223)

ਈਰਖਾ/ਪਰਾਈ ਤਾਤ : ਜਿਸ ਦੇ ਅੰਦਰ ਪਰਾਈ ਤਾਤ ਜਾਂ ਈਰਖਾ ਹੋਵੇ ਉਸ ਦਾ ਕਦੇ ਦੀ ਭਲਾ ਨਹੀਂ ਹੋ ਸਕਦਾ।

ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥ (ਅੰਗ - 308)

ਈਰਖਾ ਕਰਨ ਨਾਲ, ਕਿਸੇ ਦੂਸਰੇ ਦਾ ਤਾਂ ਕੁਝ ਨਹੀਂ ਬਿਗੜ ਸਕਦਾ ਪਰ ਆਪਣਾ ਜ਼ਰੂਰ ਸਤਿਆਨਾਸ ਕਰ ਲੈਂਦਾ ਹੈ। ਪਰਮਾਤਮਾ ਸਭ ਨੂੰ, ਹਰ ਕਿਸੇ ਦੇ ਕੀਤੇ ਕਰਮਾਂ ਅਨੁਸਾਰ ਦਾਤਾਂ ਦੇ ਰਹੇ ਹਾਂ। ਇਸ ਲਈ ਕਿਸੇਨਾਲ ਈਰਖਾ ਕਰਕੇ ਐਵੇਂ ਆਪਣਾ ਮਨ ਤੇ ਤਨ ਸਾੜਨ ਦਾ ਕੋਈ ਲਾਭ ਨਹੀਂ ਹੋ ਸਕਦਾ।

ਨਿੱਜੀ ਸਫ਼ਾਈ : ਸਰੀਰਕ ਅਰੋਗਤਾ ਲਈ ਹਰ ਰੋਜ਼ ਇਸ਼ਨਾਨ ਕਰਨਾ ਬੜਾ ਲਾਜ਼ਮੀ ਹੈ। ਕਪੜੇ ਸਾਫ਼ ਸੁਥਰੇ ਪਹਿਨਣੇ ਚਾਹੀਦੇ ਹਨ। ਗੁਰਬਾਣੀ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ : -

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ (ਅੰਗ 611)

ਭਾਣਾ : - ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਜਿਵੇਂ : -

**ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥**

**ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥**

(ਅੰਗ 400)

ਸੁੱਖ ਜਾਂ ਦੁੱਖ, ਸਾਡੇ ਪਿਛਲੇ ਕਰਮਾਂ ਅਨੁਸਾਰ ਮਿਲ ਰਹੇ ਹਨ, ਉਨ੍ਹਾਂ ਨੂੰ ਖੁਸ਼ੀ ਖੁਸ਼ੀ ਆਪਣੀ ਝੋਲੀ ਪਵਾ ਲਵੈ। ਜੇ ਅਸੀਂ ਦੁੱਖ ਵੇਲੇ ਭਾਣਾ ਮਿਠਾ ਕਰਕੇ ਨਹੀਂ ਮੰਨਦੇ ਤਾਂ ਦੁੱਖ ਰੋਗ ਹਟਣ ਦੀ ਬਜਾਏ ਦੁਗਣਾ ਹੋ ਜਾਂਦਾ ਹੈ। ਭਾਣਾ ਮਿਠਾ ਕਰਕੇ ਮੰਨਣਾ ਸਿੱਖੀ ਦਾ ਮੂਲ ਸਿਧਾਂਤ ਹੈ। ਉਸ ਦੇ ਭਾਣੇ ਵਿੱਚ ਚੱਲਣ ਨਾਲ ਹੀ ਸਾਡਾ ਭਲਾ ਹੈ ਤੇ ਕੋਈ ਦੁੱਖ ਸਾਡੇ ਪਾਸ ਨਹੀਂ ਆ ਸਕਦਾ : -

**ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥** (ਅੰਗ 31)

ਕਿਸੇ ਦੂਸਰੇ ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਅੰਦਰ ਸਹਿਨਸ਼ੀਲਤਾ ਪੈਦਾ ਕਰੋ ਤਾਂ ਜੋ ਦੁੱਖ ਨੂੰ ਸੁੱਖ ਕਰਕੇ ਮੰਨਣ ਦੀ ਜਾਂਚ ਆ ਜਾਵੇ।

**ਕਸਰਤ :-** ਹਰ ਰੋਜ਼ ਬੋੜੀ ਕਸਰਤ ਤੇ ਸੈਰ, ਖਾਸ ਕਰਕੇ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ ਤੇ ਸਿਹਤ ਠੀਕ ਰਹਿੰਦੀ ਹੈ। ਇੱਹ ਠੀਕ ਹੈ ਕਿ ਭਾਵੇਂ ਗੁਰਬਾਣੀ ਵਿੱਚ ਕਸਰਤ ਬਾਰੇ ਕੋਈ ਖਾਸ ਉਪਦੇਸ਼ ਨਹੀਂ ਹੈ ਪਰ ਕਸਰਤ ਕਰਨੀ ਨਿਰਸੰਦੇਹ ਸੇਵਾ ਵਿੱਚ ਆ ਜਾਂਦੀ ਹੈ।

ਆਉ ਹੁਣ ਵਿਚਾਰ ਕਰੀਏ ਕਿ ਬਿਮਾਰੀ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ : -

1. ਅਸੀਂ ਆਮ ਜੀਵਨ ਵਿੱਚ ਵੇਖਦੇ ਹਾਂ ਕਿ ਜਿਸ ਘਟਨਾ ਨੂੰ ਅਸੀਂ ਜ਼ਿਆਦਾ ਮਹਾਨਤਾ ਦੇਣ ਲੱਗ ਜਾਈਏ, ਉਹ ਹਉਂਅਾ ਬਣ ਜਾਂਦੀ ਹੈ। ਦੂਸਰੇ ਪਾਸੇ ਜੋ ਕਿਸੇ ਵੱਡੀ ਘਟਨਾ ਦੀ ਪ੍ਰਵਾਹ ਨਾ ਕਰੀਏ, ਉਹ ਮਾਮੂਲੀ ਰਹਿ ਜਾਂਦੀ ਹੈ। ਇਸ ਤਰ੍ਹਾਂ ਬੀਮਰੀ ਨੂੰ ਸਦਾ ਤੁਛ ਤੇ ਮਾਮੂਲੀ ਸਮਝਣਾ ਚਾਹੀਦਾ ਹੈ। ਹੋਰ ਸਾਡਾ ਸਰੀਰ ਝੂਠਾ ਹੈ, ਮਿੱਟੀ ਅੰਧ ਹੈ ਅਤੇ ਹਰ ਸਮੇਂ ਬਦਲ ਰਿਹਾ ਹੈ, ਨਾਸ ਹੋ ਰਿਹਾ ਹੈ। ਇਸ ਲਈ ਜੋ ਵੀ ਬਿਮਾਰੀ ਦਿਸਦੀ ਹੈ, ਉਹ ਝੂਠੀ ਹੈ ਤੇ ਦਰਅਸ਼ਲ ਉਸਦੀ ਕੋਈ ਹੋਂਦ ਨਹੀਂ ਹੈ।

2. ਬੀਮਾਰੀ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਸ ਦਾ ਬੜੇ ਮਜ਼ਬੂਤ ਦੇ ਦਿੜ੍ਹੇ ਈਰਾਦੇ ਨਾਲ ਡੱਟ ਕੇ ਸਾਮੂਲਾ ਕਰਨਾ ਚਾਹੀਦਾ ਹੈ। ਜੇ ਬੀਮਾਰੀ ਆਉਂਣ ਤੋਂ ਪਹਿਲਾਂ ਹੀ ਘਬਰਾ ਗਏ ਤਾਂ ਜ਼ਰੂਰ ਇਸ ਦੇ ਪੰਜੇ ਵਿੱਚ ਫੱਸ ਜਾਵਾਂਗੇ।

3. ਇਹ ਆਮ ਵੇਖਿਆ ਜਾਂਦਾ ਹੈ ਕਿ ਪਲੇਗ ਤੇ ਹੈਜੇ ਦੀਆਂ ਭਿਆਨਕ ਬੀਮਾਰੀਆਂ ਸਮੇਂ, ਨਿੱਡਰ ਤੇ ਮਜ਼ਬੂਤ ਇਗਾਦੇ ਵਾਲੇ ਆਦਮੀ ਤੇ ਡਾਕਟਰ ਉਨ੍ਹਾਂ ਥਾਵਾਂ ਤੇ ਜਾ ਕੇ, ਆਪਣੀ ਹੱਥੀਂ ਰੋਗੀਆਂ ਦੀ ਸੇਵਾ ਕਰਦੇ ਹੋਏ ਬਿਲਕੁਲ ਤੰਦਰੁਸਤ ਰਹਿੰਦੇ ਹਨ। ਪਰ ਇਸ ਦੇ ਉਲਟ ਕਮਜ਼ੋਰ ਦਿਲ ਵਾਲੇ ਆਦਮੀ ਅਕਸਰ ਘਰ ਬੈਠੇ ਹੀ ਬਹੁਤ ਛੇਤੀ ਬੀਮਾਰੀ ਦਾ ਅਸਰ ਕਬੂਲ ਲੈਂਦੇ ਹਨ।

4. ਅਕਾਲ ਪੁਰਖ ਦੇ ਅਨੇਕਾਂ ਅਟਲ ਨਿਯਮਾਂ ਜਾਂ ਕਾਨੂੰਨਾਂ ਵਿਚੋਂ ਇੱਕ ਇਹ ਹੈ ਕਿ ਜੇ ਕਰ ਅਸੀਂ ਸੱਚੇ ਦਿਲੋਂ ਉਸ ਦੀ ਸ਼ਰਣ ਆਈਏ ਤਾਂ ਸਾਡੇ ਸਾਰੇ ਭੈਆ, ਡਰ ਤੇ ਦੁੱਖ ਦੂਰ ਹੋ ਜਾਂਦੇ ਹਨ : -

**ਪ੍ਰਭ ਕੀ ਸਰਣਿ ਸਗਲ ਭੈ ਲਾਬੇ ਦੁਖ ਬਿਨਸੇ ਸੁਖੁ ਪਾਇਆ ॥**

**ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥** (ਅੰਗ 615)

ਪਰ ਅਸੀਂ ਵੇਖਦੇ ਹਾਂ ਕਿ ਅਸੀਂ ਹਰ ਰੋਜ਼ ਗੁਰੂਦੀ ਸ਼ਰਣ ਜਾਂਦੇ ਹਾਂ, ਗੁਰਦਵਾਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਰੁਮਾਲੇ ਅਰਪਣ ਕਰਦੇ ਹਾਂ ਤੇ ਪ੍ਰਸ਼ਾਦ ਵੀ ਭੇਟਾ ਕਰਦੇ ਰਹਿੰਦੇ ਹਾਂ ਪਰ ਸਾਡੇ ਤਾਂ ਦੁੱਖ ਤਕਲੀਫ਼ਾਂ ਮਿਟਦੀਆਂ ਨਹੀਂ। ਇਹ ਇਲਾਹੀ ਬਚਨ ਗਲਤ ਨਹੀਂ। ਸਰਣ ਆਉਂਣ ਦਾ ਭਾਵ ਹੈ ਕਿ ਆਪਣੇ ਆਪ ਨੂੰ ਬਿਲਕੁਲ ਪਰਮਾਤਮਾ ਉਪਰ ਛੱਡ ਦੇਣਾ। ਨਿਰੇ ਹੱਥ ਜੋੜਕੇ, ਸਤਿਕਾਰ ਨਾਲ ਮੱਥਾ ਟੇਕਣ ਨੂੰ ਸ਼ਰਨ ਆਉਂਣਾ ਨਹੀਂ ਕਿਹਾ ਜਾਂਦਾ। ਅੰਦਰੋਂ ਮਨ ਦੀ ਅਵੱਸਥਾ ਬਦਲਣੀ ਚਾਹੀਦੀ ਹੈ। ਸਾਨੂੰ ਆਪਣੀਆਂ ਸਿਆਣਪਾਂ ਤੇ ਚਤੁਰਾਈਆਂ ਉਪਰ, ਬਹੁਤਾ ਭਰੋਸਾ ਨਾ ਰੱਖਦੇ ਹੋਏ, ਆਪਣੇ ਆਪ ਨੂੰ ਪਰਮਾਤਮਾ ਅੱਗੇ ਅਰਪਣ ਕਰ ਦੇਣਾ ਹੋਵੇਗਾ। ਪਰਮਾਤਮਾ ਦੀ ਮਰਜ਼ੀ ਨਾਲ ਆਪਣੀ ਛੋਟੀ ਜਿਹੀ ਮਰਜ਼ੀ ਰਲਾ ਦੇਣੀ ਹੋਵੇਗੀ। ਇੱਕ ਵਾਰ ਸੱਚੇ ਦਿਲੋਂ ਪੁਕਾਰ ਉਠੋ “ਤੇਰਾ ਕੀਆ ਮੀਠਾ ਲਾਗੇ ॥” ਜਾਂ “ਜੋ ਤੁਧੁ ਭਾਵੇ ਸਾਈ ਭਲੀ ਕਾਰ ॥”। ਜਦ ਅਸੀਂ ਹੌਲੀ ਹੌਲੀ ਪਰਮਾਤਮਾ ਦੀ ਸਰਣ ਆਉਂਣ ਲੱਗ ਗਏ ਤਾਂ ਸੱਚ ਜਾਨਣਾ ਕਿ ਜਿਵੇਂ ਅਸੀਂ ਪਹਾੜਾਂ ਵੱਲ ਚੱਲ ਪਈਏ ਤਾਂ ਠੰਡੀਆਂ ਹਵਾਵਾਂ ਆਪੇ ਹੀ ਸਵਾਗਤ ਕਰਨ ਲੱਗ ਜਾਂਦੀਆਂ ਹਨ ਤਿਵੇਂ ਸਾਡੀਆਂ ਬੀਮਾਰੀਆਂ ਬਿਨਾ ਯਤਨ ਦੇ ਦੂਰ ਹੋਣ ਲੱਗ ਜਾਂਦੀਆਂ ਹਨ : -

**ਏਕ ਆਸ ਰਾਖਹੁ ਮਨ ਮਾਹਿ ॥**

**ਸਰਬ ਰੋਗ ਨਾਨਕ ਮਿਟਿ ਜਾਹਿ ॥** (ਅੰਗ 288)

5. ਅਸੀਂ ਪਰਮਾਤਮਾ ਦੀ ਅੰਸ਼ ਹਾਂ, ਉਸ ਦੀ ਜੋਤ ਹਾਂ। ਜਿਵੇਂ ਸੂਰਜ ਦੀ ਕਿਰਣ ਵਿੱਚ ਆਪਣੇ ਅਸਲੇ ਸੂਰਜ ਦੇ ਸਾਰੇ ਗੁਣ, ਗਰਮੀ ਤੇ ਰੋਸ਼ਨੀ ਆਪਣੇ ਆਪ ਮੌਜੂਦ ਹੁੰਦੇ ਹਨ ਤਿਵੇਂ ਪਰਮਾਤਮਾ ਦੇ ਸਾਰੇ ਗੁਣ, ਉਸ ਦੀ ਜੋਤ ਵਿੱਚ ਹੋਣੇ ਲਾਜ਼ਮੀ ਹਨ। ਪਰਮਾਤਮਾ ਆਪਣੇ ਅਣਗਿਣਤ ਗੁਣਾਂ ਵਿਚੋਂ, ਦੁੱਖਾਂ, ਪਾਪਾ ਤੇ ਬੀਮਾਰੀਆਂ ਤੋਂ ਰਹਿਤ ਹੈ। ਇਸ ਲਈ ਸੱਚ ਜਾਨਣਾ ਕਿ ਇਹ ਤਕਲੀਫ਼ਾਂ ਉਸ ਦੀ ਜੋੜ, ਅਰਥਾਤ ਸਾਡੇ ਉਪਰ ਵੀ ਅਸਰ ਨਹੀਂ ਕਰ ਸਕਦੀਆਂ। ਗੱਲ ਸਾਰੀ ਆਪਣੇ ਆਪ ਨੂੰ ਸਰੀਰ ਨਹੀਂ ਸਗੋਂ ਜੋੜ ਸਮਝਣ ਦੀ ਹੈ। ਜਿਵੇਂ ਗੁਰਬਾਣੀ ਦਾ ਫੁਰਮਾਨ ਹੈ:-

**ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥**

**ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥** (ਅੰਗ 441)

ਐਸਾ ਅਭਿਆਸ ਪੱਕਾ ਕਰਨ ਲਈ, ਉਸ ਉੱਚੇ ਤੇ ਚੰਗੇ ਪਰਮਾਤਮਾ ਦੇ ਗੁਣਾਂ ਦਾ ਆਪਣੇ ਮਨ ਵਿੱਚ ਹਰ

ਸਮੇਂ ਮੁੜ ਮੁੜ ਧਿਆਨ ਕਰੋ ਤੇ ਯਾਦ ਰੱਖੋ ਕਿ “ਜੈਸਾ ਸੇਵੇ ਤੈਸਾ ਹੋਵੈ॥”। ਜਦ ਐਸੇ ਚੰਗੇ ਖਿਆਲ ਅੰਦਰ ਰਹਿਣਗੇ ਤਾਂ ਸਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਲੱਗ ਸਕਦੀ।

6. ਰੋਗਾਂ ਤੇ ਦੁੱਖਾਂ ਦੀ ਨਵਿਰਤੀ ਲਈ ਪਰਮਾਤਮਾ ਉਪਰ ਪੱਕਾ ਭਰੋਸਾ ਹੋਣਾ ਕਿ ਉਹ ਸਾਡੇ ਇਹ ਰੋਗ ਮਿਟਾ ਸਕਦਾ ਹੈ, ਬਹੁਤ ਜ਼ਰੂਰੀ ਹੈ:-

**ਜਾ ਕੈ ਰਿਦੈ ਬਿਸ੍ਤਾਸੁ ਪ੍ਰਭੁ ਆਇਆ ॥**

**ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥** (ਅੰਗ 285)

7. ਇਹ ਸਮਝ ਆਉਂਦੀ ਚਾਹੀਦੀ ਹੈ ਕਿ ਜੋ ਗੁਰਬਾਣੀ ਵਿੱਚ ਸਾਰੇ ਰੋਗਾਂ ਦਾ ਇਲਾਜ ਨਾਮ ਦਾਰੂਦੱਸਿਆ ਹੈ, ਇਹ ਅਟਲ ਸੱਚਾਈ ਹੈ ਇਹ ਨਿਰੀਆਂ ਫੌਕੀਆਂ ਗੱਲਾਂ ਨਹੀਂ? ਸਗੋਂ ਇਨ੍ਹਾਂ ਤੇ ਵਿਸ਼ਵਾਸ ਲਿਆ ਕੇ, ਆਪਣੇ ਜੀਵਨ ਵਿੱਚ ਅਜਮਾ ਕੇ ਸੱਚੀਆਂ ਹੁੰਦੀਆਂ ਵੇਖੋ। ਉਦਾਹਰਣ ਵਜੋਂ:-

- **ਅਨਿਕ ਉਪਾਵੀ ਰੋਗੁ ਨ ਜਾਇ ॥**

**ਗੋਗੁ ਮਿਟੈ ਹਰਿ ਅਵਖਧੁ ਲਾਇ ॥** (ਅੰਗ 288)

-----

- **ਲਲਾ ਲਾਵਉ ਅਉਖਧ ਜਾਹੂ ॥**

**ਦੂਖ ਦਰਦ ਤਿਹ ਮਿਟਹਿ ਖਿਨਾਹੂ ॥** (ਅੰਗ 259)

ਇਨ੍ਹਾਂ ਪੰਕਤੀਆਂ ਨੂੰ ਕੇਵਲ ਪੜ੍ਹਨਾ ਹੀ ਨਹੀਂ, ਸਗੋਂ ਵਾਰ ਵਾਰ ਦੁਹਰਾ ਕੇ ਭਰੋਸਾ ਪੱਕਾ ਕਰਨਾ ਹੈ। ਇਹ ਯਕੀਨ ਆ ਜਾਵੇ ਕਿ ਜਿਹੜਾ ਰੋਗ ਅਨੇਕਾ ਉਪਾਵਾਂ, ਦਵਾਈਆਂ ਅਤੇ ਹੋਰ ਹੀਲਿਆਂ ਨਾਲ ਦੂਰ ਨਹੀਂ ਹੁੰਦਾ, ਉਹ ਰੋਗ ਅਵੱਸ਼ ਨਾਮ ਦਾਰੂਨਾਲ ਮਿਟ ਜਾਂਦਾ ਹੈ। ਜਿੰਨਾ ਜਿੰਨਾ ਸਾਡਾ ਭਰੋਸਾ ਵਧੇਰਾ, ਉਸ ਮਿਕਦਾਰ ਤੱਕ ਰੋਗ ਮਿਟਦੇ ਜਾਣਗੇ। ਪੂਰਾ ਭਰੋਸਾ ਕਾਇਮ ਹੋਣ ਉਤੇ ਰੋਗ ਹਰ ਹਾਲਤ ਵਿੱਚ ਬਿਲਕੁਲ ਮਿਟ ਜਾਵੇਗਾ।

ਜਿਨ੍ਹਾਂ ਚਿਰ ਤੱਕ ਨਾਮ ਅਉਖਧ ਉਪਰ ਪੂਰਾ ਭਰੋਸਾ ਪੱਕਾ ਨਾ ਹੋ ਜਾਵੇ ਡਾਕਟਰ ਦੀ ਦਵਾਈ ਵੀ ਵਰਤੀ ਜਾ ਸਕਦੀ ਹੈ। ਪਰ ਯਾਦ ਰਹੋ ਕਿ ਮਰੀਜਾਂ ਨੂੰ, ਰਾਜੀ ਕਰਨ ਵਿੱਚ ਦਵਾਈਆਂ ਕੇਵਲ ਕੁਝ ਭਰੋਸਾ ਤੇ ਧਰਵਾਸ ਪੈਦਾ ਕਰਦੀਆਂ ਹਨ ਪਰ ਅਸਲੀ ਤੰਦਰੁਸਤੀ ਤਾਂ ਪਰਮਾਤਮਾ ਦੀ ਮਿਹਰ ਸਦਕਾ ਹੀ ਮਿਲਦੀ ਹੈ। ਇਸ ਲਈ ਦਵਾਈ ਖਾਦੇ ਸਮੇਂ, ਦਵਾਈ ਨਾਲੋਂ ਜ਼ਿਆਦਾ ਵਿਸ਼ਵਾਸ ਪਰਮਾਤਮਾ ਦੀ ਮਿਹਰ ਉੱਪਰ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸੋਚ ਸਦਕਾ, ਅਸੀਂ ਜਲਦੀ ਰਾਜੀ ਹੋ ਜਾਵਾਂਗੇ।

ਸਾਰੇ ਸੰਸਾਰ ਦੇ ਮੰਨੇ ਪਰਮੰਨੇ, ਕਾਬਲ ਤੇ ਚੋਟੀ ਦੇ ਡਾਕਟਰ ਇਕੱਠੇ ਵਿਚਾਰ ਕਰਕੇ, ਸੰਸਾਰ ਦੀਆਂ ਵਧੀਆਂ ਤੋਂ ਵਧੀਆਂ ਦਵਾਈਆਂ ਵਰਤ ਕੇ ਵੀ, ਪਰਮਾਤਮਾ ਦੀ ਮਿਹਰ ਤੋਂ ਬਿਨ੍ਹਾਂ ਇੱਕ ਕ੍ਰੋੜਪਤੀ ਦੀ ਬੀਮਾਰੀ ਠੀਕ ਨਹੀਂ ਕਰ ਸਕਦੇ। ਸਿਹਤ ਤੇ ਉਮਰ ਦੋਵੇਂ, ਦਵਾਈਆਂ, ਚੰਗੀ ਖੁਗਾਕ ਅਤੇ ਡਾਕਟਰਾਂ ਦੀ ਸਿਆਣਪ ਤੇ

ਅਕਲ ਤੋਂ ਬਾਹਰ ਹੁੰਦੀਆਂ ਹਨ। ਤਦੇ ਅਸੀਂ ਵੇਖਦੇ ਹਾਂ ਕਿ ਡਾਕਟਰ ਕਿਸੇ ਮਰੀਜ਼ ਦਾ ਆਪਣੇ ਵੱਲੋਂ ਪੂਰਾ ਇਲਾਜ ਕਰਕੇ ਆਖ ਦਿੰਦਾ ਹੈ ਕਿ ਹੁਣ ਉਸ ਦੇ ਬੱਸ ਦੀ ਗੱਲ ਨਹੀਂ। ਹੁਣ ਇਸ ਲਈ ਅਰਦਾਸ ਕਰੋ, ‘ਦਵਾ’ ਨਹੀਂ ‘ਦੁਆ’ ਦੀ ਲੋੜ ਹੈ।

8. ਆਮ ਵੇਖਣ ਵਿੱਚ ਆਇਆ ਹੈ ਕਿ ਏਨਾ ਦਵਾਈ ਅਸਰ ਨਹੀਂ ਕਰਦੀ, ਜਿਨ੍ਹਾਂ ਸਾਡਾ ਵਿਸ਼ਵਾਸ ਹੈ ਕਿ ਅਸੀਂ ਦਵਾਈ ਖਾ ਰਹੇ ਹਾਂ, ਲਾਭ ਕਰਦਾ ਹੈ। ਸਗੋਂ ਜਿੰਨੀ ਮਹਿੰਗੀ ਖਾ ਰਹੇ ਹਾਂ ਤੇ ਜਿੰਨੇ ਵੱਡੇ ਡਾਕਟਰ ਪਾਸੋਂ ਖਾ ਰਹੇ ਹਾਂ ਇਹ ਗੱਲ ਜਿਆਦਾ ਕੰਮ ਕਰਦੀ ਹੈ। ਸਾਨੂੰ ਸਸਤੀ ਦਵਾਈ ਤੇ ਛੋਟੇ ਮਾਮੂਲੀ ਡਾਕਟਰ ਤੇ ਭਰੋਸਾ ਨਹੀਂ ਆਉਂਦਾ। ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਤੋਂ ਸਾਨੂੰ ਲਾਭ ਨਹੀਂ ਪੁੱਜਦਾ। ਲਾਭ ਤਾਂ ਜ਼ਰੂਰ ਹੁੰਦਾ ਹੈ ਪਰ ਕਿਸੇ ਵੱਡੇ ਡਾਕਟਰ ਦਾ ਪਹਿਰਾਵਾ, ਉਸਦਾ ਠਾਠ-ਬਾਠ ਤੇ ਹੋਰਬ, ਉਸਦੀ ਵੱਡੀ ਫੀਸ, ਉਸ ਦਾ ਮੁਸ਼ਕਲ ਨਾਲ ਮਿਲਣਾ, ਉਸ ਦੀ ਵੱਡੀ ਕਾਰ ਅਤੇ ਐਸੇ ਹਰ ਵਿਖਾਵੇ ਵੇਖਕੇ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹੈ। ਹੋਰ ਵੱਡੇ ਡਾਕਟਰ, ਦਵਾਈਆਂ ਦੇ ਨਾਮ ਬੜੇ ਘਸੀਟ ਕੇ ਲਿਖਦ ਹਨ ਤਾਂ ਜੋ ਕੋਈ ਅਸਾਨੀ ਨਾਲ ਪੜ੍ਹ ਹੀ ਨਾ ਸਕੇ। ਜੇਕਰ ਅਸੀਂ ਉਹ ਲਿਖਿਆ ਪੜ੍ਹ ਕੇ ਸਮਝ ਸਕੀਏ ਤਾਂ ਉਹ ਛੋਟੀ ਗੱਲ ਹੋ ਗਈ।

9. ਰੋਗ ਮਿਟਾਉਣ ਦਾ ਸਭ ਤੋਂ ਵੱਡਾ ਉਪਰਾਲਾ ਪਰਮਾਤਮਾ ਦਾ ਸਿਮਰਨ ਕਰਨਾ ਹੈ। ਸਭ ਹੋਂ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਿੰਨਾਂ ਹੋ ਸਕੇ ਵਾਹਿਗੁਰੂਮ੍ਰਿਤ ਦਾ ਜਾਪ ਕਰੋ। ਜਿਵੇਂ ਗੁਰਬਾਣੀ ਵਿੱਚ ਹੁਕਮ ਹੈ :-

**ਗੁਰ ਸਤਿਗੁਰ ਕਾ ਜੋ ਸਿਖੁ ਅਖਾਏ**

**ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥**

(ਅੰਗ-305)

ਬਾਅਦ ਵਿੱਚ ਵੀ ਸਾਰਾ ਦਿਨ ਇਹ ਜਾਪ ਕਰਦੇ ਰਹਿਣਾ ਹੈ। ਆਪਣਾ ਕਾਰੋਬਾਰ ਕਰਦੇ ਸਮੇਂ ਜਦ ਵੀ ਜੋ ਫੁਰਸਤ ਦੀ ਘੜੀ ਮਿਲੇ, ਇਹ ਜਾਪ ਜਾਰੀ ਰਹੇ। ਹੌਲੀ-ਹੌਲੀ ਸਵਾਸ-ਸਵਾਸ ਸਿਮਰਨ ਕਰਨ ਦੀ ਅਵਸਥਾ ਬਣਦੀ ਜਾਣੀ ਜਾਹੀਦੀ ਹੈ। ਹੇਠ ਲਿਖੀਆਂ ਤੇ ਹੋਰ ਇਸੇ ਤਰ੍ਹਾਂ ਦੀਆਂ ਪੰਕਤੀਆਂ, ਧਿਆਨ ਨਾਲ ਬਾਰ-ਬਾਰ ਪੜ੍ਹਨ ਨਾਲ ਸਿਮਰਨ ਕਰਨ ਦੀ ਪ੍ਰੇਰਨਾ ਮਿਲੇਗੀ :-

- **ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੁਖੁ ਮਿਟਾਇਆ ॥** (ਅੰਗ-619)

-----

- **ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥**

**ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥**

(ਅੰਗ - 817)

- **ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥**

**ਕਲਿ ਕਲੇਸ ਤਨ ਮਾਹਿ ਮਿਟਾਵਉ ॥**

(ਅੰਗ-262)

ਸਾਰੀ ਗੁਰਬਾਣੀ ਵਿੱਚ ਸਭ ਤੋਂ ਜ਼ਿਆਦਾ ਜੋਰ ਕੇਵਲ ਨਾਲ ਸਿਮਰਨ ਉਪਰ ਹੈ, ਜਿਵੇਂ “ਨਾਨਕ ਦੇ ਘਰਿ  
ਕੇਵਲ ਨਾਮ”। ਨਾਮ ਸਿਮਰਨ ਨਾਲ, ਨਾ ਕੇਵਲ ਸਾਡੇ ਸਾਰੇ ਦੁੱਖ ਸਦਾ ਲਈ ਮਿਟ ਜਾਂਦੇ ਹਨ ਸਗੋਂ ਸਾਡੀ ਹਰ  
ਮੈਦਾਨ ਫਤਹਿ ਹੁੰਦਾ ਹੈ ਤੇ ਸਾਰੇ ਕਾਰਜ ਆਪਣੇ ਆਪ ਰਾਮ ਹੋ ਜਾਂਦੇ ਹਨ। ਜਿਵੇਂ:-

- ਜੀਉ ਮਨੁ ਤਨੁ ਪ੍ਰਾਣੁ ਪ੍ਰੰਭੁ ਕੇ ਤੂਆਪਨ ਆਪੁ ਨਿਵਾਰਿ ॥  
ਗੋਵਿਦ ਭਜੁ ਸਭਿ ਸੁਆਰਬ ਪੂਰੇ ਨਾਨਕ ਕਬਹੁ ਨ ਹਾਰਿ ॥ (ਅੰਗ 1007)

---

  - ਦੁਖ ਭੰਜਨ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥  
ਆਠ ਪਹਰ ਆਰਾਧੀਐ ਪੁਰਨ ਸਤਿਗੁਰ ਗਿਆਨੁ ॥ (ਅੰਗ- 218)

---

  - ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥  
ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥ (ਅੰਗ - 167)
10. ਸਾਗਰ ਵਿੱਚ ਅਣਗਿਣਤ ਪਦਾਰਥ ਪਏ ਹਨ। ਹਰ ਕੋਈ ਆਪਣੀ ਸਮਰਥਾ ਅਨੁਸਾਰ ਡੁਬਕੀ ਲੱਗਾ ਕੇ  
ਕੁਝ ਨਾ ਕੁਝ ਪ੍ਰਾਪਤ ਕਰ ਲੈਂਦਾ ਹੈ। ਬਿਲਕੁਲ, ਇਸੇ ਤਰ੍ਹਾਂ ਪਰਮਾਤਮਾ ਵੀ ਅਣਗਿਣਤ ਗੁਣਾਂ ਦਾ ਖਜਾਨਾ ਹੈ।  
ਅਸੀਂ ਉਸ ਦੇ ਜਿਹੜੇ ਵੀ ਗੁਣਾਂ ਨੂੰ ਸਾਹਮਣੇ ਰੱਖ ਕੇ, ਉਸ ਦੀ ਭਗਤੀ ਕਰਨ ਲਗਾਂਗੇ, ਸਾਡੇ ਵਿੱਚ ਉਹ ਗੁਣ  
ਆਉਂਣ ਲੱਗ ਜਾਣਗੇ ਤੇ ਉਨ੍ਹਾਂ ਦਾ ਲਾਭ ਪ੍ਰਾਪਤ ਹੋਣ ਲੱਗ ਜਾਵੇਗਾ। ਇਸ ਲਈ ਜਦ ਅਸੀਂ ਪਰਮਾਤਮਾ ਨੂੰ ਉਸ  
ਦੀਆਂ ਬੀਮਾਰੀਆਂ ਦੂਰ ਕਰਨ ਵਾਲੇ ਸੁਭਾਅ ਦਾ ਧਿਆਨ ਕਰਕੇ, ਉਸ ਨੂੰ ਵਾਰ ਵਾਰ ਯਾਂਦ ਕਰਾਂਗੇ ਤਾਂ ਸਾਡੀਆਂ  
ਸਾਰੀਆਂ ਬੀਮਾਰੀਆਂ ਆਪਣੇ ਆਪ ਦੂਰ ਹੋਣੀਆਂ ਲਾਜ਼ਮੀ ਹਨ। ਇਸ ਲਈ ਸਾਨੂੰ ਆਪਣੇ ਸਾਰੇ ਦੁੱਖ ਰੋਗ ਸੰਤਾਪ  
ਮਿਟਾਉਂਣ ਲਈ ਹੇਠ ਲਿਖੇ ਜਾਂ ਗੁਰਬਾਣੀ ਵਿਚੋਂ, ਐਸੇ ਹੋਰ ਸ਼ਬਦਾਂ ਜਾਂ ਪੰਕਤੀਆਂ ਦੀ ਚੋਣ ਕਰਕੇ, ਉਨ੍ਹਾਂ ਨੂੰ  
ਜ਼ਬਾਨੀ ਯਾਦ ਕਰਕੇ, ਹਰ ਰੋਜ਼ ਜਦੋਂ ਵੀ ਸਮਾਂ ਮਿਲੇ, ਜਿਨ੍ਹਾਂ ਵੀ ਹੋ ਸਕੇ ਵਾਰ ਵਾਰ ਪਾਠ ਕਰਦੇ ਰਹਿਣਾ ਚਾਹੀਦਾ  
ਹੈ:-
- ਰੋਗ ਸੌਗ ਦੁਖ ਜਰਾ ਮਰਾ ਹਰਿ ਜਨਹਿ ਨਹੀਂ ਨਿਕਟਾਨੀ ॥  
ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥ (ਅੰਗ - 711)

---

  - ਅਨਿਕ ਉਪਾਵੀ ਰੋਗੁ ਨ ਜਾਇ ॥  
ਰੋਗੁ ਮਿਟੈ ਹਰਿ ਅਵਖਧੁ ਲਾਇ ॥ (ਅੰਗ- 288)

- ਲਲਾ ਲਾਵਉ ਅਉਖਧ ਜਾਹੂ ॥  
 ਦੂਖ ਦਰਦ ਤਿਹ ਮਿਟਹਿ ਖਿਨਾਹੂ ॥  
 ਨਾਮ ਅਉਖਧ ਜਿਹ ਰਿਦੈ ਹਿਤਾਵੈ ॥  
 ਤਾਹਿ ਰੋਗੁ ਸੁਪਨੈ ਨਹੀ ਆਵੈ ॥  
 ਹਰਿ ਅਉਖਧ ਸਭ ਘਟ ਹੈ ਭਾਈ ॥  
 ਗੁਰ ਪੂਰੇ ਬਿਨੁ ਬਿਧਿ ਨ ਬਨਾਈ ॥  
 ਗੁਰਿ ਪੂਰੈ ਸੰਜਮੁ ਕਰਿ ਦੀਆ ॥  
 ਨਾਨਕ ਤਉ ਫਿਰਿ ਦੂਖ ਨ ਬੀਆ ॥

(ਅੰਗ- 259)

ਸ਼ਬਦ ਵਿੱਚ ਜੋ ਫਲ ਮਿਲਣ ਦਾ ਇੱਕ ਰਾਰ ਹੈ, ਉਹ ਹਰ ਹਾਲਤ ਵਿੱਚ ਪ੍ਰਾਪਤ ਹੋਣਾ ਜ਼ਰੂਰੀ ਹੈ। ਜਦੋਂ ਤੱਕ ਸਫਲਤਾ ਨਾ ਹੋਵੇ ਪਾਠ ਜਾਰੀ ਰਹੇ। ਫਲ ਦਾ ਪ੍ਰਾਪਤ ਹੋਣਾ ਹੀ ਦੱਸੇਗਾ ਕਿ ਹੁਣ ਸ਼ਬਦਾਂ ਜਾਂ ਪੰਕਤੀਆਂ ਦੀ ਪੂਰੀ ਸੂਝ ਆ ਗਈ ਹੈ ਤੇ ਸਾਡੀ ਘਾਲ ਸਫਲ ਹੋਈ ਹੈ। ਖਿਆਲ ਰਹੇ ਕਿ ਵਾਰ ਵਾਰ ਪਾਠ ਕਰਨ ਨਾਲ ਵਿਸ਼ਵਾਸ ਪੱਕਾ ਹੋਵੇਗਾ ਤੇ ਆਤਮਿਕ ਉੱਨਤੀ ਹੁੰਦੀ ਜਾਵੇਗੀ ਤੇ ਜੋ ਫਲ ਪੂਰਾ ਨਹੀਂ ਤਾਂ ਥੋੜਾ ਥੋੜਾ ਪ੍ਰਾਪਤ ਹੋਣ ਲੱਗ ਜਾਂਦਾ ਹੈ। ਕੁਝ ਸਮੇਂ ਬਾਅਦ ਪੂਰੀ ਸਫਲਤਾ ਲਾਜ਼ਮੀ ਮਿਲੇਗੀ ਪਰ ਜਲਦੀ ਘਬਰਾਉਣ ਦੀ ਲੋੜ ਨਹੀਂ। ਨਾਮ ਰਾਹੀਂ, ਦੁੱਖਾਂ ਤੇ ਰੋਗਾਂ ਦਾ ਇਲਾਜ ਕਰਨਾ, ਕੇਵਲ ਐਸੇ ਸ਼ਬਦਾਂ ਦਾ ਪਾਠ ਕਰਕੇ ਦਿਲ ਖੁੱਸ਼ ਕਰਨ ਵਾਲੀ ਗੱਲ ਨਹੀਂ ਹੈ ਸਗੋਂ ਸੌ ਪ੍ਰਤੀਸ਼ਤ ਰੋਗ ਦੂਰ ਕਰਨ ਦਾ ਪੱਕਾ ਨੁਸਖਾ ਹੈ। ਬੱਸ, ਜਗ ਉੱਦਮ ਦੇ ਭਰੋਸਾ ਰੱਖ ਕੇ ਇੱਕ ਵਾਰੀ ਆਪ ਖੁਦ ਅਜਮਾ ਕੇ ਵੇਖੋ।

## ਗੁਰੂਮਾਨਿਓ ਗ੍ਰੰਥ

ਅਸੀਂ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰਿਆਂ ਜਾਂ ਘਰਾਂ ਵਿੱਚ ਅਤੇ ਹੋਰ ਪ੍ਰੋਗਰਾਮਾਂ ਤੇ ਅਰਦਾਸ ਕਰਨ ਤੋਂ ਮਗਰੋਂ ਇਹ ਦੋਹਰਾ ਪੜ੍ਹਦੇ ਹਾਂ :-

ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ ।

ਸਭ ਸਿਖਨ ਕੋ ਹੁਕਮੁ ਹੈ ਗੁਰੂਮਾਨਿਓ ਗ੍ਰੰਥ ।

ਗੁਰੂਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ ।

ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇ ਲੇਹੁ ।

ਵੇਖਿਆ ਜਾਵੇ ਤਾਂ ਇਹ ਸਭ ਇੱਕ ਰੁਟੀਨ ਵਾਂਗੂਪੜ੍ਹ ਛੱਡਦੇ ਹਾਂ ਪਰ ਜੋ ਸ੍ਰੀ ਗੁਰੂਗੋਬਿੰਦ ਸਿੰਘ ਜੀ ਮਹਾਰਾਜ ਉਪਦੇਸ਼ ਕਰ ਰਹੇ ਹਨ, ਉਸ ਉਪਰ ਚਲਨਾ ਤਾਂ ਇੱਕ ਪਾਸੇ ਰਹਿਆ, ਉਸ ਬਾਰੇ ਕਦੇ ਕੋਈ ਸੋਚ ਵੀ ਨਹੀਂ

ਆਉਂਦੀ। ਗੁਰੂਜੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਅਕਾਲ ਪੁਰਖ ਦੀ ਆਗਿਆ ਨਾਲ ਇਹ ਖਾਲਸਾ ਪੰਥ ਪ੍ਰਗਟ ਕੀਤਾ ਹੈ ਤੇ ਮੇਰਾ ਸਾਰਿਆਂ ਸਿੱਖਾਂ ਨੂੰ ਹੁਕਮ ਹੈ ਕਿ ਉਨ੍ਹਾਂ ਨੇ ਕੇਵਲ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਗੁਰੂਮੰਨਣਾ ਹੈ ਤੇ ਕਿਸੇ ਦੇਹ ਧਾਰੀ ਗੁਰੂਅੱਗੇ ਭੁਲ ਕੇ ਵੀ ਮੱਥਾ ਨਹੀਂ ਟੇਕਣਾ। ਜੇ ਕੋਈ ਵੀ ਸ਼ਰਧਾ ਤੇ ਸ਼ੁਧ ਹਿਰਦੇ ਨਾਲ, ਇਸ ਗੁੰਬਦ ਦੀ ਖੋਜ ਕਰੇਗਾ, ਉਹ ਪ੍ਰਭੂਦੀ ਮਿਹਰ ਦਾ ਸਦਕਾ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਇਹ ਸ਼ਬਦ ਦੀ ਖੋਜ ਕੀ ਹੈ? ਗੁਰੂਦੇ ਉਪਦੇਸ਼ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹੋਏ ਗੁਰੂਦੇ ਸ਼ਬਦ ਨਾਮ ਸਿਮਰਨ ਦੀ ਕਮਾਈ ਕਰਨੀ ਹੈ। ਸ੍ਰੀ ਗੁਰੂਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ, ਉਸ ਨਾਲ ਪ੍ਰੇਮ ਅਤੇ ਉਸ ਨੂੰ ਪਾਪਤ ਕਰਨ ਦੇ ਵਸੀਲਿਆਂ ਬਾਰੇ ਹੀ ਉਪਦੇਸ਼ ਹਨ। ਗੁਰਬਾਣੀ ਨੇ ਅਕਾਲ ਪੁਰਖ ਨਾਲ ਮਿਲਾਪ ਨੂੰ ਮਨੁੱਖ ਦੇ ਜੀਵਨ ਦਾ ਅਸਲੀ ਮਨੋਰਥ ਦੱਸਿਆ ਹੈ:-

### **ਭਈ ਪਰਾਪਤਿ ਮਾਨੁਖ ਦੇਹੁਰੀਆ ॥**

**ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥**

(ਅੰਗ- 12)

ਗੁਰਬਾਣੀ ਦੇ ਸੰਕਲਨ ਅਤੇ ਉਸ ਨੂੰ ਸ੍ਰੀ ਗੁਰੂਗ੍ਰੰਥ ਸਾਹਿਬ ਦੀ ਦੇ ਰੂਪ ਵਿੱਚ ਪ੍ਰਸਤੁਤ ਕਰਨ ਦਾ ਸਿਹਰਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂਅਰਜਨ ਦੇਵ ਜੀ ਦੇ ਸਿਰ ਹੈ। ਇਹ ਵਰਦਾਨ ਆਪ ਜੀ ਨੂੰ ਛੋਟੇ ਹੁੰਦਿਆ ਆਪਣੇ ਨਾਨਾ ਜੀ ਸ੍ਰੀ ਗੁਰੂਅਮਰਦਾਸ ਜੀ ਪਾਸੋਂ ਮਿਲਿਆ ਸੀ। ਉਨ੍ਹਾਂ ਕਿਹਾ ਸੀ “ਦੋਹਿਤਾ ਬਾਣੀ ਕਾ ਬੋਹਿਬਾ” ਅਰਥਾਤ ਐਂਦੋਹਿਤੇ, ਤੁਸੀਂ ਬਾਣੀ ਦੇ ਬੋਹਿਤੇ (ਜਹਾਜ਼) ਬਣੋਗੇ। ਤੁਹਾਡੀ ਬਾਣੀ ਕਲਯੁਗ ਵਿੱਚ ਲੱਖਾਂ ਜੀਵਾਂ ਦਾ ਉਧਾਰ ਕਰੇਗੀ।” ਸਮਾਂ ਪਾ ਕੇ ਗੁਰੂਅਮਰਦਾਸ ਜੀ ਦੀ ਭੱਵਿਖ ਬਾਣੀ ਰੰਗ ਲਿਖਾਈ, ਜਦੋਂ ਸ੍ਰੀ ਗੁਰੂਅਰਜਨ ਦੇਵ ਜੀ ਨੇ ਆਪਣੀ ਤੇ ਹੋਰ ਸਾਰੀ ਧੁਰ ਕੀ ਬਾਣੀ ਨੂੰ ਆਦਿ ਗ੍ਰੰਥ ਦੀ ਸ਼ਕਲ ਦੇਣ ਦਾ ਯਤਨ ਆਰੰਭ ਕੀਤਾ।

ਇਹ ਮਹਾਨ ਕਾਰਜ ਸ੍ਰੀ ਅੰਮ੍ਰਿਤਸਰ ਵਿੱਚ ਰਾਮਸਰ ਦੇ ਕਿਨਾਰੇ ਸੰਨ 1601 ਵਿੱਚ ਆਰੰਭ ਕਰਕੇ, ਸੰਨ 1604 ਵਿੱਚ ਸੰਪੂਰਨ ਕੀਤਾ। ਇਹ ਸਾਰੀ ਦੈਵੀ ਬਾਣੀ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਲਿਖਾਈ ਗਈ ਸੀ। ਜਿਸ ਦਾ ਪਹਿਲਾਂ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰਕੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਾਪਿਆ ਗਿਆ ਸੀ ਤੇ ਉਨ੍ਹਾਂ ਨੂੰ ਗੁਰੂਦੇ ਵਜੀਰ ਦਾ ਖਿਤਾਬ ਦਿੱਤਾ ਸੀ।

ਸ੍ਰੀ ਗੁਰੂਤੇਗ ਬਹਾਦਰ ਜੀ ਦੇ ਸਮੇਂ ਇਹ ਮੂਲ ਬੀੜ ਧੀਰਮਲ ਆਪਣੇ ਪਾਸ ਕਰਤਾਰਪੁਰ ਲੈ ਗਿਆ ਸੀ। ਇਸ ਲਈ ਇਸ ਨੂੰ ਕਰਤਾਰਪੁਰ ਵਾਲੀ ਬੀੜ ਕਹਿੰਦੇ ਹਨ। ਸ੍ਰੀ ਗੁਰੂਗੋਬਿੰਦ ਸਿੰਘ ਜੀ ਜਦੋਂ ਸੰਨ 1705 ਵਿੱਚ ਤਲਵੰਡੀ ਸਾਬੋ, ਦਮਦਮਾ ਸਾਹਿਬ ਭਾਈ ਡੱਲੇ ਪਾਸ ਠਹਿਰੇ ਸਨ ਤਾਂ ਉਨ੍ਹਾਂ ਨੇ ਧੀਰਮਲ ਨੂੰ ਕਿਹਾ ਸੀ ਕਿ ਇਹ ਬੀੜ ਸਾਨੂੰ ਵਾਪਸ ਦੇ ਦੇਵੋ। ਧੀਰਮਲ ਨੇ ਆਪਣੀ ਆਕੜ ਕਾਰਨ ਮਿਹਣਾ ਮਾਰਿਆ ਸੀ ਕਿ ਜੇ ਸੱਚੇ ਗੁਰੂਹੋ ਤਾਂ ਆਪ ਲਿਖਵਾ ਲਵੇ ਅਸੀਂ ਇਹ ਬੀੜ ਨਹੀਂ ਦੇਣੀ। ਇਸ ਲਈ ਗੁਰੂਸਾਹਿਬ ਨੇ ਇਹ ਦੂਸਰੀ ਬੀੜ, ਦਮਦਮਾ ਸਾਹਿਬ ਵਾਲੀ ਤਿਆਰ ਕੀਤੀ। ਗੁਰੂਜੀ ਖੁਦ ਬਾਣੀ ਜੁਬਾਨੀ ਉਚਾਰਦੇ ਰਹੇ ਤੇ ਭਾਈ ਮਨੀ ਸਿੰਘ ਜੀ ਲਿਖਦੇ ਰਹੇ।

ਇਸ ਦੇ ਨਾਲ ਹੀ ਗੁਰੂਜੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂਤੇਰਾ ਬਾਹਦਰ ਸਾਹਿਬ ਦੀ ਬਾਣੀ ਵੀ ਵੱਖ-ਵੱਖ ਰਾਗਾਂ ਅਧੀਨ, ਕਮਵਾਰ ਦਰਜ ਕੀਤੀ। ਫਿਰ ਉਨ੍ਹਾਂ ਨੇ ਆਪਣੇ ਜੋਤੀ ਜੋਤਿ ਸਮਾਉਂਣ ਤੋਂ ਪਹਿਲਾਂ ਸੰਨ 1708 ਵਿੱਚ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ, ਇਸ ਆਦਿ ਗ੍ਰੰਥ ਨੂੰ ਗੁਰਗੱਦੀ ਸੌਂਪੀ ਤੇ ਜੁਗੋ ਜੁਗ ਅਟੱਲ ਗੁਰੂਦਾ ਦਰਜਾ ਦਿੱਤਾ।

ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ 1430 ਅੰਗ ਤੇ 5871 ਸ਼ਲਕ ਹਨ। ਇਸ ਵਿੱਚ ਪਹਿਲੇ ਪੰਜ ਗੁਰੂਸਾਹਿਬਾਂ ਤੇ ਨੌਵੇਂ ਗੁਰੂਤੇਗ ਬਹਾਦਰ ਜੀ ਦੀ ਬਾਣੀ, 31 ਰਾਗਾਂ ਵਿੱਚ ਹੈ। ਸ੍ਰੀ ਗੁਰੂਨਾਨਕ ਦੇਵ ਜੀ, ਜੋ ਵੀ ਆਪਣੀ ਬਾਣੀ ਉਚਾਰਦੇ ਸਨ ਜਾਂ ਦੇਸ਼ ਵਿਦੇਸ਼ਾਂ ਵਿੱਚ ਭ੍ਰਮਣ ਕਰਕੇ ਹੋਏ, ਜਿਨ੍ਹਾਂ ਭਰਤਾਂ ਨੂੰ ਮਿਲਦੇ ਸਨ, ਉਨ੍ਹਾਂ ਦੀ ਬਾਣੀ ਆਪਣੇ ਪਾਸ ਸੰਭਾਲਦੇ ਰਹਿੰਦੇ ਸਨ। ਇਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਕਰਦੇ ਹਨ ਕਿ ਜਦੋਂ ਬਾਬਾ ਬਗਦਾਦ ਗਿਆ ਸੀ ਤਾਂ ਉਨ੍ਹਾਂ ਦੀ ਕੱਢ ਵਿੱਚ ਕਿਤਾਬ ਸੀ। ਇਹ ਕਿਤਾਬ ਉਹ ਲਿਖੀ ਬਾਣੀ ਦੀ ਹੀ ਸੀ :-

ਬਾਬਾ ਫਿਰ ਮਕੇ ਗਇਆ ਨੀਲ ਬਸਤ੍ਰ ਪਾਰੇ ਬਨਵਾਰੀ ।

ਆਸਾ ਹਥਿ ਕਿਤਾਬ ਕਛੀ ਕੂਜਾ ਬਾਂਗ ਮੁਸਲਾ ਧਾਰੀ ॥ (ਵਾਰ 1)

ਜਦੋਂ ਸ੍ਰੀ ਗੁਰੂਨਾਨਕ ਦੇਵ ਜੀ ਨੇ ਗੱਦੀ ਸ੍ਰੀ ਗੁਰੂਅੰਗਦ ਦੇਵ ਜੀ ਨੂੰ ਦਿੱਤੀ ਸੀ ਤੇ ਨਾਲ ਹੀ ਇਹ ਸਾਰੀ ਇੱਕਠੀ ਕੀਤੀ ਬਾਣੀ ਤੇ ਆਪਣੀ ਲਿਖੀ ਹੋਈ ਬਾਣੀ ਵੀ ਭੇਟ ਕੀਤੀ ਸੀ। ਇਸੇ ਤਰ੍ਹਾਂ ਆਪਣੀ ਵਾਰੀ ਸਿਰ ਢੂਸਰੇ ਤੋਂ ਤੀਸਰੇ ਅਤੇ ਤੀਸਰੇ ਤੋਂ ਚੌਥੇ ਸ੍ਰੀ ਗੁਰੂਰਾਮਦਾਸ ਜੀ ਤੱਕ ਇਹ ਬਾਣੀ ਪੁੱਜਦੀ ਰਹੀ। ਫਿਰ ਆਖਰ ਵਿੱਚ ਸ੍ਰੀ ਗੁਰੂਰਾਮਦਾਸ ਜੀ ਨੇ ਆਪਣੇ ਹੋਣਹਾਰ ਸਪੁੱਤਰ ਸ੍ਰੀ ਗੁਰੂਅਰਜਨ ਦੇਵ ਜੀ ਨੂੰ ਇਹ ਖਜਾਨਾ ਸੌਂਪ ਦਿੱਤਾ ਸੀ। ਇਸ ਖਜਾਨੇ ਦੀ ਗੱਲ, ਆਪ ਸ੍ਰੀ ਗੁਰੂਅਰਜਨ ਦੇਵ ਜੀ, ਰਾਗ ਗਉੜੀ ਵਿੱਚ ਕਰਦੇ ਹਨ :-

ਪੀਉਂਦਾਦੇ ਕਾ ਖੋਲਿ ਫਿਠਾ ਖਜਾਨਾ ॥

ਤਾ ਮੇਰੈ ਮਨਿ ਭਇਆ ਨਿਧਾਨਾ ॥੧॥

ਰਤਨ ਲਾਲ ਜਾਕਾ ਕਛੂਨ ਮੌਲੁ ॥

**ਭਰੇ ਭੰਡਾਰ ਅਖੂਟ ਅਤੋਲ ॥2 ॥** (ਅੰਗ - 186)

ਉਹ ਦੱਸਦੇ ਹਨ ਕਿ ਜਦ ਉਨ੍ਹਾਂ ਨੇ ਸ੍ਰੀ ਗੁਰੂਨਾਨਕ ਦੇਵ ਜੀ ਤੋਂ ਲੈ ਕੇ ਚਾਰੇ ਗੁਰਸਾਹਿਬਾਂ ਦੀ ਬਾਣੀ ਦਾ ਖਜਾਨਾ ਖੋਲ੍ਹ ਕੇ ਵੇਖਿਆ, ਤੱਦ ਉਨ੍ਹਾਂ ਦੇ ਵਿਚ ਆਤਮਿਕ ਆਨੰਦ ਦਾ ਭੰਡਾਰ ਭਰ ਗਿਆ। ਨੋਟ ਕਰਨ ਦੀ ਗੱਲ ਹੈ ਕਿ ਇਥੇ ਸ਼ਬਦ “ਖੋਲ੍ਹ ਕੇ ਵੇਖਿਆ” ਵਰਤਿਆ ਹੈ, “ਇਕੱਠਾ ਕੀਤਾ” ਨਹੀਂ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂਅਰਜਨ ਦੇਵ ਜੀ ਨੇ ਗੁਰਆਂ ਦੀ ਬਾਣੀ ਆਪ ਇਕੱਠੀ ਨਹੀਂ ਕੀਤੀ ਸਗੋਂ ਸਾਰੀ ਦੀ ਸਾਰੀ ਇੱਕਠੀ ਹੋਈ, ਆਪਣੇ ਪਿਤਾ ਗੁਰੂਰਾਮਦਾਸ ਜੀ ਪਾਸੋਂ ਮਿਲੀ ਸੀ। ਇਸ ਖਜਾਨੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਅਮੇਲਕ ਰਤਨਾਂ ਤੇ ਲਾਲਾਂ ਦੇ ਭੰਡਾਰ ਭਰੇ ਪਏ ਹਨ ਜਿਹੜੇ ਕਦੇ ਵੀ ਮੁਕ ਨਹੀਂ ਸਕਦੇ ਅਤੇ ਨਾ ਹੀ ਤੋਲੇ ਜਾ ਸਕਦੇ ਹਨ।

ਗੁਰੂਸਾਹਿਬਾਂ ਦੀ ਬਾਣੀ ਤੋਂ ਇਲਾਵਾ ਇਸ ਵਿੱਚ 15 ਭਗਤਾਂ, 11 ਭੱਟਾਂ ਤੇ 3 ਮਹਾਂ ਪੁਰਖਾਂ ਦੀ ਬਾਣੀ ਵੀ ਅੰਕਿਤ ਹੈ। ਉਨ੍ਹਾਂ ਭਗਤਾਂ ਵਿੱਚ ਕਬੀਰ ਸਾਹਿਬ, ਨਾਮਦੇਵ ਜੀ, ਰਵਿਦਾਸ ਜੀ, ਬਾਬਾ ਫਰੀਦ ਜੀ ਸਿਰਮੌਰ ਹਨ। ਭਾਵੇਂ ਇਨ੍ਹਾਂ ਭਗਤਾਂ ਵਿੱਚ, ਕਈ ਅਖੌਤੀ ਨੀਵੀਂ ਤੇ ਕਈ ਅਖੌਤੀ ਉਚੀ ਜਾਤ ਵਾਲੇ ਹਨ ਪਰ ਸਾਰੇ ਗੁਰੂਸਾਹਿਬਾਂ ਸਭ ਨੂੰ ਇਕੋ ਜਿਹਾ ਸਨਾਮਨ ਦਿੰਦੇ ਹੋਏ ਆਪਣੇ ਨਾਲ, ਇਸ ਗ੍ਰੰਥ ਵਿੱਚ ਜਗ੍ਹਾ ਦਿੱਤੀ। ਇਸ ਲਈ ਜਿਥੇ ਅਸੀਂ ਗੁਰੂਸਾਹਿਬਾਂ ਨੂੰ ਮੱਥਾ ਟੇਕਦੇ ਹਾਂ, ਉਥੇ ਇਨ੍ਹਾਂ ਭਗਤਾਂ ਦਾ ਵੀ ਉਨ੍ਹਾਂ ਹੀ ਸਤਿਕਾਰ ਕਰਦੇ ਹਾਂ। ਇਥੇ ਬਾਬਾ ਫਰੀਦ ਜੀ ਨਵਾਜ਼ ਪੜ੍ਹਨ ਦੀ ਗੱਲ ਕਰਦੇ ਹਨ:-

**ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਗੀਤਿ ॥**

**ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥** (ਅੰਗ- 1381)

ਇਸੇ ਤਰ੍ਹਾਂ ਜਿਥੇ ਨਾਮ ਦੇਵ ਜੀ ਕਿਸ਼ਨ ਦੀ ਬੰਸਰੀ ਬਾਰੇ ਦੱਸ ਰਹੇ ਹਨ :-

**ਧਨਿ ਧੰਨਿ ਓ ਰਾਮ ਬੇਨੁ ਬਾਜੈ ॥**

**ਮਧੁਰ ਮਧੁਰ ਧੁਨਿ ਅਨਹਤ ਗਾਜੈ ॥ ੧ ॥** (ਅੰਗ 988)

ਉਥੇ ਭਗਤ ਕਬੀਰ ਜੀ ਇਕੋ ਪਰਮਾਤਮਾ ਦੇ ਨੂਰ ਦੀ ਗੱਲ ਕਰਦੇ ਹਨ :-

**ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥**

**ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥** (ਅੰਗ- 1349)

ਗੁਰੂਸਾਹਿਬ ਅਤੇ ਭਗਤ ਕਹਿੰਦੇ ਹਨ ਕਿ ਅਸੀਂ ਨਹੀਂ ਬੋਲ ਰਹੇ, ਇਹ ਤਾਂ ਸਗੋਂ ਪ੍ਰਮਾਤਮਾ ਸਾਡੇ ਰਾਹੀਂ ਬੋਲ ਰਿਹਾ ਹੈ। ਇਤਿਹਾਸ ਵਿੱਚ ਸਬੂਤ ਮਿਲਦੇ ਹਨ ਕਿ ਸ੍ਰੀ ਗੁਰੂਨਾਨਕ ਦੇਵ ਜੀ ਮਰਦਾਨੇ ਨੂੰ ਆਪ ਕਿਹਾ ਕਰਦੇ ਸਨ ਕਿ ਰਬਾਬ ਛੋੜ, ਬਾਣੀ ਆਈ ਹੈ। ਇਸ ਲਈ ਉਹ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਇਹ ਪ੍ਰਭੂਦੀ ਪ੍ਰੇਰਨਾ ਸਦਕਾ ਹੀ ਹੈ, ਜੋ ਉਸ ਨੇ ਮੇਰੇ ਪਾਸੋਂ ਅਖਵਾਇਆ ਹੈ, ਮੈਂ ਉਹ ਹੀ ਆਖ ਰਿਹਾ ਹਾਂ:-

- **ਹਉ ਆਪਹੁ ਬੋਲਿ ਨ ਜਾਣਦਾ ਮੈਂ ਕਹਿਆ ਸਭੁ ਹੁਕਮਾਉ ਜੀਉ ॥** (ਅੰਗ -763)

-----

- **ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥** (ਅੰਗ-628)

ਭਗਤ ਕਬੀਰ ਸਾਹਿਬ ਕਹਿੰਦੇ ਹਨ ਕਿ ਇਹ ਤਾਂ ਬ੍ਰਹਮ ਵਿਚਾਰ ਹੈ, ਕੋਈ ਗੀਤ ਨਹੀਂ :-

**ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥** (ਅੰਗ-335)

ਅਸੀਂ ਵੇਖਦੇ ਹਾਂ ਕਿ ਸਾਡੇ ਕਿਸੇ ਵੀ ਚੰਗੇ ਜਾਂ ਭੈੜੇ ਬੋਲਾਂ ਦਾ ਦੂਸਰਿਆਂ ਉਪਰ ਸ਼ਬਦ ਦੀ ਭਾਵਨਾ ਅਨੁਸਾਰ ਅਸਰ ਹੁੰਦਾ ਹੈ। ਕਿਸੇ ਨੂੰ ਚੰਗੇ ਬੋਲ ਬੋਲਣ ਨਾਲ ਉਹ ਖੁੱਸ਼ ਹੋ ਜਾਂਦਾ ਹੈ ਤੇ ਇਸ ਤੇ ਉਲਟ ਜੇ ਕਰ ਕਿਸੇ ਨੂੰ ਕੋਈ

ਭੈੜਾ ਬੋਲ 'ਤੂੰ ਮੁਰਖ ਹੈ' ਕਹਿ ਕੇ ਵੇਖੋ ਤਾਂ ਉਹ ਗੁੱਸੇ ਨਾਲ ਪਾਗਲ ਹੋ ਕੇ, ਮਾਰਨ ਤੱਕ ਦੌੜੇਗੇ। ਇਹ ਗੁਰਬਾਣੀ ਤਾਂ ਗੁਰੂਆਂ ਤੇ ਭਗਤਾਂ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ, ਇਲਾਹੀ ਬਚਨ ਹਨ। ਇਨ੍ਹਾਂ ਨੂੰ ਪੜ੍ਹਨ ਤੇ ਸੁਣਨ ਨਾਲ ਤਾਂ ਸਾਡੇ ਉਪਰ ਖਾਸ ਅਸਰ ਹੋਵੇਗਾ ਤੇ ਸਾਡੇ ਜੀਵਨ ਵਿੱਚ ਵੀ ਤਬਦੀਲੀ ਆਵੇਗੀ।

ਦੁਨੀਆਂ ਦੇ ਦੂਸਰੇ ਮਜ਼ਹਬਾਂ ਦੇ ਧਰਮ ਗ੍ਰੰਥਾਂ ਵਿੱਚ ਤੇ ਸਿੱਖਾਂ ਦੇ ਧਰਮ ਗ੍ਰੰਥ ਸ੍ਰੀ ਗੁਰੂਗ੍ਰੰਥ ਸਾਹਿਬ ਵਿੱਚ ਇੱਕ ਵੱਡਾ ਇਹ ਫਰਕ ਹੈ ਕਿ ਜਿੱਥੇ ਉਹ ਸਦੀਆਂ ਪੁਰਾਣੀਆਂ ਭਾਸ਼ਾਵਾਂ ਵਿੱਚ ਲਿਖੇ ਗਏ ਹਨ ਜੋ ਕਿ ਅੱਜ ਕਲੁਭਿਲਕੁਲ ਨਹੀਂ ਬੋਲੀਆਂ ਜਾਂਦੀਆਂ ਤੇ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ, ਉੱਥੇ ਸ੍ਰੀ ਗੁਰੂਗ੍ਰੰਥ ਸਾਹਿਬ ਉਨ੍ਹਾਂ ਦੀ ਆਪਣੀ ਵਰਤਮਾਨ ਸਰਲ ਤੇ ਆਸਾਨ ਭਾਸ਼ਾ ਵਿੱਚ ਆਪਣੇ ਗੁਰੂਦਾ ਉਪਦੇਸ਼, ਬਿਨਾਂ ਕਿਸੇ ਵਿਚੋਲੇ ਦੇ ਸਮਝ ਸਕਦਾ ਹੈ। ਪਰ ਕੁਰਾਨ ਸਰੀਫ ਜਾਂ ਪਵਿੱਤਰ ਵੇਦਾਂ ਨੂੰ ਸਮਝਣ ਲਈ ਮੁਸਲਮਾਨ ਜਾਂ ਹਿੰਦੂਵੀਰਾਂ ਲਈ ਲਾਜ਼ਮੀ ਹੈ ਕਿ ਉਹ ਕਿਸੇ ਮੁਲਾਂ ਜਾਂ ਪੰਡਿਤ ਦੀ ਸਹਾਇਤਾ ਪ੍ਰਾਪਤ ਕਰਨ।

ਗੁਰ ਬਿਲਾਸ ਪਾਤਸ਼ਾਹੀ ਛੇਵੰਂ ਅਨੁਸਾਰ ਜਿਸ ਪ੍ਰਾਣੀ ਨੇ ਵੀ ਸਤਿਗੁਰੂਜੀ ਦੇ ਦਰਸ਼ਨ ਕਰਨੇ ਹੋਣ, ਉਹ ਸ਼ਰਧਾ ਭਾਵਨਾ ਨਾਲ, ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਤੇ ਇਹ ਹੀ ਸਤਿਗੁਰੂਜੀ ਦੇ ਦਰਸ਼ਨ ਹਨ। ਜਿਸ ਨੇ ਸਤਿਗੁਰੂਜੀ ਨਾਲ ਬਚਨ ਕਰਨੇ ਹੋਣ ਉਹ ਗੁਰੂਦੀ ਬਾਣੀ ਨੂੰ ਪ੍ਰੇਮ ਸਹਿਤ ਵਿਚਾਰ ਨਾਲ ਪੜ੍ਹੇ:-

### **ਗੁਰ ਦਰਸ ਜਿਹ ਦੇਖਨਾ ਸ੍ਰੀ ਗ੍ਰੰਥ ਦਰਸਾਇ ।**

**ਬਾਤ ਕਰਨ ਗੁਰੂਸੋ ਚਰੈ ਪੜੇ ਗ੍ਰੰਥ ਮਨ ਲਾਇ ।**

(ਗੁਰ ਬਿਲਾਸ ਪਾ : 6)

ਸਤਿਗੁਰੂਜੀ ਦੇ ਗੁਰਬਾਣੀ ਰਾਹੀਂ ਕੀਤੇ ਹੁਕਮ ਨੂੰ ਮੰਨਣਾ, ਜਿਥੇ ਅਤਿ ਜ਼ਰੂਰੀ ਹੈ, ਉੱਥੇ ਉਸ ਗ੍ਰੰਥ, ਜਿਸ ਤੋਂ ਉਹ ਉਪਦੇਸ਼ ਆ ਰਿਹਾ ਹੈ? ਉਸ ਨੂੰ ਗੁਰੂਰੂਪ ਜਾਣ ਕੇ, ਸਤਿਕਾਰ ਕਰਨਾਂ ਵੀ ਉਨ੍ਹਾਂ ਹੀ ਲਾਜ਼ਮੀ ਹੈ। ਕਿਸੇ ਮਨੁੱਖ ਦਾ ਵੀ ਅਸਲੀ ਰੂਪ ਵਿੱਚ ਹੁਕਮ ਮੰਨਣ ਤੋਂ ਪਹਿਲਾਂ, ਉਸ ਪ੍ਰਤੀ ਸਤਿਕਾਰ ਸ਼ਰਧਾ ਤੇ ਭਾਵਨਾ ਬਣਾਉਂਣੀ ਬਹੁਤ ਜ਼ਰੂਰੀ ਹੈ, ਵਰਨਾ ਪੂਰਨ ਰੂਪ ਵਿੱਚ ਹੁਕਮ ਨਹੀਂ ਮੰਨ ਸਕਦੇ ਤੇ ਨਾ ਹੀ ਪੂਰਨ ਲਾਭ ਪ੍ਰਾਪਤ ਕਰ ਸਕਦੇ ਹਾਂ।

ਸ੍ਰੀ ਗੁਰੂਅਰਜਨ ਦੇਵ ਜੀ ਤੇ ਬਾਕੀ ਸਾਰੇ ਗੁਰਸਾਹਿਬ, ਖੁਦ ਇਸ ਗ੍ਰੰਥ ਦਾ ਬਹੁਤ ਸਤਿਕਾਰ ਕਰਦੇ ਸਨ। ਜਦੋਂ ਗੁਰੂਅਰਜਨ ਦੇਵ ਜੀ ਨੇ ਇਸ ਗ੍ਰੰਥ ਦਾ ਪਹਿਲਾਂ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕੀਤਾ ਸੀ ਤੇ ਰਾਤ ਨੂੰ ਸੁਖਆਸਣ ਕਰਨ ਤੋਂ ਬਾਅਦ ਆਪ ਸਤਿਕਾਰ ਵਜੋਂ ਉਸੇ ਕਮਰੇ ਵਿੱਚ ਬੱਲੇ ਸੌਂਦੇ ਸਨ।

ਇਸੇ ਤਰ੍ਹਾਂ ਇੱਕ ਵਾਰੀ ਗੁਰੂਹਰਗੋਬਿੰਦ ਸਾਹਿਬ ਜੀ ਨੇ ਸੰਗਤ ਵਿੱਚ ਕਿਹਾ ਸੀ ਕਿ ਕੋਈ ਸਿੱਖ ਜਪੁ ਜੀ ਸਾਹਿਬ ਦਾ ਸ਼ੁਧ ਪਾਠ ਕਰਕੇ ਸੁਣਾਵੇ। ਉਸ ਵੇਲੇ ਇੱਕ ਭਾਈ ਗੋਪਾਲਾ ਜੀ ਨੇ ਅੱਗੇ ਆ ਕੇ ਬੇਨਤੀ ਕੀਤੀ ਸੀ ਕਿ ਜੇ ਆਪ ਦੀ ਮਿਹਰ ਹੋਵੇ ਤਾਂ ਦਾਸ ਜਤਨ ਕਰੋ। ਭਾਈ ਗੋਪਾਲਾ ਜੀ ਨੇ ਇੰਨ੍ਹਾਂ ਸ਼ੁਧ ਤੇ ਪ੍ਰੇਮ ਨਾਲ ਪਾਠ ਕੀਤਾ ਕਿ ਗੁਰਸਾਹਿਬ ਆਪਣੇ ਸਿੱਖਾਸਨ ਤੋਂ ਬੱਲੇ ਉਤਰਨ ਲੱਗ ਗਏ ਸਨ ਕਿ ਇਸ ਨੂੰ ਆਪਣੀ ਬਾਂ ਦੇ ਦੇਣੀ ਹੈ। ਪਰ ਜਦੋਂ ਗੋਪਾਲਾ ਜੀ ਆਖਰੀ ਸ਼ਲੋਕ 'ਪਵਣੁ ਗੁਰਪਾਣੀ ਪਿਤਾ ਮਾਤਾ ਧਰਤਿ ਮਹਤੁ' ਤੇ ਪੁੱਜੇ ਤਾਂ ਅੰਦਰ ਫੁਰਨਾ ਆ

ਗਿਆ ਕਿ ਜੇ ਗੁਰੂਜੀ ਇਸ ਸੇਵਾ ਤੇ ਖੁੱਸ਼ ਹੋ ਕੇ ਉਸ ਨੂੰ ਇੱਕ ਘੋੜਾ ਦੇ ਦੇਣ, ਤਾਂ ਬਹੁਤ ਚੰਗਾ ਹੈ। ਭਗਤ ਦੀ ਇਸ ਸੋਚ ਨੂੰ ਪੜ੍ਹਦੇ ਹੋਏ ਗੁਰੂਜੀ ਫਿਰ ਸਿੰਘਾਸਣ ਤੇ ਬੈਠ ਗਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੁੱਧ ਬਾਣੀ ਪੜ੍ਹਨ ਵਾਲੇ ਲਈ ਗੁਰੂਜੀ ਆਪਣਾ ਸਭ ਕੁਝ, ਉਸ ਉਪਰ ਨਿਛਾਵਰ ਕਰਨ ਲਈ ਤਿਆਰ ਹਨ।

ਸ੍ਰੀ ਗੁਰੂਗ੍ਰੰਥ ਸਾਹਿਬ ਦਾ ਜਿੱਥੇ ਅਸੀਂ ਸਤਿਕਾਰ ਕਰਨਾ ਹੈ, ਸੇਵਾ ਕਰਨੀ ਹੈ, ਚੰਗੇ ਚੰਗੇ ਰੁਮਾਲੇ ਭੇਂਟ ਕਰਨੇ ਹਨ, ਉਥੇ ਇਸ ਦੀ ਬਾਣੀ ਸਮਝ ਕੇ ਪਾਠ ਕਰਨਾ ਤੇ ਜੋ ਇਸ ਵਿੱਚ ਉਪਦੇਸ਼ ਹੈ ਉਸ ਤੇ ਅਮਲ ਕਰਨਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੋਵੇਗਾ।

ਸ੍ਰੀ ਗੁਰੂਗ੍ਰੰਥ ਸਾਹਿਬ ਵਿੱਚ ਜੋ ਵੀ ਬਾਣੀ ਅੰਕਿਤ ਹੈ ਉਹ ਗੁਰਸਾਹਿਬਾਂ ਤੇ ਭਗਤਾਂ ਦੀ ਆਤਮਾ ਤੋਂ ਨਿਕਲੇ ਹੋਏ ਇਲਾਹੀ ਬਚਨ, ਸਾਡੇ ਜੀਵਨ ਸਫਲ ਬਣਾਉਣ ਲਈ ਉਪਦੇਸ਼ ਹਨ। ਗੁਰੂਦੇ ਬੋਲ ਜਾਂ ਉਪਦੇਸ਼ ਗੁਰੂਹੁੰਦੇ ਹਨ ਨਾ ਕਿ ਗੁਰੂਦਾ ਸਰੀਰ। ਇਸ ਲਈ ਸ੍ਰੀ ਗੁਰੂਗ੍ਰੰਥ ਸਿੰਘ ਜੀ ਨੇ ਦੇਹਧਾਰੀ ਗੁਰੂਦੀ ਪ੍ਰਥਾ ਹੀ ਸਮਾਪਤ ਕਰ ਦਿੱਤੀ ਸੀ। ਅਸੀਂ ਦੇਹਧਾਰੀ ਗੁਰੂਨਾਲ ਸਰੀਰ ਕਰਕੇ ਸਦਾ ਨਹੀਂ ਰਹਿ ਸਕਦੇ ਤੇ ਨਾ ਹੀ ਐਸਾ ਗੁਰੂਹਰ ਥਾਂ, ਹਰ ਸਮੇਂ, ਸਭ ਨਾਲ ਰਹਿ ਸਕਦਾ ਹੈ ਪਰ ਗੁਰੂਦੇ ਰਾਹੀਂ ਉਚਾਰੀ ਹੋਈ ਗੁਰਬਾਣੀ ਸਾਡਾ ਪੱਕਾ ਸਾਥੀ ਬਣ ਸਕਦੀ ਹੈ। ਅਸਲ ਵਿੱਚ ਦਸ ਜਾਮਿਆਂ ਵਿੱਚ ਵਿਚਰਦੇ ਹੋਏ ਵੀ ਗੁਰਸਾਹਿਬਾਂ ਸ਼ਬਦ ਨੂੰ ਹੀ ਗੁਰੂਪ੍ਰਚਾਰਦੇ ਰਹੇ ਹਨ : -

**ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥**

**ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂਨਿਸਤਾਰੇ ॥੫॥** (ਅੰਗ 982)

ਗੁਰੁ ਦੀ ਸਿੱਖਿਆ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਤੇ ਉਸ ਉਪਰ ਅਮਲ ਕਰਨ ਨਾਲ ਤੇ ਉਸ ਦੀ ਨਦਰ ਨਾਲ ਹੀ ਪਾਰ ਉਤਾਰਾ ਹੋ ਸਕਦਾ ਹੈ : -

**ਸਿੱਖੀ ਸਿੱਖਿਆ ਗੁਰ ਵੀਚਾਰਿ ॥**

**ਨਦਰੀ ਕਰਮਿ ਲਘਾਏ ਪਾਰਿ ॥** (ਅੰਗ 465)

ਸ੍ਰੀ ਗੁਰੂਗ੍ਰੰਥ ਸਾਹਿਬ ਦੀ ਪੂਜਾ, ਵੀਚਾਰ ਦੀ ਪੂਜਾ ਹੈ। ਇਸ ਬਾਰੇ ਭਾਈ ਗੁਰਦਾਸ ਜੀ ਵੀ ਹਾਮੀ ਭਰਦੇ ਹਨ ਕਿ ਉਸ ਪ੍ਰੀਤਮ ਦੇ ਦੇਸ ਨਿਰੀਆਂ ਗੱਲਾਂ ਮਾਰਨ ਨਾਲ ਨਹੀਂ ਪੁੱਜ ਸਕਦੇ। ਇਹ ਨਹੀਂ ਹੋ ਸਕਦਾ ਕਿ ਬੱਸ ਸਾਰੀ ਉਮਰ ਬੈਠੇ ਰਸਤੇ ਬਾਰੇ ਹੀ ਪੁਛਦੇ ਰਹੋ, ਪਰ ਰਸਤੇ ਤੇ ਨਾ ਚਲੋ। ਖਿਆਲ ਰਹੇ ਕਿ ਰਸਤੇ ਤੇ ਚੱਲਣ ਨਾਲ ਹੀ ਮੰਜ਼ਿਲ ਤੇ ਪੁਜਾਂਗੇ, ਜਿਵੇ : -

**ਪੂਛਤ ਪਥਕਿ ਤਿਹ ਮਾਰਗ ਨ ਧਰੈ ਪਗਿ ।**

**ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ ।**

ਸ੍ਰੀ ਗੁਰੂਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਦਾ ਇਨ੍ਹਾਂ ਹੀ ਭਾਵ ਹੈ ਕਿ ਅੈ ਗੁਰ ! ਮੈ ਅੱਜ ਤੱਕ ਆਪਣੀ ਮੱਤ ਨਾਲ ਬਹੁਤ ਕੁਝ ਕਰਕੇ ਵੇਖ ਲਿਆ ਹੈ ਪਰ ਸਦਾ ਦੁੱਖ ਤਕਲੀਫ਼ ਤੇ ਪ੍ਰੇਸ਼ਾਨੀਆਂ ਤੋਂ ਸਿਵਾ ਕੁਝ ਵੀ ਨਹੀਂ

ਮਿਲਿਆ। ਹੁਣ ਮੈਂ ਹਾਰ ਕੇ ਆਪਣੀ ਮੱਤ ਤੁਹਾਡੇ ਅੱਗੇ ਰੱਖਦਾ ਹਾਂ ਤੇ ਤੁਹਾਡੀ ਮੱਤ ਤੇ ਚੱਲਣ ਦਾ ਯਤਨ ਕਰਦਾ ਹਾਂ : -

**ਗੁਰ ਕੀ ਮਤਿ ਤੂੰ ਲੇਹਿ ਇਆਨੇ ॥**

**ਭਗਤਿ ਬਿਨਾ ਬਹੁ ਭੂਬੇ ਸਿਆਨੇ ॥** (ਅੰਗ - 288)

ਜੇ ਅਸੀਂ ਗੁਰੂਦੀ ਮਤ ਤੇ ਨਹੀਂ ਚੱਲਦੇ ਤਾਂ ਯਾਦ ਰਖੋ ਕਿ ਅਸੀਂ ਮੱਬੇ ਭਾਵੇਂ ਜਿੰਨੇ ਮਰਜ਼ੀ ਗਰੜ ਗਰੜ ਕੇ ਟੇਕੀਏ ਉਸ ਨਾਲ ਗੱਲ ਨਹੀਂ ਬਣੇਗੀ।

ਸ੍ਰੀ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਸਿੱਖਿਆ ਦਾ ਨਿਚੋੜ ਬੱਸ ਕੇਵਲ ਨਾਮ ਜਪਣ ਦਾ ਹੀ ਉਪਦੇਸ਼ ਹੈ। ਜਿਵੇਂ ਸ੍ਰੀ ਗੁਰੂਨਾਨਕ ਦੇਵ ਜੀ ਨੇ ਰਾਮਕਲੀ ਰਾਗ ਵਿੱਚ ਫੈਸਲਾਕੁਨ ਗੱਲ ਕਹੀ ਹੈ :-

**ਜਪਹੁ ਤ ਏਕੋ ਨਾਮਾ ॥**

**ਅਵਰਿ ਨਿਰਾਫਲ ਕਾਮਾ ॥੧ ॥** (ਅੰਗ - 728)

ਇਸੇ ਤਰ੍ਹਾਂ ਗੁਰੂਜੀ ਨੇ ਹੇਠਲੀ ਪੰਕਤੀ ਵਿੱਚ ਤਾਂ ਗੱਲ ਹੀ ਖਤਮ ਕਰਦੇ ਹਨ :-

**ਨਾਨਕ ਕੈ ਘਰਿ ਕੇਵਲ ਨਾਮੁ ॥** (ਅੰਗ - 1136)

ਨਾਮ ਜਪਨ ਬਾਰੇ ਸੁਖਮਨੀ ਸਾਹਿਬ ਦੀ ਵੀ ਇੱਕ ਬਹੁਤ ਅਹਿਮ ਪੰਕਤੀ ਹੈ :-

**ਸਰਬ ਧਰਮ ਮਹਿ ਸ੍ਰੇਸ਼ਟ ਧਰਮੁ ॥**

**ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥** (ਅੰਗ - 266)

ਇਥੇ ਦੋ ਸਵਾਲ ਕੀਤੇ ਗਏ ਹਨ। ਪਹਿਲਾਂ, ਸਾਰਿਆਂ ਧਰਮਾਂ ਵਿੱਚ ਸ੍ਰੇਸ਼ਟ ਧਰਮ ਕਿਹੜਾ ਹੈ ਅਤੇ ਦੂਸਰਾ, ਸਾਰਿਆਂ ਕਰਮਾਂ ਵਿੱਚੋਂ ਸਭ ਤੋਂ ਨਿਰਮਲ ਕਰਮ ਕਿਹੜਾ ਹੈ? ਇਨ੍ਹਾਂ ਦੋਹਾ ਸਵਾਲਾਂ ਦਾ ਇਕੋ ਹੀ ਉੱਤਰ ਹੈ ਕਿ “ਹਰਿ ਕੋ ਨਾਮੁ ਜਪਿ”। ਬੱਸ ਇਹੋ ਹੀ ਸ੍ਰੇਸ਼ਟ ਧਰਮ ਹੈ ਤੇ ਇਹੋ ਹੀ ਨਿਰਮਲ ਕਰਮ ਹੈ। ਭਗਤ ਰਵਿਦਾਸ ਜੀ ਵੀ ਸਮਝਾਉਂਦੇ ਹਨ ਕਿ ਨਾਮ ਤੋਂ ਬਿਨਾਂ ਤਾਂ ਸਾਡੇ ਹੋਰ ਸਾਰੇ ਕੰਮ ਬਿਲਕੁਲ ਕੰਮ ਨਹੀਂ ਆਉਣੇ:-

**ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥**

**ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧ ॥** (ਅੰਗ - 694)

ਸਾਡੀ ਬਦਕਿਸਮਤੀ ਹੈ ਕਿ ਜਿੰਨ੍ਹਾਂ ਇਹ ਨਾਮ ਜਪਣ ਦਾ ਕੰਮ ਮਹਾਨ ਤੇ ਜ਼ਰੂਰੀ ਹੈ ਉਨ੍ਹੇ ਹੀ ਅਸੀਂ ਇਸ ਤੋਂ ਬੇਪ੍ਰਵਾਹ ਹਾਂ। ਦਰਅਸਲ ਸਾਨੂੰ ਪ੍ਰਮਾਤਮਾ ਦੀ ਭਗਤੀ ਦੀ ਸੱਚੀ ਲਗਨ ਤਾ ਹੈ ਨਹੀਂ ਪਰ ਕੇਵਲ ਗੱਲਾਂ ਬਾਤਾਂ ਕਰਕੇ ਇਹ ਵਿਖਾਵਾ ਕਰਦੇ ਰਹਿੰਦੇ ਹਾਂ ਕਿ ਅਸੀਂ ਬਹੁਤ ਧਰਮੀ ਹਾਂ। ਬੱਸ ਸਿਮਰਨ ਦੀ ਵਿਧੀ ਬਾਰੇ ਪੁਛਦੇ ਤਾਂ ਰਹਿੰਦੇ ਹਾਂ ਪਰ ਅੱਗੇ ਰਸਤੇ ਤੇ ਚੱਲਣ ਦੀ ਹਿੰਮਤ ਨਹੀਂ ਕਰਦੇ। ਵੇਖਦੇ ਹਾਂ ਕਿ 60 ਜਾਂ 65 ਸਾਲਾਂ ਦੇ ਬਜ਼ੁਰਗ

ਪਿਛਲੇ 30-34 ਸਾਲਾਂ ਤੋਂ ਲਗਾਤਾਰ ਗੁਰਦੁਆਰੇ, ਬਿਨਾਂ ਨਾਗਾ ਜਾਂਦੇ ਹੋਏ, ਅਜੇ ਨਾਮ ਜਪਣ ਦੀ ਵਿਧੀ ਬਾਰੇ ਹੀ ਪੁੱਛਤੇ ਰਹਿੰਦੇ ਹਨ ਤੇ ਜਗਾ ਸੌਚੋ ਕਿ ਮੰਜ਼ਿਲ ਵੱਲ ਕਦਮ ਕਦੇ ਚੱਲਣਗੇ? ਇਸ ਤਰਾਂ ਕਈ ਬੀਬੀਆਂ ਦਾਅਵਾ ਕਰਦੀਆਂ ਹਨ ਕਿ ਉਨਾਂ ਕੇ 101 ਸੁਖਮਨੀ ਸਾਹਿਬ ਦੇ ਪਾਠ ਕੀਤੇ ਹਨ। ਬਹੁਤ ਚੰਗਾ ਉੱਦਮ ਹੈ ਤੇ ਸਲਾਘਾਯੋਗ ਕੰਮ ਹੈ, ਪਰ ਜਗਾ ਉਨ੍ਹਾਂ ਤੋਂ ਪੁੱਛੋਂ ਕਿ ਸੁਖਮਨੀ ਸਾਹਿਬ ਵਿੱਚ ਸਿਮਰਨ ਕਰਨ ਬਾਰੇ ਵਾਰ-ਵਾਰ ਉਪਦੇਸ਼ ਹੈ, ਉਸ ਵੱਲ ਵੀ ਕਦੀ ਖਿਆਲ ਕੀਤਾ ਹੈ। ਉਹ ਹੈਰਾਨ ਹੋ ਕੇ ਵੇਖਣਗੀਆਂ ਕਿ ਸਿਮਰਨ ਕਰਨ ਦੀ ਇਹ ਕਿਹੜੀ ਨਵੀਂ ਗੱਲ ਆਖ ਰਹੇ ਹੋ।

ਅਸਲੀ ਮਸਕਦ ਤਾਂ ਗੁਰਬਾਣੀ ਪਹਿਲਾਂ ਵਿਚਾਰ ਕੇ ਪੜ੍ਹਨਾ, ਉਸ ਦੇ ਉਪਦੇਸ਼ ਉੱਪਰ ਅਮਲ ਕਰਨਾ ਅਤੇ ਫਿਰ ਸਿਮਰਨ ਕਰਨਾ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਫ਼ਲਾ ਕਰ ਲਈਏ। ਸਦਾ ਯਾਦ ਰੱਖੋ :-

**ਸੁੱਖ ਵੇਲੇ ਧੰਨਵਾਦ, ਦੁੱਖ ਵੇਲੇ ਅਰਦਾਸ ਤੇ ਹਰ ਸਮੇਂ ਜਾਪ।**



## ਤੂੰ ਸਾਂਝਾ ਸਾਹਿਬ ਬਾਪੁ ਹਮਾਰਾ

ਪਰਮਾਤਮਾ ਸਭ ਦਾ ਸਾਂਝਾ ਹੈ ਤੇ ਉਸ ਦੀਆਂ ਸਭ ਬਖਸ਼ੀਆਂ ਹੋਈਆਂ ਦਾਤਾਂ ਵੀ ਸਾਂਝੀਆਂ ਹਨ। ਉੱਨਤੀ ਕਰਨ ਵਾਸਤੇ ਸਭ ਲਈ ਮੌਕੇ ਵੀ ਇਕੋ ਜਿਹੇ ਸਾਂਝੇ ਹਨ। ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੈ :-

**ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥**

**ਨਉ ਨਿਧਿ ਤੇਰੈ ਅਖੁਟ ਭੰਡਾਰਾ ॥**

**ਜਿਸੁ ਤੂੰ ਦੇਹਿ ਸੁ ਤਿੰਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥** (ਅੰਗ-97)

ਪਰ ਉਪਰਲੀ ਗੱਲ ਮੰਨਣ ਵਿੱਚ ਨਹੀਂ ਆਉਂਦੀ। ਅਸੀਂ ਆਮ ਵੇਖਦੇ ਹਾਂ ਕਿ ਇੱਕ ਬੱਚਾ ਜੰਮਦਾ ਹੀ ਅੰਨ੍ਹਾਂ ਜਾਂ ਲੂਲਾ ਹੈ ਤੇ ਦੂਸਰੇ ਪਾਸੇ ਇੱਕ ਜੰਮਦਾ ਹੀ ਬਹੁਤ ਚੰਗੀ ਸਿਹਤ ਵਾਲਾ ਹੁੰਦਾ ਹੈ। ਇੱਕ ਜੰਮਦਾ ਹੀ ਠੁਠਾ ਲੈ ਕੇ ਸਾਰੀ ਉਮਰ ਦਰ ਦਰ ਤੇ ਮੰਗਦਾ ਰਹਿੰਦਾ ਹੈ ਤੇ ਐਸੇ ਹਾਲਤਾਂ ਵਿੱਚ ਹੀ ਜੀਵਨ ਸਮਾਪਤ ਹੋ ਜਾਂਦਾ ਹੈ। ਇਸ ਦੇ ਉਲਟ, ਇੱਕ ਜੰਮਦਾ ਹੀ ਸੋਨੇ ਦੇ ਚਮਚੇ ਨਾਲ ਖਾਂਦਾ ਹੈ ਜਗਤ ਦੀਆਂ ਸਾਰੀਆਂ ਬੁਸ਼ੀਆਂ ਤੇ ਹੋਰ ਪਦਾਰਥ ਨਸੀਬ ਹੋ ਜਾਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਮੌਕੇ ਸਾਂਝੇ ਹਨ, ਉਹ ਬਾਪ ਵੀ ਸਭ ਦਾ ਸਾਂਝਾ ਹੈ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਦਾ ਹੈ ਤਾਂ ਫਿਰ ਇਹ ਵਿਤਕਰਾ ਕਿਉਂ ਹੋ ਰਿਹਾ ਹੈ? ਜੇ ਪਰਮਾਤਮਾ ਦੇ ਦਰ ਤੇ ਵੀ ਐਸਾ ਹੋ ਰਿਹਾ ਹੈ ਤਾਂ ਫਿਰ ਕਿਥੋਂ ਇਨਸਾਫ਼ ਦੀ ਆਸ ਹੋ ਸਕਦੀ ਹੈ?

ਗੁਰਬਾਣੀ ਦਾ ਉਪਦੇਸ਼, ਹੁਕਮ ਜਾਂ ਨਿਯਮ ਕਦੇ ਵੀ ਗਲਤ ਨਹੀਂ ਹੋ ਸਕਦਾ, ਜੁਗਰ ਕਿਤੇ ਸਾਡੀ ਸਮਝ

ਵਿੱਚ ਹੀ ਕਮੀ ਹੈ। ਆਉ ਇਸ ਬਾਰੇ ਜਗ ਵਿਚਾਰ ਕਰੀਏ। ਜੇ ਵੇਖੀਏ ਤਾਂ ਇਸ ਬਾਰੇ ਇਸਲਾਮ ਜਾਂ ਈਸਾਈਅਤ ਕੋਈ ਰੋਸ਼ਨੀ ਨਹੀਂ ਪਾ ਸਕਦੀ ਕਿਉਂਕਿ ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਕੇਵਲ ਜੋ ਅਸੀਂ ਇਹ ਜੀਵਨ ਬਤੀਤ ਕਰ ਰਿਹਾਂ, ਬੱਸ ਇਹੋ ਹੀ ਹੈ। ਜੀਵਨ ਇੱਕ ਸਿਧੀ ਲਾਈਨ ਵਾਂਗੂਹੈ। ਉਨ੍ਹਾਂ ਲਈ ਨਾ ਕੋਈ ਪਿਛੇ ਜਨਮ ਸੀ ਤੇ ਨਾ ਹੀ ਅੱਗੇ ਜਨਮ ਹੋਵੇਗਾ। ਪਰ ਸਾਡੇ ਦੇਸ਼ ਦੇ ਸਾਰੇ ਧਰਮ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਇਹ ਮੰਨਦੇ ਹਨ ਕਿ ਸਾਡਾ ਜੀਵਨ ਇਤਨਾਂ ਹੀ ਨਹੀਂ, ਜਿਨ੍ਹਾਂ ਅਸੀਂ ਵੇਖ ਰਹੇ ਹਾਂ। ਇਹ ਪਿਛੋਂ ਚੱਲਦਾ ਆ ਰਿਹਾ ਹੈ ਤੇ ਇਸੇ ਤਰ੍ਹਾਂ ਅੱਗੇ ਚੱਲਦਾ ਜਾਵੇਗਾ। ਇਸ ਬਾਰੇ ਗੁਰਬਾਣੀ ਦਾ ਫੈਸਲਾ ਹੈ ਕਿ ਅਸੀਂ ਪਤਾ ਨਹੀਂ ਕਿੰਨਿਆਂ ਜਨਮਾਂ ਤੋਂ ਭਟਕਦੇ ਆ ਰਹੇ ਹਾਂ ਤੇ ਕਿੰਨਿਆਂ ਵਿੱਚ ਅਜੇ ਹੋਰ ਜਾਣਾ ਹੈ।

ਚੁਰਾਸੀ ਲੱਖ ਜੋਨ ਕਰਕੇ, ਮੰਨੀ ਗਈ ਹੈ। ਜਿਵੇਂ :-

ਕਈ ਜਨਮ ਭਏ ਕੀਟ ਪਤੰਗਾ ॥

कष्टी जनम गज मीन कुर्रंगा ॥

ਕਈ ਜਨਮ ਪੰਖੀ ਸਰਪ ਹੋਇਓ ॥

ਕਈ ਜਨਮ ਹੈਵਰ ਬ੍ਰਿਖ ਜੋਇਓ ॥ (ਅੰਗ – 176)

ਭਾਈ ਗੁਰਦਾਸ ਜੀ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ :—

ਚਉਗਾਸੀਹ ਲਖ ਜੋਨਿ ਵਿੱਚ ਉਤਮ ਜਨਮੁ ਸੁ ਮਾਣਸਿ ਦੇਹੀ ।

ਪਸੂਤੇ ਜਾਨਵਰ ਹਨ, ਵਿਚਾਰੇ ਲਾਚਾਰ ਹਨ ਤੇ ਨਾ ਹੀ ਉਨ੍ਹਾਂ ਵਿੱਚ ਸੋਚਣ ਸ਼ਕਤੀ ਹੈ ਪਰ ਪਰਮਾਤਮਾ ਨੇ ਮਨੁੱਖ ਨੂੰ ਕਿਸੇ ਹੱਦ ਤੱਕ ਆਪਣੀ ਆਜ਼ਾਦੀ ਨਾਲ ਜੀਵਨ ਬਤੀਤ ਕਰਨ ਦੀ ਖੁਲ੍ਹ ਦਿੱਤੀ ਹੈ। ਐ ਮਨੁੱਖ! ਤੁਰਨ ਵੇਲੇ ਤੂੰ ਚਾਹੇ ਤਾਂ ਖੱਬਾ ਜਾਂ ਸੱਜਾ ਪੈਰ ਪੁਟ ਸਕਦਾ ਹੈ, ਇਹ ਤੇਰੀ ਮਰਜ਼ੀ ਹੋ ਸਕਦੀ ਹੈ ਪਰ ਜੇ ਦੋਨੋਂ ਪੈਰ ਇਕੱਠੇ ਚੁਕੇ ਤਾਂ ਗਿਰ ਜਾਵੇਗਾ। ਇਸੇ ਤਰ੍ਹਾਂ ਮਨੁੱਖ ਹੋਰ ਚੋਣ ਕਰ ਸਕਦਾ ਹੈ ਪਰ ਜਦ ਇੱਕ ਵਾਗੀ ਚੋਣ ਹੋ ਗਈ ਤਾਂ ਲਾਜ਼ਮੀ ਉਸ ਦਾ ਫਲ, ਉਸ ਚੋਣ ਅਨੁਸਾਰ ਭੋਗਣਾ ਹੋਵੇਗਾ, ਉੱਥੇ ਫਿਰ ਸਾਡੀ ਮਰਜ਼ੀ ਨਾਲ ਨਹੀਂ ਚੱਲ ਸਕਦੀ। ਪਰਮਾਤਮਾ ਨੇ ਸਾਨੂੰ ਦੋਹਰੀ ਆਜ਼ਾਦੀ ਨਹੀਂ ਦਿੱਤੀ ਕਿ ਅਸੀਂ ਬੀਜ ਜੋ ਵੀ ਚਾਹੀਏ ਬੀਜ ਲਈਏ ਤੇ ਫਿਰ ਫਸਲ ਵੀ ਸਾਡੀ ਮਰਜ਼ੀ ਦੀ ਹੋ ਜਾਵੇ। ਜਿਵੇਂ ਕਿੱਕਰਾਂ ਦਾ ਬੀਜ ਬੀਜ ਕੇ ਹੁਣ ਆਸ ਕਰੀਏ ਕਿ ਇਸ ਦਰਖਤ ਨੂੰ ਸੇਬ ਲੱਗਣ। ਐਸਾ ਹਰਗਿਜ਼ ਨਹੀਂ ਹੋ ਸਕਦਾ। ਅਸੀਂ ਅੰਗੂਹਰਾਂ ਤੋਂ ਰਸ ਵੀ ਕੱਢ ਸਕਦੇ ਹਾਂ ਤੇ ਇਨ੍ਹਾਂ ਦੀ ਸ਼ਰਾਬ ਵੀ ਬਣਾ ਸਕਦੇ ਹਾਂ। ਜਦ ਸ਼ਰਾਬ ਕੱਢ ਕੇ ਪੀ ਲਈ ਤਾਂ ਨਸ਼ਾ ਤਾਂ ਜ਼ਰੂਰ ਚੜੇਗਾ। ਜੇ ਅਸੀਂ ਹੁਣ ਕਹੀਏ ਕਿ ਸਾਨੂੰ ਨਸ਼ਾ ਨਾ ਚੜ੍ਹੋ, ਇਹ ਨਹੀਂ ਹੋ ਸਕਦਾ। ਕਿੱਕਰ ਬੀਜ ਕੇ ਅੰਮ੍ਰਿਤ ਦੀ ਆਸ ਰਖਣੀ ਬੇਵਕੁਫ਼ੀ ਹੈ :-

ਬੀਜੇ ਬਿਖੁ ਮੰਗੈ ਅੰਮ੍ਰਿਤ ਵੇਖਹੁ ਏਹੁ ਨਿਆਉ ॥੧੨॥ (ਅੰਗ- 474)

ਇਸੇ ਤਰ੍ਹਾਂ ਬਾਬਾ ਫਰੀਦ ਜੀ ਵੀ ਸਾਨੂੰ ਸਮਝਾਉਂਦੇ ਹਨ :-

**ਫਰੀਦਾ ਲੋੜੈ ਦਾਖ ਬਿਜਉ ਗੀਆਂ ਕਿਕਰਿ ਬੀਜੈ ਜਟੁ ॥**

**ਹੁਚੈ ਉਨ ਕਤਾਇਦਾ ਪੈਧਾ ਲੋੜੈ ਪਟੁ ॥23 ॥** (ਅੰਗ- 1379)

ਇਹ ਠੀਕ ਹੈਕਿ ਬੀਜ ਬੀਜਣ ਤੇ ਫਸਲ ਆਉਣ ਤੱਕ ਸਮਾਂ ਲੱਗਦਾ ਹੈ ਪਰ ਯਾਦ ਰਹੇ ਕਿ ਕੁਦਰਤ ਬੀਜ ਲੈ ਕੇ, ਉਸ ਅਨੁਸਾਰ ਫਲ ਦੇਣਾ ਕਦੇ ਨਹੀਂ ਭੁਲਦੀ। ਜੇ ਕਿਸੇ ਘਰ ਵਿੱਚ, ਕੋਈ ਅਪਾਹਜ ਪੈਦਾ ਹੋ ਗਿਆ ਹੈ ਤਾਂ ਇਸ ਪਿਛੇ ਉਸ ਦਾ ਆਪਣਾ ਹੀ ਕੋਈ ਹੱਥ ਹੈ। ਪਿਛਲੇ ਜਨਮ ਦੇ ਭੈੜੇ ਕਰਮ ਦਾ ਕੋਈ ਐਸਾ ਬੀਜ ਹੈ ਜਿਸ ਦੀ ਐਸੀ ਭੈੜੀ ਫਸਲ ਹੁਣ ਵੱਡਣੀ ਪੈ ਰਹੀ ਹੈ। ਅਸੀਂ ਵੇਖਦੇ ਹਾਂ ਕਿ ਕਈ ਅਮੀਰ ਕੰਗਾਲਾਂ ਨਾਲੋਂ ਬੀ ਭੈੜੇ ਜੀਵਨ ਬਤੀਤ ਕਰਦੇ ਹਨ। ਸਭ ਕੁਝ ਪਾਸ ਹੈ ਪਰ ਫਿਰ ਵੀ ਦਿਲ ਨਹੀਂ ਹੈ, ਕਿਸੇ ਨੂੰ ਇੱਕ ਪੈਸਾ ਦਾਨ ਨਹੀਂ ਕਰ ਸਕਦੇ। ਸੱਪ ਵਾਂਗੂਮਾਇਆ ਉਪਰ ਬੈਠੇ ਹਨ। ਆਪਣੇ ਕਿਸੇ ਪੂਰਵਲੇ ਕਰਮ ਕਰਕੇ ਨਾ ਆਪ ਉਸ ਮਾਇਆ ਦਾ ਲਾਭ ਉਠਾ ਰਹੇ ਹਨ ਤੇ ਨਾ ਹੀ ਕਿਸੇ ਹੋਰ ਨੂੰ ਲਾਭ ਪਹੁੰਚਾ ਰਹੇ ਹਨ। ਅੱਗੇ ਚੱਲ ਕੇ ਜਦ ਇਹ ਬੀਜ ਫੁਟੇਗਾ ਤਾਂ ਕੰਗਾਲਾਂ ਵਾਲਾ ਜੀਵਨ ਜ਼ਰੂਰ ਮਿਲੇਗਾ। ਦੂਸਰੇ ਕਈ ਗਰੀਬ ਹੁੰਦੇ ਹੋਏ ਵੀ ਸ਼ਹਿਨਸ਼ਾਹ ਹੁੰਦੇ ਹਨ। ਪਾਸ ਭਾਵੇਂ ਕੁਝ ਨਹੀਂ ਪਰ ਦਿਲ ਬਹੁਤ ਵੱਡਾ ਹੈ। ਦਾਨ ਦਿੰਦੇ ਸਮੇਂ ਦਿਲ ਦੀ ਭਾਵਨਾ ਵੇਖੀ ਜਾਂਦੀ ਹੈ, ਇਹ ਨਹੀਂ ਵੇਖਿਆ ਜਾਂਦਾ ਕਿ ਉਹ ਕੀ ਤੇ ਕਿੰਨੀ ਵਡਮੁੱਲੀ ਚੀਜ਼ ਦਾਨ ਕਰ ਰਿਹਾ ਹੈ। ਇੱਕ ਗਰੀਬ ਦੀ ਦਸਾਂ ਨਹੂੰਆ ਦੀ ਕਮਾਈ ਵਿਚੋਂ ਇੱਕ ਰੁਪਿਆ ਖੁਸ਼ੀ ਨਾਲ ਦਾਨ ਕੀਤਾ, ਕਿਸੇ ਲਖਪਤੀ ਦੇ ਹਜ਼ਾਰਾਂ ਰੁਪਏ ਦਾਨ ਕਰਨ ਨਾਲੋਂ ਕਿਤੇ ਜ਼ਿਆਦਾ ਮਹਾਨਤਾ ਰੱਖਦਾ ਹੈ। ਇਸ ਬਾਰੇ ਭਾਈ ਗੁਰਦਾਸ ਜੀ ਹਾਮੀ ਭਰਦੇ ਹਨ :-

**ਭਾਵਨੀ ਭਗਤਿ ਭਾਇ ਕੌਡੀ ਅਗ੍ਰ ਭਾਗ ਰਾਖੈ ।**

**ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ।**

ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਮਾਮੂਲੀ ਸਮਝੋ। ਮੰਗਤੇ ਸਹਿਨਸ਼ਾਹ ਤੇ ਸ਼ਹਿਨਸ਼ਾਹ ਮੰਗਤੇ ਸਾਬਤ ਹੁੰਦੇ ਹਨ।

ਕਹਿੰਦੇ ਹਨ ਕਿ ਇੱਕ ਮੰਗਤਾ ਇੱਕ ਮੁਹੱਲੇ ਦੀ ਗਲੀ ਵਿਚੋਂ ਲੰਘਦਾ ਹੋਇਆ, ਬਾਰ-ਬਾਰ ਆਵਾਜ਼ ਦੇ ਰਿਹਾ ਹੈ ਕਿ ਉਹ ਦੋ ਦਿਨਾਂ ਦਾ ਭੁੱਖਾ ਹੈ, ਕੋਈ ਮਿਹਰਬਾਨ ਦੋ ਰੋਟੀਆਂ ਦੇ ਦੋਵੇ। ਇੱਕ ਘਰ ਦੇ ਬੂਹੇ ਉਪਰ ਦਸਤਕ ਦਿੱਤੀ। ਅੰਦਰੋਂ ਇੱਕ ਅਮੀਰ, ਲੱਖਾਂ ਦਾ ਹਿਸਾਬ ਕਰ ਰਿਹਾ ਹੈ, ਬੋਲਿਆ ਕਿ ਇਥੇ ਕੋਈ ਰੋਟੀ ਨਹੀਂ। ਮੰਗਤੇ ਨੇ ਫੇਰ ਬੇਨਤੀ ਕੀਤੀ, ਜੇ ਰੋਟੀ ਨਹੀਂ ਤਾਂ ਕੋਈ ਕਪੜਾ ਪੈਸਾ ਹੀ ਦੇ ਦੇਵੇ। ਅੱਗੋਂ ਅਮੀਰ ਫਿਰ ਗੁੱਸੇ ਨਾਲ ਬੋਲਦਾ ਹੈ ਕਿ ਇੱਥੇ ਕੁਝ ਵੀ ਨਹੀਂ, ਅੱਗੇ ਜਾ। ਮੰਗਤਾ ਸੁਣ ਕੇ ਹੈਰਾਨ ਹੋਇਆ ਕਿ ਜੇ ਤੁਹਾਡੇ ਪਾਸ ਕੁਝ ਵੀ ਨਹੀਂ ਤਾਂ ਆਂ ਮੇਰਾ ਸਾਬੀ ਬਣ ਜਾ, ਜੋ ਮੰਗਾਂਗੇ ਅੱਧਾ ਤੈਨੂੰ ਦੇ ਦੇਵਾਂਗਾ। ਇਹ ਅਮੀਰ, ਸਭ ਕੁਝ ਪਾਸ ਹੁਦੇ ਹੋਏ ਅਗਲੇ ਜਨਮ ਲਈ ਗਰੀਬੀ ਭੋਗਣ ਦੀ ਤਿਆਰੀ ਕਰ ਰਿਹਾ ਹੈ ਜਦ ਕਿ ਮੰਗਤਾ ਅਮੀਰੀ ਦੀ। ਅਸੀਂ ਜੋ ਵੀ ਚੰਗਾ ਜਾਂ ਮਾੜਾ ਜੀਵਨ

ਬਤੀਤ ਕਰ ਰਹੇ ਹਾਂ, ਇਹ ਸਾਡੇ ਪਿਛਲੇ ਜਨਮਾਂ ਦੇ ਚੰਗੇ ਜਾਂ ਮਾੜੇ ਕਰਮਾਂ ਦੇ ਸੰਸਕਾਰਾਂ ਦਾ ਫਲ ਹੈ ਅਤੇ ਜੋ ਹੁਣ ਕਰਮ ਕਰ ਰਹੇ ਹਾਂ ਉਨ੍ਹਾਂ ਦਾ ਫਲ ਅਗਲੇ ਜਨਮ ਵਿੱਚ ਮਿਲੇਗਾ। ਜੋ ਪਿਛਲੇ ਜਨਮ ਜਾਂ ਅਤੀਤ ਵਿੱਚ ਕਰਕੇ ਆਏ ਹਾਂ, ਉਸ ਦਾ ਫਲ ਹੁਣ ਵਰਤਮਾਨ ਵਿੱਚ ਮਿਲ ਰਿਹਾ ਹੈ। ਇਸੇ ਤਜੁਂ ਹਿਸ ਜਨਮ ਜਾਂ ਇਹ ਵਰਤਮਾਨ ਅਗਲੇ ਜਨਮ ਜਾਂ ਭੂਤਕਾ ਦੀ ਤਿਆਰੀ ਲਈ ਬਤੀਤ ਹੋ ਰਿਹਾ ਹੈ।

ਇੱਕ ਵਾਰੀ ਰਾਜਾ ਬਿਕ੍ਰਮਾਜੀਤ ਨੂੰ ਇਹ ਜਾਨਣ ਦਾ ਖਿਆਲ ਆਇਆ ਕਿ ਉਸ ਨੂੰ ਏਨਾਂ ਵੱਡਾ ਰਾਜ ਪਿਛਲੇ ਜਨਮ ਦੇ ਕਿਹੜੇ ਪੁੰਨ ਕਰਮ ਕਰਕੇ ਨਸੀਬ ਹੋਇਆ ਹੈ। ਰਾਜ ਜੋਤਸ਼ੀ ਰਾਹੀਂ ਗਿਆਨ ਹੋਇਆ ਕਿ ਪਿਛਲੇ ਜਨਮ ਵਿੱਚ ਉਹ ਤੇ ਉਸਦੇ ਤਿੰਨ ਸਾਬੀ ਇਕੱਠੇ ਤਪੱਸਿਆ ਕਰਦੇ ਸਨ। ਹਰ ਇੱਕ ਨੂੰ ਹਰ ਰੋਜ਼ ਦੋ ਦੋ ਪ੍ਰਸ਼ਾਦੇ ਛਕਣ ਨੂੰ ਮਿਲਦੇ ਹਨ। ਇੱਕ ਦਿਨ ਪਰਮਾਤਮਾ ਨੇ ਉਨ੍ਹਾਂ ਦੀ ਪ੍ਰੀਖਿਆ ਲੈਣੀ ਚਾਹੀ। ਜਦ ਉਹ ਲੰਗਰ ਛਕਣ ਲੱਗੇ ਤਾਂ ਪਰਮਾਤਮਾ ਇੱਕ ਭਿਖਾਰੀ ਦੇ ਭੇਸ ਵਿੱਚ ਉਨ੍ਹਾਂ ਪਾਸ ਆ ਕੇ ਕਹਿਣ ਲੱਗਾ ਕਿ ਉਹ ਕਈ ਦਿਨਾਂ ਦਾ ਭੁੱਖਾ ਹੈ। ਤਿੰਨਾਂ ਸਾਬੀਆਂ ਨੇ ਆਪਣੇ ਪ੍ਰਸ਼ਾਦਿਆਂ ਵਿੱਚੋਂ ਕਿਸੇ ਨੇ ਅੱਧਾ ਤੇ ਕਿਸੇ ਨੇ ਇੱਕ ਪੂਰਾ ਪ੍ਰਸ਼ਾਦਾ ਦੇ ਦਿੱਤਾ ਪਰ ਭਿਖਾਰੀ ਦੀ ਤਸੱਲੀ ਨਾ ਹੋਈ। ਉਸ ਨੇ ਫਿਰ ਬੇਨਤੀ ਕੀਤੀ ਪਰ ਤਿੰਨਾਂ ਸਾਬੀਆਂ ਨੇ ਜਵਾਬ ਦੇ ਦਿੱਤਾ ਤੇ ਹਾਰ ਕੇ ਫਿਰ ਉਹ ਬਿਕ੍ਰਮਾਜੀਤ ਪਾਸ ਆਇਆ ਤੇ ਉਸ ਨੇ ਆਪਣੇ ਦੋਨੋਂ ਪ੍ਰਸ਼ਾਦੇ ਖੁਸ਼ੀਂ ਨਾਲ ਦੇ ਦਿੱਤੇ ਤੇ ਆਪ ਭੁੱਖਾ ਰਿਹਾ। ਇਸ ਲਈ ਪਰਮਾਤਮਾ ਨੇ ਉਸ ਦੇ ਇਸ ਤਿਆਗ ਦੇ ਬਦਲੇ ਇਸ ਜਨਮ ਵਿੱਚ ਐਡਾ ਵੱਡਾ ਰਾਜ ਦੇ ਦਿੱਤਾ। ਗੁਰਬਾਣੀ ਇਸ ਬਾਰੇ ਜਪੁ ਜੀ ਸਾਹਿਬ ਵਿੱਚ ਸਪਸ਼ਟ ਕਰਦੀ ਹੈ :-

**ਆਪੇ ਬੀਜਿਆਪੇ ਹੀ ਖਾਹੁ ॥**

**ਨਾਨਕ ਹੁਕਮੀ ਆਵਹੁ ਜਾਹੁ ॥**

(ਅੰਗ - 4)



## ਨਾ ਕੋ ਮੇਰਾ ਦੁਸ਼ਮਨ ਰਹਿਆ

ਦੁਸ਼ਮਨ ਦੋ ਪ੍ਰਕਾਰ ਦੋ ਹੁੰਦੇ ਹਨ, ਇੱਕ ਪਰਤੱਖ ਤੇ ਦੂਸਰੇ ਛੁਪੇ ਹੋਏ। ਪਰਤੱਖ ਦੁਸ਼ਮਨ ਤਾਂ ਸਾਨੂੰ ਦਿੱਤੇ ਰਹਿੰਦੇ ਹਨ ਤੇ ਅਸੀਂ ਉਨ੍ਹਾਂ ਪਾਸੋਂ ਛੁਟਕਾਰਾ ਪਾਉਣ ਲਈ ਉਲਟੀਆਂ ਸਿੱਧੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਦੂਸਰੇ ਸਾਡੇ ਛੁਪੇ ਦੁਸ਼ਮਨ ਹਨ ਜਿਵੇਂ ਕਿ ਪੰਜ ਕਾਮਦਾਇਕ, ਮਾਇਆ, ਈਰਖਾ, ਬੇਈਮਾਨੀ, ਧੋਖਾ, ਬਦਲਾ ਲੈਣ ਦੀ ਭਾਵਨਾ ਆਦਿ ਤੇ ਇਹ ਸਭ ਅਲੱਗ ਅਲੱਗ ਸ਼ਕਲਾਂ ਵਿੱਚ ਸਾਡੇ ਅੰਦਰ ਵਸਦੇ ਹਨ। ਪਰ ਅਸੀਂ ਆਪਣੀ ਨਾਸਮਝੀ ਕਾਰਨ ਇਨ੍ਹਾਂ ਨੂੰ ਆਪਣੇ ਮਿੱਤਰ ਸਮਝੀ ਬੈਠੇ ਹਾਂ ਅਤੇ ਨਾ ਹੀ ਕਦੀ ਇਨ੍ਹਾਂ ਤੋਂ ਬਚਨ ਦਾ ਯਤਨ ਕਰਦੇ ਹਾਂ। ਵੇਖਿਆ ਜਾਵੇ ਤਾਂ ਇਹ ਪ੍ਰਤੱਖ ਦੁਸ਼ਮਨਾਂ ਨਾਲੋਂ ਵੀ ਜ਼ਿਆਦਾ ਭੈੜੇ ਤੇ ਦੁੱਖਦਾਈ ਹੁੰਦੇ ਹਨ। ਇਨ੍ਹਾਂ ਬਾਰੇ ਭਗਤ ਰਵਿਦਾਸ ਜੀ ਜ਼ਿਕਰ ਕਰਦੇ ਹਨ :-

**ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥**

**ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥**

(ਅੰਗ 710)

ਪਰਮਾਤਮਾ ਦੀ ਮਿਹਰ ਸਦਕਾ ਕਿਸੇ ਬਿਰਲੇ ਨੂੰ ਹੀ ਇਨ੍ਹਾਂ ਬਾਰੇ ਸੋਝੀ ਪੈਂਦੀ ਹੈ ਤੇ ਫਿਰ ਉਹ ਉੱਦਮ ਕਰਕੇ ਇਨ੍ਹਾਂ ਤੇ ਕਾਬੂਪਾਉਂਦਾ ਹੈ।

**ਰਾਜਨੀਤੀ ਵਿੱਚ ਦੁਸ਼ਮਨ ਨੂੰ ਵੱਸ ਕਰਨ ਦੇ ਚਾਰ ਤਰੀਕੇ ਵਰਤੇ ਜਾਂਦੇ ਹਨ ਸ਼ਾਮ, ਦਾਮ, ਦੰਡ ਅਤੇ ਭੇਦ।**

**ਸ਼ਾਮ-ਕਿਸੇ ਦੀ ਸ਼ਰਨ ਪੈ ਕੇ ਉਸ ਨੂੰ ਕਾਬੂਕਰ ਲੈਣਾ। ਪੈਰੀਂ ਪੈ ਕੇ ਪੈਰ ਵੱਢ ਦੇਣੇ।**

**ਦਾਮ-ਕੁਝ ਲਾਲਚ ਦੇ ਕੇ ਖਰੀਦ ਲੈਣਾ।**

**ਦੰਡ-ਸਖਤੀ ਨਾਲ ਡਰਾ ਕੇ ਵੱਸ ਕਰ ਲੈਣਾ।**

**ਭੇਦ-ਪਾੜੋ ਅਤੇ ਰਾਜ ਕਰੋ।**

ਆਮ ਜੀਵਨ ਵਿੱਚ ਅਸੀਂ ਆਪਣੇ ਦੁਸ਼ਮਨ ਨੂੰ ਖਤਮ ਕਰਨ ਲਈ ਦੋ ਤਰੀਕੇ ਵਰਤਦੇ ਹਨ। ਪਹਿਲਾਂ ਇਹ ਕਿ ਦੁਸ਼ਮਨ ਲਈ ਐਸੇ ਹਾਲਾਤ ਪੈਦਾ ਕਰਕੇ, ਉਸ ਨੂੰ ਏਨਾਂ ਕਮਜ਼ੋਰ ਕਰ ਦਿੱਤਾ ਜਾਵੇ ਕਿ ਉਹ ਸਾਡਾ ਕੁਝ ਵਿਗਾੜਨ ਜੋਗਾ ਹੀ ਨਾ ਰਹੇ। ਦੂਜਾ ਕਿ ਦੁਸ਼ਮਨ ਨੂੰ ਆਪ, ਜਾਂ ਕਿਸੇ ਪਾਸੋਂ ਮਰਵਾ ਕੇ ਖਤਮ ਕਰ ਦਿੱਤਾ ਜਾਵੇ।

ਜੇ ਜਰਾ ਸੌਚਿਆ ਜਾਵੇ ਕਿ ਇਨ੍ਹਾਂ ਤਰੀਕਾਂ ਨਾਲ ਦੁਸ਼ਮਨ ਨੂੰ ਕਮਜ਼ੋਰ ਜਾਂ ਮਾਰ ਕੇ, ਇਹ ਸਮਝੀਏ ਕਿ ਸਾਡੀ ਸਮੱਸਿਆ ਹੱਲ ਹੋ ਗਈ ਹੈ ਤਾਂ ਇਹ ਸਾਡੀ ਵੱਡੀ ਭੁੱਲ ਹੋਵੇਗੀ। ਠੀਕ ਹੈ ਕਿ ਅਸੀਂ ਦੁਸ਼ਮਨ ਨੂੰ ਕਮਜ਼ੋਰ ਕਰ ਦਿੱਤਾ ਪਰ ਉਹ ਕਦੇ ਵੀ ਚੈਨ ਨਾਲ ਨਹੀਂ ਬੈਠੇਗਾ ਤੇ ਸਦਾ ਕਿਸੇ ਤਾਕ ਵਿੱਚ ਰਹੇਗਾ ਕਿ ਕਿਸ ਤਰ੍ਹਾਂ ਫਿਰ ਤਕੜਾ ਹੋ ਕੇ, ਉਹ ਸਾਡੇ ਉਪਰ ਵਾਰ ਕਰ ਸਕੇ।

ਦੂਜਾ, ਦੁਸ਼ਮਨ ਨੂੰ ਮਾਰ ਕੇ ਵੀ ਸਾਡੀ ਦੁਸ਼ਮਨੀ ਸਮਾਪਤ ਨਹੀਂ ਹੋਵੇਗੀ, ਸਗੋਂ ਇਹ ਤਾਂ ਕੰਮ ਗਰਮ ਹੋਵੇਗਾ। ਹੁਣ ਉਸ ਦੇ ਮਿੱਤਰ ਤੇ ਗਿਸਤੇਦਾਰ ਆਪਣੇ ਸਾਰੇ ਵਸੀਲੇ ਵਰਤ ਕੇ, ਕਾਨੂੰਨ ਤੋਂ ਸਜਾ ਦਿਵਾਉਣ ਦਾ ਪੂਰਾ ਯਤਨ ਕਰਨਗੇ। ਆਪਣੇ ਦੁਸ਼ਮਨ ਨਾਲ ਵੈਰ ਰੱਖਕੇ ਬਦਲਾ ਲੈਣ ਦੀ ਭਾਵਨਾ ਤੋਂ ਬਚਣ ਲਈ, ਸਾਡੀਆਂ ਦੁਨਿਆਵੀ ਸਕੀਮਾਂ ਬਹੁਤ ਕੁਝ ਨਹੀਂ ਕਰ ਸਕਦੀਆਂ।

ਇਸ ਬਾਰੇ ਗੁਰਬਾਣੀ ਦਾ ਉਪਦੇਸ਼ ਸਾਡੀ ਰਹਿਨੁਮਾਈ ਕਰਦਾ ਹੈ ਕਿ ਸਾਡੇ ਉਪਰ ਇੱਕ ਐਸੀ ਅਵਸਥਾ ਆਸਕਦੀ ਹੈ ਜਿੱਥੇ ਸਾਡਾ ਨਾ ਕੋਈ ਦੁਸ਼ਮਨ ਤੇ ਨਾ ਹੀ ਕੋਈ ਬੇਗਾਨਾ ਰਹੇ। ਉਹ ਉਪਦੇਸ਼ ਹੈ:-

**ਨਾ ਕੋ ਮੇਰਾ ਦੁਸ਼ਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥**

**ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥** (ਅੰਗ 671)

ਸ੍ਰੀ ਗੁਰੂਅਰਜਨ ਦੇਵ ਜੀ ਇਥੇ ਪਰਮਾਤਮਾ ਦੀ ਇੱਕ ਆਤਮਿਕ ਸੱਚਾਈ ਬਾਰੇ ਦਸ ਰਹੇ ਹਨ। ਉਹ ਦਸਦੇ ਹਨ ਕਿ ਜੇ ਗੁਰੂਪਾਸੋਂ ਇਹ ਸਮਝ ਪ੍ਰਾਪਤ ਹੋ ਜਾਵੇ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ,

ਸਭਨਾ ਅੰਦਰ ਪਰਮਾਤਮਾ ਹੀ ਬੈਠਾ ਹੈ ਤਾਂ ਫਿਰ ਸਾਡਾ ਕੋਈ ਦੁਸ਼ਮਨ ਨਹੀਂ ਰਹੇਗਾ ਅਤੇ ਨਾ ਹੀ ਅਸੀਂ ਕਿਸੇ ਨਾਲ ਵੈਰ ਕਰ ਸਕਾਂਗੇ। ਗੱਲ ਕੇਵਲ ਏਨੀ ਹੈ ਕਿ ‘ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥’ ਸਭ ਜੀਵਾਂ ਵਿੱਚ ਪਰਮਾਤਮਾ ਨਜ਼ਰ ਆਵੇਗਾ। ਇਸ ਬਾਰੇ ਭਗਤ ਨਾਮਦੇਵ ਜੀ ਵੀ ਦੱਸਦੇ ਹਨ :–

**ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥**

**ਰਾਮ ਬਿਨਾ ਕੋ ਬੋਲੈ ਰੇ ॥**

(ਅੰਗ- 988)

ਹੁਣ ਜੇ ਸਾਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਸਾਰਿਆਂ ਜੀਵਾਂ ਅੰਦਰ ਪਰਮਾਤਮਾ ਵੱਸ ਰਿਹਾ ਹੈ ਤੇ ਇਹ ਜਗਤ ਦਾ ਸਾਰਾ ਪਸਾਰਾ ਉਸ ਦਾ ਆਪਣਾ ਹੀ ਹੈ ਤਾਂ ਸਾਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ, ਆਪਣੇ ਭੈਣ ਭਰਾ ਮਹਿਸੂਸ ਹੋਣਗੇ। ਗੁਰਬਾਣੀ ਹੋਰ ਵੀ ਸਮਸ਼ਟ ਕਰਦੀ ਹੈ :–

**ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥**

**ਤੂੰ ਮੇਰਾ ਬੰਧੁ ਤੂੰ ਮੇਰਾ ਭਾਤਾ ॥**

**ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥** (ਅੰਗ 103)

ਉਹ ਪਰਮਾਤਮਾ ਸਾਡਾ ਮਾਤਾ ਤੇ ਪਿਤਾ ਹੈ ਤੇ ਅਸੀਂ ਸਾਰੇ ਜੀਵ ਉਸ ਦੀ ਅੰਲਾਦ ਹੋਈ। ਇਸ ਨਾਤੇ ਵੀ ਅਸੀਂ ਸਾਰੇ ਜੀਵ ਆਪਸ ਵਿੱਚ ਭੈਣ ਭਰਾ ਹੋ ਗਏ ਤੇ ਫਿਰ ਕੋਈ ਦੁਸ਼ਮਨ ਨਾ ਰਿਹਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੁਸ਼ਮਨ ਆਪਣਾ ਵੈਰ ਵਿਰੋਧ ਛੱਡਕੇ, ਸਾਡੇ ਮਿਤਰ ਬਣ ਜਾਣ ਤਾਂ ਸਭ ਤੋਂ ਪਹਿਲਾਂ ਸਾਡੇ ਅੰਦਰ ਜੋ ਦੁਸ਼ਮਨ ਲਈ ਨਫਰਤ, ਡਰ ਜਾਂ ਵੈਰ ਭਰਿਆ ਹੋਇਆ ਹੈ, ਉਹ ਮਿਟਾ ਕੇ ਪਿਆਰਾ ਤੇ ਸਤਿਕਾਰ ਪੈਦਾ ਕਰਨਾ ਹੋਵੇਗਾ।

ਦਰਅਸਲ ਵਿਚ ਸੰਸਾਰ ਵਿੱਚ ਸਭ ਸਾਡੇ ਮਨ ਦੀ ਹੀ ਖੇਡ ਹੈ। ਜੋ ਕਦੀ ਸਾਡੇ ਮਨ ਵਿੱਚ ਸੀ, ਜਾਂ ਹੁਣ ਹੈ ਉਹ ਹੀ ਅੱਗੇ ਪ੍ਰਗਟ ਹੋਵੇਗਾ। ਸਾਡੀ ਦਿਸ਼ਟੀ ਹੀ ਸਾਡੇ ਸਾਹਮਣੇ ਬਣਕੇ ਆਉਂਦੀ ਰਹਿੰਦੀ ਹੈ। ਅਸੀਂ ਆਪਣੇ ਮਨ ਵਿੱਚ ਜੋ ਖਿਆਲਾਂ ਦੇ ਬੀਜ ਬੀਜਦੇ ਹਾਂ, ਉਨ੍ਹਾਂ ਅਨੁਸਾਰ ਹੀ ਫਸਲ ਕੱਟਣੀ ਪੈਂਦੀ ਹੈ। ਇਸ ਲਈ ਜੇ ਸਾਡੇ ਮਨ ਵਿੱਚ ਮਿਤ੍ਰਤਾ ਤੇ ਪਿਆਰ ਦੇ ਖਿਆਲ ਰਹਿਣਗੇ ਤਾਂ ਲਾਜ਼ਮੀ ਸਾਨੂੰ ਕੋਈ ਦੁਸ਼ਮਨ ਨਜ਼ਰ ਨਹੀਂ ਆਉਂਣਗੇ। ਜਦੋਂ ਸਾਡੀ ਸੋਚਣੀ ਵਿੱਚ ਇਹ ਤਬਦੀਲੀ ਆਵੇਗੀ ਤਾਂ ਅਸੀਂ ਵੇਖਾਂਗੇ ਕਿ ਥੋੜੇ ਸਮੇਂ ਵਿੱਚ ਹੀ ਸਾਡੇ ਦੁਸ਼ਮਨ ਵਿੱਚ ਵੀ ਐਸੀ ਤਬਦੀਲੀ ਆਵੇਗੀ। ਐਸਾ ਅਸਰ ਖਤਰਨਾਕ ਜਾਨਵਰਾਂ ਤੱਕ ਵੀਹੋ ਸਕਦਾ ਹੈ। ਜਿਵੇਂ ਜਦੋਂ ਸ੍ਰੀ ਗੁਰੂਨਾਨਕ ਦੇਵ ਜੀ ਬਾਲ ਅਵਸਥਾ ਵਿੱਚ, ਪਿਤਾ ਕਾਲੂਜੀ ਦੇ ਹੁਕਮ ਨਾਲ ਮੱਝੀਆਂ ਚਾਰਨ ਰਾਏ ਸਨ ਤੱਦ ਉਹ ਦੁਪਹਿਰ ਨੂੰ ਇੱਕ ਦਰਖੱਤ ਦੀ ਛਾਂ ਹੇਠ ਸੌਂ ਗਏ। ਜਦੋਂ ਪਰਛਾਵੇਂ ਢਲੇ ਤੇ ਚਿਹਰੇ ਤੇ ਧੁੱਪ ਆ ਗਈ ਤਾਂ ਇੱਕ ਸੁੱਪ ਨੇ ਆਕੇ ਆਪਣੇ ਫਨੀਅਰ ਨਾਲ ਛਾਂ ਕਰ ਦਿੱਤੀ।

ਜਿਹੜੇ ਪਰਮਾਤਮਾ ਦੇ ਸੱਚੇ ਭਗਤ ਹਨ, ਉਹ ਕਿਸੇ ਦੁਸ਼ਮਨ ਦੇ ਦਿਲ ਨੂੰ ਵੀ ਕੋਈ ਚੋਟ ਨਹੀਂ ਪਹੁੰਚਾਉਂਦੇ ਪਰ ਅਸੀਂ ਤਾਂ ਆਪਣਿਆਂ ਨੂੰ ਵੀ ਸੁੱਖ ਦੀ ਨੀਂਦ ਨਹੀਂ ਸੋਣ ਦਿੰਦੇ। ਦੁਸ਼ਮਣੀ ਇੱਕ ਐਸੀ ਅੱਗ ਹੈ ਕਿ ਜੋ ਰੱਬੀ

ਗੁਣਾਂ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਸੂਫੀ ਸੰਤ ਹਾਫਿਜ਼ ਦਾ ਕਹਿਣਾ ਹੈ ਕਿ “ਐ ਬੰਦੇ ਜੇ ਤੂੰ ਸਾਂਤੀ ਚਾਹੁੰਦਾ ਹੈ ਤਾਂ ਮਿਲਾਪ ਦਾ ਬੂਟਾ ਲੱਗਾ। ਜੇ ਕਿਤੇ ਦੁਸ਼ਮਨੀ ਦਾ ਬੂਟਾ ਲਗਾਇਆ ਵੀ ਹੈ ਤਾਂ ਉਸ ਨੂੰ ਹੁਣੇ ਪੁੱਟ ਦਿਓ ਕਿਉਂਕਿ ਇਸ ਨੂੰ ਸਿਵਾਏ ਦੁੱਖਾਂ ਦੇ ਹੋਰ ਕੋਈ ਫਲ ਨਹੀਂ ਲੱਗਦਾ।”

ਇਸੇ ਤਰ੍ਹਾਂ ਬਾਬਾ ਫਰੀਦ ਜੀ ਹੇਠਲੇ ਸਲੋਕਾਂ ਰਾਹੀਂ ਬਹੁਤ ਸੁੰਦਰ ਉਪਦੇਸ਼ ਕਰਦੇ ਹਨ :-

**ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥**

**ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥**

(ਅੰਗ - 1382)

ਜੇ ਕੋਈ ਸਾਡੇ ਨਾਲ ਬੁਰਾ ਕਰੇ ਤਾਂ ਵੀ ਸਾਨੂੰ ਗੁੱਸਾ ਨਹੀਂ ਆਉਂਣਾ ਚਾਹੀਦਾ ਸਗੋਂ ਫਿਰ ਵੀ ਉਸ ਦਾ ਭਲਾ ਹੀ ਕਗੀਏ। ਇਸ ਪ੍ਰਕਾਰ ਅਸੀਂ ਸੁੱਖੀ ਜੀਵਨ ਬਤੀਤ ਕਰਾਂਗੇ ਤੇ ਸਾਡੇ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ। ਉਹ ਹੋਰ ਵੀ ਨਿਮਰਤਾ ਵਿੱਚ ਆਉਂਦੇ ਹੋਏ ਫੁਰਮਾਨ ਕਰਦੇ ਹਨ :-

**ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ”॥ ਨ ਮਾਰੇ ਘੁੰਮਿ ॥**

**ਆਪਨੜੈ ਘਰਿ ਜਾਈਐ ਪੈਰ ਤਿਨ”॥ ਦੇ ਚੁੰਮਿ ॥**

(ਅੰਗ - 1378)

ਐ ਫਰੀਦ! ਜੇ ਕੋਈ ਮਨੁੱਖ ਤੈਨੂੰ ਮੁੱਕੀਆ ਵੀ ਮਾਰੇ, ਭਾਵ ਕੋਈ ਦੁੱਖ ਦੇਵੇ ਤਾਂ ਵੀ ਤੂੰ ਉਸ ਨੂੰ ਪਰਤ ਕੇ ਨਾ ਮਾਰੀਂ। ਉਨ੍ਹਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿੱਚ ਸ਼ਾਤ ਅਵਸਥਾ ਵਿੱਚ ਟਿਕਿਆ ਰਹੀਂ।

ਇਹ ਹੋ ਸਕਦਾ ਹੈ ਕਿ ਸਾਡੀਆਂ ਏਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਡੇ ਦੁਸ਼ਮਨ ਉਪਰ ਕੋਈ ਅਸਰ ਨਾ ਹੋਵੇ ਤਾਂ ਉਸ ਹਾਲਤ ਵਿੱਚ, ਬੇਬੱਸ ਹੋ ਕੇ, ਉਸ ਨਾਲ ਧਰਮ ਯੁੱਧ ਕਰਨਾ ਹੋਵੇਗਾ। ਧਰਮ ਯੁੱਧ ਵਿੱਚ ਦੁਸ਼ਮਨ ਨਾਲ ਨਿਰਵੈਰ ਰਹਿ ਕੇ ਲੜਿਆ ਜਾਂਦਾ ਹੈ। ਉਸਨੂੰ ਕੋਈ ਨੁਕਸਾਨ ਪਹੁੰਚਾਉਂਣ ਵਿੱਚ ਖੁੱਸ਼ੀ ਨਹੀਂ ਹੁੰਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਬਾਰੇ ਬਹੁਤ ਪ੍ਰਸਿੱਧ ਬੋਲ ਹਨ :-

**ਚੂੰ ਕਾਰ ਅਜ ਹਮਾ ਹੀਲਤੇ ਦਰ ਗੁਜਸਤ ।**

**ਹਲਾਲ ਅਸਤ ਬੁਰਦਨ ਬੇ – ਸਮਸੀਰ ਦਸਤ ।**

ਜੇਕਰ ਕੋਈ ਸਮੱਸਿਆ ਗੱਲਾਂ ਬਾਤਾਂ ਜਾਂ ਸਰਾਫਤ ਨਾਲ ਹੱਲ ਨਾ ਹੋ ਸਕੇ ਤਾਂ ਤਲਵਾਰ ਵੀ ਚੁੱਕ ਲੈਣੀ ਧਰਮ ਹੈ। ਧਰਮ ਯੁੱਧ ਵਿੱਚ ਦੁਸ਼ਮਨ ਨੂੰ ਮਾਰਨ ਦਾ ਇਰਾਦਾ ਨਹੀਂ ਹੁੰਦਾ ਸਗੋਂ ਜੋ ਉਸਦੇ ਅੰਦਰ ਬੁਰਾਈ ਜਾਂ ਖੋਟ ਹੁੰਦੀ ਹੈ, ਉਸ ਨੂੰ ਖਤਮ ਕਰਨ ਦਾ ਯਤਨ ਹੁੰਦਾ ਹੈ। ਸਾਨੂੰ ਉਪਦੇਸ਼ ਹੈ ਕਿ ਐ ਗੁਰਸਿੱਖ! ਤੂੰ ਸੰਤ ਅਤੇ ਸਿਪਾਹੀ ਦੋਵੇਂ ਬਣਨਾ ਹੈ। ਤੇਰੇ ਅੰਦਰ ਸ਼ੇਰ ਤੇ ਗਊਦੋਹਾਂ ਦਾ ਇਕੱਠਾ ਸੁਭਾਉ ਹੋਣਾ ਚਾਹੀਦਾ ਹੈ। ਯਤਨ ਕਰੋ ਕਿ ਹਰ ਕੰਮ ਸ਼ਰਾਫਤ ਤੇ ਭਲੇਮਾਣਸੀ ਨਾਲ ਸਿਰੇ ਚੜ੍ਹ ਜਾਵੇ ਪਰ ਜੇ ਕੋਈ ਜਾਲਮ ਇਸ ਨੂੰ ਸਾਡੀ ਬੁਜ਼ਦਿਲੀ ਸਮਝਦਾ ਹੋਇਆ ਬੇਇਜ਼ਤੀ ਕਰਨ ਤੋਂ ਨਾ ਹਟੇ ਤਾਂ ਫਿਰ ਸ਼ੇਰ ਵਾਂਗੂ, ਜੋਸ਼ ਤੋਂ ਕੰਮ ਲੈ ਕੇ, ਉਸ ਨੂੰ ਸਬਕ ਸਿਖਾਉਂਣਾ ਵੀ ਜ਼ਰੂਰੀ ਹੋਵੇਗਾ।

## ਹਾਜ਼ਰੀ ਅਤੇ ਹਜ਼ੂਰੀ

ਗੁਰੂਦਰ ਵਿੱਚ ‘ਹਾਜ਼ਰੀ’ ਨਾਲੋਂ ‘ਹਜ਼ੂਰੀ’ ਦੀ ਜ਼ਿਆਦਾ ਮਹਾਨਤਾ ਹੈ। ਸਾਡੀ ਸਾਰੀ ਮਨ ਦੀ ਖੇਡ ਹੈ। ਸਰੀਰ ਤਾਂ ਮਨ ਦਾ ਨੌਕਰ ਹੈ ਤੇ ਜਿਵੇਂ ਮਨ ਨੇ ਕਿਹਾ ਤਿਵੇਂ ਹੀ ਉਹ ਕਰਦਾ ਹੈ। ਮਨ ਕੇਵਲ ਧਾਰਮਿਕ ਕਾਰਜ਼ਾਂ ਵਿੱਚ ਹੀ ਗੈਰ ਹਾਜ਼ਰ ਨਹੀਂ ਰਹਿੰਦਾ ਹੈ ਸਗੋਂ ਇਸ ਦਾ ਦੁਨਿਆਵੀਂ ਕੰਮ ਵਿੱਚ ਵੀ ਏਹੋ ਹੀ ਹਾਲ ਹੈ। ਜਗ ਖਿਆਲ ਰਹੇ ਕਿ ਜੇ ਤਨ ਦੇ ਨਾਲ ਮਨ ਸਹਿਮਤ ਹੋਵੇਗਾ ਤੱਦ ਹੀ ਉਹ ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਇੱਕ ਮਨੁੱਖ ਆਪਣੇ ਘਰ ਵੱਲ ਜਾਂਦੇ ਸਮੇਂ ਪੈਰਾਂ ਨਾਲ ਚੱਲ ਰਿਹਾ ਹੈ ਤੇ ਅੱਖਾਂ ਨਾਲ ਰਸਤਾ ਵੇਖ ਰਿਹਾ ਹੈ। ਪਰ ਜੇ ਅੱਖਾਂ ਨਾਲ ਮਨ ਸਹਿਮਤ ਨਹੀਂ ਹੋਵੇਗਾ ਤਾਂ ਘਰ ਦੇ ਦਰਵਾਜ਼ੇ ਤੋਂ ਅਗੇ ਚੱਲਾ ਜਾਵੇਗਾ। ਇਸੇ ਤਰ੍ਹਾਂ ਮਨੁੱਖ ਦੂਸਰੇ ਦੀ ਗੱਲ, ਕੰਨਾਂ ਨਾਲ ਸੁਣ ਰਿਹਾ ਹੈ ਪਰ ਸੁਣਦੇ ਸਮੇਂ ਜੇ ਮਨ ਗੈਰ ਹਾਜ਼ਰ ਹੈ ਤਾਂ ਉਸ ਨੂੰ ਮਜ਼ਬੂਰਨ ਕਹਿਣਾ ਪਵੇਗਾ ਕਿ ਮੁੜ ਕੇ ਉਹ ਗੱਲ ਕਹਿਓ ਕਿਉਂਕਿ ਮੈਂ ਸੁਣੀ ਨਹੀਂ। ਜੇ ਪੁਛੋ ਕਿ ਹਦ ਹੋ ਗਈ, ਪਿਆਰਿਆ ਤੂੰ ਸੁਣੀ ਕਿਉਂ ਨਹੀਂ? ਉੱਤਰ ਮਿਲੇਗਾ ਕਿ ਮਾਫ਼ ਕਰਨਾ ਮੇਰਾ ਮਨ ਕਿਸੇ ਦੂਸਰੇ ਪਾਸੇ ਚੱਲਾ ਗਿਆ ਸੀ।

ਇੱਕ ਦਿਨ ਅਨੰਦਪੁਰ ਸਾਹਿਬ ਸ੍ਰੀ ਗੁਰੂਗੋਬਿੰਦ ਸਿੰਘ ਜੀ ਦਾ ਦੀਵਾਨ ਸਜਿਆ ਹੋਇਆ ਸੀ। ਅਨੇਕਾਂ ਸਿੰਘਾਂ ਨੇ ਗੁਰੂਜੀ ਦੇ ਬਚਨ ਸੁਣ ਕੇ ਬਹੁਤ ਅਨੰਦ ਮਾਣਿਆ। ਜਦੋਂ ਸ਼ਾਮ ਹੋਈ ਤਾਂ ਆਪ ਆਪਣੇ ਅਰਾਮ ਅਸਥਾਨ ਤੇ ਚਲੇ ਗਏ। ਅੱਠ-ਦੱਸ ਸਿੰਘ ਦਿਨ ਰਾਤ, ਹਰ ਸਮੇਂ ਸਤਿਗੁਰੂਜੀ ਦੀ ਅਰਦਲ ਵਿੱਚ ਪਹਿਰੇ ਤੇ ਹਾਜ਼ਰ ਰਹਿੰਦੇ ਸਨ। ਇੱਕ ਰਾਤ ਉਨ੍ਹਾਂ ਨੇ ਸੁਣਿਆ ਕਿ ਲਾਗਲੇ ਪਿੰਡ ਵਿੱਚ ਪੁਤਲੀਆਂ ਦਾ ਤਮਾਸ਼ਾ ਹੋ ਰਿਹਾ ਹੈ। ਕੁਝ ਸਿੰਘ ਸੋਚਣ ਲੱਗੇ ਕਿ ਇਸ ਵੇਲੇ ਗੁਰੂਜੀ ਆਰਾਮ ਕਰ ਰਹੇ ਹਨ, ਚੱਲੋ ਅਸੀਂ ਕੁਝ ਸਮੇਂ ਲਈ ਤਮਾਸ਼ਾ ਵੇਖ ਆਈਏ। ਪਰ ਦੂਸਰੇ ਸਿੰਘ ਕਹਿਣ ਲੱਗੇ ਕਿ ਤੁਸੀਂ ਜਾਣਾ ਹੈ ਤਾਂ ਬੇਸ਼ਕ ਚੱਲੇ ਜਾਵੋ ਪਰ ਅਸੀਂ ਗੁਰੂਜੀ ਦੀ ਆਗਿਆ ਲਈ ਬਿਨ੍ਹਾਂ ਨਹੀਂ ਜਾ ਸਕਦੇ। ਬੋੜੀ ਵਿਚਾਰ ਵਟਾਂਦਰੇ ਤੋਂ ਬਆਦ ਕੁਝ ਸਿੰਘ ਪਹਿਰੇ ਤੋਂ ਗੈਰ ਹਾਜ਼ਰ ਹੋ ਕੇ ਤਮਾਸ਼ਾ ਵੇਖਣ ਚੱਲੇ ਗਏ। ਉਥੇ ਪੁੱਜ ਕੇ ਉਹ ਸਿੰਘ ਭਾਵੇਂ ਅੱਖਾਂ ਨਾਲ ਤਮਾਸ਼ਾ ਵੇਖ ਰਹੇ ਸਨ ਪਰ ਉਨ੍ਹਾਂ ਦੇ ਮਨ ਦਾ ਧਿਆਨ ਸਤਿਗੁਰੂਵੱਲ ਹੀ ਰਿਹਾ ਕਿ ਅਸੀਂ ਗਲਤੀ ਕਰ ਬੈਠੇ ਹਾਂ ਜੋ ਕਿ ਪੁਤਲੀਆਂ ਦੇ ਤਮਾਸੇ ਨੂੰ ਜ਼ਿਆਦਾ ਮਹਾਨਤਾ ਦਿੱਤੀ। ਜੇ ਸਾਡੇ ਪਿਛੋਂ ਗੁਰੂਜੀ ਜਾਗ ਪਏ ਤਾਂ ਕੀ ਮੁੰਹ ਦੇਖਾਵਾਂਗੇ?

ਪਿਛੇ ਦੂਸਰੇ ਪਾਸੇ ਜੋ ਸਿੰਘ ਪਹਿਰੇ ਤੇ ਸਨ, ਉਹ ਸਰੀਰ ਕਰਕੇ ਤਾਂ ਜੁਰੂਰ ਗੁਰੂਹਜ਼ੂਰੀ ਵਿੱਚ ਪਹਿਰਾ ਦੇ ਰਹੇ ਸਨ ਪਰ ਮਨ ਕਰਕੇ ਉਨ੍ਹਾਂ ਦਾ ਧਿਆਨ ਤਮਾਸੇ ਵਿੱਚ ਰਿਹਾ ਕਿ ਜੇ ਅਸੀਂ ਵੀ ਚੱਲੇ ਜਾਂਦੇ ਤਾਂ ਬਹੁਤ ਅਨੰਦ ਅਉਣਾ ਸੀ।

ਜਦੋਂ ਅੰਮ੍ਰਿਤ ਵੇਲੇ ਦਾ ਦਿਵਾਨ ਸਜਿਆ ਤਾਂ ਬਹੁਤ ਸੰਗਤ ਇਕੱਠੀ ਹੋਈ। ਰਾਤ ਦੇ ਪਹਿਰੇ ਦੇਣ ਵਾਲੇ ਸਿੰਘ ਵੀ ਦੀਵਾਨ ਵਿੱਚ ਹਾਜ਼ਰ ਹੋਏ। ਕੀਰਤਨ ਦੀ ਸਮਾਪਤੀ ਤੋਂ ਮਗਰੋਂ ਸਤਿਗੁਰਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ‘ਹਾਜ਼ਰ-ਗੈਰ ਹਾਜ਼ਰ’ ਤੇ ‘ਗੈਰ ਹਾਜ਼ਰ-ਹਾਜ਼ਰ’ ਪਰ ਸੰਗਤ ਦੀ ਸਮਝ ਵਿੱਚ ਕੁਝ ਨਾ ਆਇਆ। ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਨ੍ਹਾਂ ਰਮਜ਼ ਭਰੇ ਬਚਨਾਂ ਨੂੰ ਖੋਲ ਕੇ ਦਸੋ। ਅੰਤਰਜ਼ਾਮੀ ਸਤਿਗੁਰੂਨੇ ਰਾਤ ਵਾਲੇ

ਸਿੰਘਾਂ ਦੀ ਸਾਰੀ ਗੱਲ ਸੁਣਾਈ ਕਿ ਜੋ ਤਮਾਸ਼ਾ ਵੇਖਣ ਗਏ ਸਨ ਉਨ੍ਹਾਂ ਦੀਆਂ ਅੱਖਾਂ ਭਾਵੇਂ ਤਮਾਸ਼ਾ ਵੇਖ ਰਹੀਆਂ ਸਨ ਪਰ ਮਨ ਉਨ੍ਹਾਂ ਸਿੰਘਾਂ ਦਾ ਸਾਡੀ ਹਜ਼ੂਰੀ ਵਿੱਚ ਸੀ। ਦੂਸਰੇ ਪਾਸੇ ਜੋ ਸਿੰਘ ਸਾਡੇ ਸਰੀਰ ਦਾ ਪਹਿਰਾ ਦੇ ਰਹੇ ਸਨ ਉਹ ਸਰੀਰ ਕਰਕੇ ਤਾਂ ਜ਼ਰੂਰ ਸਾਡੀ ਹਾਜ਼ਰੀ ਵਿੱਚ ਸਲ ਪਰ ਉਨ੍ਹਾਂ ਦੇ ਮਨ ਤਮਾਸ਼ੇ ਦੀ ਹਜ਼ੂਰੀ ਭਰ ਰਹੇ ਸਨ। ਉਹ ਭੁੱਲ ਗਏ ਸਨ ਕਿ ਗੁਰੂਦਰ ਵਿੱਚ ‘ਹਾਜ਼ਰੀ’ ਨਾਲੋਂ ਹਜ਼ੂਰੀ ਦੀ ਬਹੁਤ ਜ਼ਿਆਦਾ ਮਹਾਨਤਾ ਹੁੰਦੀ ਹੈ। ਬੱਸ ਜਦ ਕਿਤੇ ਹਾਜ਼ਰੀ ਨਾਲ ਹਜ਼ੂਰੀ ਬਣ ਜਾਵੇ ਤਾਂ ਉਹ ਸੌਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।

ਇਸੇ ਤਰ੍ਹਾਂ ਸ੍ਰੀ ਗੁਰੂਨਾਨਕ ਦੇਵ ਜੀ ਦੀ ਇੱਕ ਬੜੀ ਪਿਆਰੀ ਸਾਖੀ ਹੈ। ਜਦੋਂ ਗੁਰੂਜੀ ਨੇ ਅੱਲ੍ਹਾ, ਰਾਮ ਇੱਕੋਂ ਦਾ ਉਪਦੇਸ਼ ਦੇਣਾ ਅਰੰਭ ਕੀਤਾ ਤਾਂ ਕਾਜ਼ੀ ਤੇ ਨਵਾਬ ਨੇ ਗੁਰੂਜੀ ਨੂੰ ਮਸੀਤ ਵਿੱਚ ਨਮਾਜ਼ ਵਿੱਚ ਹਾਜ਼ਰ ਹੋਣ ਲਈ ਬੇਨਤੀ ਕੀਤੀ। ਆਪ ਨੇ ਉੱਤਰ ਦਿੱਤਾ ਕਿ ਜੇ ਤੁਸੀਂ ਖੁਦਾ ਦੀ ਨਮਾਜ਼ ਅਦਾ ਕਰਨੀ ਹੈ ਤਾਂ ਜ਼ਰੂਰ ਤੁਹਾਡੇ ਨਾਲ ਚਲਾਗੇ। ਸਮੇਂ ਸਿਰ ਆਪ ਮਸੀਤ ਵਿੱਚ ਪੁੱਜ ਗਏ। ਕਾਜ਼ੀ, ਨਵਾਬ ਅਤੇ ਹੋਰ ਸਾਰੇ ਕਲਮਾ ਪੜ੍ਹਦੇ ਰਹੇ ਅਤੇ ਆਪਣੀ ਸਰ੍ਹਾਂ ਰੀਤੀ ਅਨੁਸਾਰ ਉਠਕ-ਬੈਠਕ ਕਰਦੇ ਰਹੇ। ਪਰ ਗੁਰੂਜੀ ਇੱਕ ਪਾਸੇ ਖੜ੍ਹੇ ਮੁਸਕਰਾਉਂਦੇ ਰਹੇ ਤੇ ਨਮਾਜ਼ ਪੜ੍ਹਨ ਵਿੱਚ ਹਾਜ਼ਰ ਨਾ ਹੋਏ। ਨਮਾਜ਼ ਦੀ ਸਮਾਪਤੀ ਉਪਰੰਤ ਕਾਜ਼ੀ ਨੇ ਗੁਰੂਜੀ ਨੂੰ ਸਵਾਲ ਕੀਤਾ ਕਿ ਤੁਸੀਂ ਤਾਂ ਸਾਡੇ ਨਾਲ ਨਮਾਜ਼ ਪੜ੍ਹਨ ਆਏ ਸੀ ਪਰ ਸਾਬ ਨਹੀਂ ਦਿੱਤਾ, ਸਗੋਂ ਸਾਡੇ ਵੱਲ ਵੇਖ ਕੇ ਹੱਸਦੇ ਰਹੇ ਹੋ? ਗੁਰੂਜੀ ਨੇ ਉੱਤਰ ਦਿੱਤਾ ਕਿ ਕਾਜ਼ੀ ਸਾਹਿਬ! ਤੁਸੀਂ ਮੈਨੂੰ ਨਮਾਜ਼ ਵਿੱਚ ਸ਼ਗੀਕ ਹੋਣ ਲਈ ਲਿਆਉਂਦਾ ਸੀ ਨਾ ਕਿ ਘੋੜੀਆਂ-ਵਛੇਰੀਆਂ ਦੀ ਨਮਾਜ਼ ਪੜ੍ਹਨ ਵਾਸਤੇ। ਜਦੋਂ ਤੁਸੀਂ ਆਯਤਾਂ ਅਤੇ ਕਲਮਾਂ ਪੜ੍ਹ ਰਹੇ ਸੀ ਤਾਂ ਤੁਹਾਡਾ ਧਿਆਨ ਘਰ ਨਵੀਂ ਜੰਮੀ ਵਛੇਰੀ ਦੇ ਫਿਕਰ ਵਿੱਚ ਸੀ ਕਿ ਕੋਈ ਗੜਬੜ ਨਾ ਹੋ ਜਾਵੇ। ਕਾਜ਼ੀ ਆਪਣੀ ਗਲਤੀ ਮਹਿਸੂਸ ਕਰਦਾ ਹੋਇਆ ਬੋਲਿਆ ਕਿ ਚੱਲੋ ਜੇ ਮੇਰੀ ਸੁਰਤ ਨਮਾਜ਼ ਵਿੱਚ ਨਹੀਂ ਸੀ ਤਾਂ ਤੁਸੀਂ ਨਵਾਬ ਸਾਹਿਬ ਦੇ ਨਾਲ ਨਮਾਜ਼ ਅਦਾ ਕਰ ਲੈਣੀ ਸੀ। ਗੁਰੂਜੀ ਨੇ ਕਹਿਆ ਕਿ ਨਵਾਬ ਸਾਹਿਬ ਵੀ ਕਿਹੜੇ ਨਮਾਜ਼ ਵਿੱਚ ਹਾਜ਼ਰ ਸਨ। ਉਹ ਤਾਂ ਕਾਬਲ ਵਿੱਚ ਘੋੜਿਆਂ ਦੀ ਖਰੀਦੋ ਫਰੋਤ ਕਰ ਰਹੇ ਸਨ। ਇਹ ਗੁਰੂਜੀ ਦੇ ਬਚਨ ਸੁਣ ਕੇ ਦੋਹਾਂ ਨੇ ਸੱਚ ਨੂੰ ਕਬੂਲ ਕੀਤਾ ਕਿ ਵਾਕਿਆ ਹੀ ਸਾਡੀ ਸੁਰਤ ਨਮਾਜ਼ ਪੜ੍ਹਨ ਸਮੇਂ ਇਥੇ ਹਾਜ਼ਰ ਨਹੀਂ ਸੀ।

ਵੇਖਿਆ ਜਾਵੇ ਤਾਂ ਇਹ ਗੁਰੂਜੀ ਦਾ ਉਪਦੇਸ਼ ਕੇਵਲ ਕਾਜ਼ੀ ਤੇ ਨਵਾਬ ਸਾਹਿਬ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਸਾਰੇ ਸਿੱਖਾਂ ਲਈ ਹੈ। ਧੰਨ ਸ੍ਰੀ ਗੁਰੂਰਾਮਦਾਸ ਜੀ ਦਾ ਫੁਰਮਾਨ ਹੈ ਕਿ ਜੇ ਧਿਆਨ ਬਾਹਰ ਮੁੱਖੀ ਤੇ ਸੁਰਤ ਕਿਤੇ ਬਾਹਰ ਭਟਕ ਰਹੀ ਹੈ ਤਾਂ ਮੂੰਹ ਵਿੱਚੋਂ ਭਾਵੇਂ ਕੋਈ ਨੌ ਵਿਆਕਰਣ, ਛੇ ਸਾਸਤ੍ਰ ਅਤੇ ਹੋਰ ਧਾਰਮਿਕ ਗ੍ਰੰਥ ਰਟੀ ਜਾਵੇ, ਇਸ ਤਰ੍ਹਾਂ ਕੇਵਲ ਉਚਾਰਨ ਨਾਲ ਪ੍ਰਭੂਪ੍ਰਸ਼ਨ ਨਹੀਂ ਹੁੰਦਾ : -

### ਨਵ ਛਿਆ ਖਣ ਬੋਲਹਿ ਮੁਖ ਆਗਰ

ਮੇਰਾ ਹਰਿ ਪ੍ਰਭੂ ਇਵਾਨ ਪਤੀਨੇ ॥ (ਅੰਗ 668)

ਫਿਰ ਪ੍ਰਭੂਕਿਵੇਂ ਪ੍ਰਸ਼ੰਸਨ ਹੁੰਦਾ ਹੈ? ਇਸ ਦਾ ਉੱਤਰ ਗੁਰੂਜੀ ਆਪ ਹੀ ਅਗਲੀ ਪੰਗਤੀ ਵਿੱਚ ਦਿੰਦੇ ਹਨ :-

**ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ**

**ਇਉਂ ਹਰਿ ਪ੍ਰਭੁ ਮੇਰਾ ਭੀਨੇ ॥**

(ਅੰਗ 668)

ਸ੍ਰੀ ਗੁਰੂਅਮਰਦਾਸ ਪਾਤਸ਼ਾਹ ਜੀ ਵੀ ਸਮਝਾਉਂਦੇ ਹਨ ਕਿ ਗੁਰੂਦੀ ਪ੍ਰਸੰਸਤਾ ਸਰੀਰ ਕਰਕੇ ਗੁਰੂਨੇਨੜੇ ਦਾ ਦੂਰ ਬੈਠਣ ਨਾਲ ਪ੍ਰਾਪਤ ਨਹੀਂ ਹੁੰਦੀ ਸਗੋਂ ਨੇੜਤਾ ਮਨ ਦੀ ਗੁਰੂਹਜੂਗੀ ਉਪਰ ਨਿਰਭਰ ਹੈ। ਗੁਰੂਸਾਹਿਬ ਦਾ ਛੁਰਮਾਨ ਹੈ:-

**ਗੁਰ ਸਭਾ ਏਵਨ ਪਾਈਐ ਨਾ ਨੇੜੈ ਨਾ ਦੂਰਿ ॥**

**ਨਾਨਕ ਸਤਿਗੁਰ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥** (ਅੰਗ 84)

ਇਸ ਲਈ ਗੁਰੂਜੀ ਦਾ ਇਹ ਉਪਦੇਸ਼ ਆਪਣੇ ਹਿਰਦੇ ਵਿੱਚ ਪਕਾ ਵਸਾਈਏ ਕਿ ਜਦ ਵੀ ਗੁਰੂਦੀ ਹਜੂਗੀ ਵਿੱਚ ਜਾਈਏ ਉਥੇ ਸਰੀਰ ਦੀ ਹਾਜ਼ਰੀ ਦੇ ਨਾਲ ਮਨ ਨੂੰ ਵੀ ਗੁਰੂਹਜੂਗੀ ਵਿੱਚ ਰੱਖ ਕੇ ਗੁਰੂਦੀ ਖੁਸ਼ੀ ਪ੍ਰਾਪਤ ਕਰੀਏ। ਸਿਮਰਨ ਕਰਨ, ਬਾਣੀ ਪੜ੍ਹਨ ਤੇ ਕੀਰਤਨ ਕਰਨ ਤੇ ਸੁਣਨ ਸਮੇਂ ਸਾਵਧਾਨ ਇਕਾਗਰ ਚਿਤ ਹੋ ਕੇ ਹਾਜ਼ਰੀ ਤੇ ਹਜੂਗੀ ਦੋਵਾਂ ਦਾ ਖਿਆਲ ਰੱਖਦੇ ਹੋਏ ਪੂਰਨ ਲਾਭ ਪ੍ਰਾਪਤ ਕਰੀਏ।



### **ਸਚ ਕੀ ਬਾਣੀ ਨਾਨਕੁ ਆਖੈ**

ਗੁਰਬਾਣੀ ਦੀ ਉਪਦੇਸ਼ ਹੈ ਕਿ ਸਦਾ ਸੱਚ ਬੋਲੋ ਤੇ ਸੱਚ ਨੂੰ ਸਦਾ ਆਪਣੇ ਜੀਵਨ ਦੀ ਹਰ ਵਰਤੋਂ ਵਿੱਚ ਧਾਰਨਾ ਕਰੋ। ਹੋਰ ਇਹ ਵੀ ਯਾਦ ਰਖੋ ਕਿ ਸੱਚ ਬੋਲਣ ਨਾਲ ਸਾਡੇ ਅੰਦਰ ਬਲ ਭਰਦਾ ਹੈ। ਬਲੀ ਪੁਰਸ਼, ਹੀ ਸਤਿਵਾਦੀ ਹੋ ਸਕਦਾ ਹੈ:-

**ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥**

**ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥** (ਅੰਗ 140)

ਸੱਚ ਨਾਲ ਇੱਕ ਮਿਕ ਹੋਣ ਤੋਂ ਭਾਵ ਹੈ ਸੱਚਿਆਰ ਬਣ ਜਾਣਾ ਤੇ ਸੱਚਿਆਰ ਤੋਂ ਭਾਵ ਹੈ ਕਿ ਸਾਡੇ ਬੋਲਾਂ, ਵੇਖਣ ਤੇ ਕਿਰਦਾਰ ਵਿੱਚ ਸੱਚ ਹੋਵੇ। ਸੱਚ ਦੇ ਮਾਰਗ ਤੇ ਚੱਲਣਾ ਕੋਈ ਸੌਖਾ ਕੰਮ ਨਹੀਂ। ਕੋਈ ਵਿਰਲਾ ਸੂਰਮਾ ਹੀ ਹੈ ਜੋ ਇਸ ਝੂਠੇ ਸੰਸਾਰ ਵਿੱਚ ਸੱਚ ਦਾ ਧਾਰਨੀ ਬਣਦਾ ਹੈ। ਇਹ ਵੀ ਸੱਚ ਹੈ ਮਹਾਂਪੁਰਸ਼ ਆਪ ਸੱਚ ਦੇ ਗੁਣ ਗਾਊਂਦੇ ਹੋਏ ਹੋਰਨਾਂ ਨੂੰ ਸੱਚ ਨਾਲ ਜੋੜਨ ਦਾ ਯਤਨ ਕਰਦੇ ਰਹਿੰਦੇ ਹਨ।

ਪਰਮਾਤਮਾ ਦਾ ਨਾਮ ਸੱਚ ਹੈ। ਉਹ ਗੁਣੀ ਨਿਧਾਨ ਹੈ ਤੇ ਸਭ ਗੁਣਾਂ ਦਾ ਖਜ਼ਾਨਾ ਹੈ ਤੇ ਉੱਚੀਆਂ ਕਦਰਾਂ ਕੀਮਤਾਂ ਦਾ ਮਾਲਕ ਹੈ। ਉਹ ਗੁਣਾਂ ਦਾ ਖਜ਼ਾਨਾ ਹੈ। ਉਸਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਵੀ, ਖੁਦ ਆਪ ਉੱਚੇ, ਸੁੱਚੇ ਤੇ ਸੱਚੇ ਗੁਣਾਂ ਦੇ ਮਾਲਕ ਬਣ ਜਾਂਦੇ ਹਨ।

ਮੁਸ਼ਕਲ ਇਹ ਹੈ ਕਿ ਸੱਚ ਸੱਤ ਸਾਡੇ ਜੀਵਨ ਦਾ ਆਧਾਰ ਤਾਂ ਬਣਦਾ ਨਹੀਂ ਪਰ ਗੱਲਾਂ ਅਸੀਂ ਐਵੇਂ ਕਰਦੇ ਹਾਂ ਜਿਵੇਂ ਸੱਚਿਆਰ ਤੱਕ ਪੁੱਜ ਗਏ ਹਾਂ। ਸੱਚੀ ਰੂਪੀ ਪਰਮਾਤਮਾ ਨੂੰ ਕੂੜ, ਧੋਖੇ ਜਾਂ ਪਾਖੰਡ ਤੇ ਫਰੇਬ ਨਾਲ ਪ੍ਰਾਪਤ ਨਹੀਂ ਹੋ ਸਕਦਾ। ਅਕਾਲ ਪੁਰਖ ਨੂੰ ਸਤਿ ਤੇ ਸਦੀਵੀ ਹੋਂਦ ਵਾਲਾ ਮੰਨਿਆ ਗਿਆ ਹੈ।

ਜਦੋਂ ਜਗਤ ਹੋਂਦ ਵਿਚ ਨਹੀਂ ਆਇਆ ਸੀ, ਪਰਮਾਤਮਾ ਉਸ ਸਮੇਂ ਵੀ ਮੌਜੂਦ ਸੀ, ਅੱਜ ਵੀ ਸੱਚ ਹੈ ਤੇ ਆਉਂਣ ਵਾਲੇ ਸਮੇਂ ਵਿੱਚ ਵੀ ਸੱਚ ਹੀ ਰਹੇਗਾ। ਜਿਵੇਂ ਜਪੁ ਜੀ ਸਾਹਿਬ ਵਿਚ ਅਸੀਂ ਰੋਜ਼ ਪੜ੍ਹਦੇ ਹਾਂ:-

**ਆਦਿ ਸਚੁ, ਜੁ ਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥**

ਗੁਰਬਾਣੀ ਵਿਚ ਸੱਚੇ ਪ੍ਰਭੂ ਨੂੰ ਮਿਲਣ ਲਈ ਸੱਚ ਨੂੰ ਜੀਵਨ ਵਿਚ ਧਾਰਨ ਕਰਨ ਤੇ ਜੋਰ ਦਿੱਤਾ ਗਿਆ ਹੈ।

ਦੂਸਰੇ ਪਾਸੇ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ। ਝੂਠ ਨੂੰ ਸੱਚ ਦੇ ਕਪੜੇ ਪੁਆ ਕੇ ਚਲਾਉਂਣਾ ਪੈਂਦਾ ਹੈ।

ਜਿਵੇਂ ਆਸਾ ਦੀ ਵਾਰ ਵਿੱਚ ਸ੍ਰੀ ਗੁਰੂਨਾਨਕ ਦੇਵ ਜੀ ਫੁਰਮਾਨ ਕਰਦੇ ਹਨ :-

**ਮੁਖਿਝੂਠ ਬਿਛੂਖਨ ਸਾਰੰ ॥ ਤੈਪਾਲ ਤਿਹਾਲ ਬਿਚਾਰੰ ॥**

ਵੇਖੋ! ਚਲਾਕ ਪੰਡਤ ਕਿਵੇਂ ਝੂਠ ਬੋਲਦਾ ਹੈ ਪਰ ਉਸ ਝੂਠ ਨੂੰ ਬੜੇ ਸੁੰਦਰ ਗਹਿਣੇ ਪਵਾਕੇ ਤੇ ਸੋਹਣਾ ਕਰਕੇ ਪੇਸ਼ ਕਰਦਾ ਹੈ। ਗੱਲ ਵੀ ਠੀਕ ਹੈ ਕਿਉਂਕਿ ਕਿਸੇ ਵੀ ਝੂਠੀ ਗੱਲ ਨੂੰ ਕਹਿਣ ਸਮੇਂ, ਸਾਨੂੰ ਬਾਰ ਬਾਰ ਜੋਰ ਦੇਣਾ ਪੈਂਦਾ ਹੈ ਕਿ ਅਸੀਂ ਸੱਚ ਬੋਲ ਰਹੇ ਹਾਂ, ਤਦੇ ਹੀ ਕੋਈ ਵਿਸ਼ਵਾਸ ਕਰੇਗਾ। ਬੰਦੇ ਦੀ ਫਿਤਰਤ ਹੈ ਛੋਟੀਆਂ ਛੋਟੀਆਂ ਗੱਲਾਂ ਲਈ, ਝੂਠ ਬੋਲਦਾ ਰਹਿੰਦਾ ਹੈ। ਆਮ ਵੇਖਦੇ ਹਾਂ ਕਿ ਹਰ ਕਰਮ, ਜੋ ਪੂਰੇ ਮਨ ਨਾਲ ਕੀਤਾ ਜਾਵੇ, ਉਸ ਦੇ ਸੰਸਕਾਰ ਬਣਦੇ ਹਨ ਤੇ ਸੰਸਕਾਰਾਂ ਦੇ ਇਕੱਠ ਤੋਂ ਸੁਭਾਓ ਬਣਦਾ ਹੈ। ਇਸ ਲਈ ਜੇ ਅਸੀਂ ਲਗਾਤਾਰ ਝੂਠ ਬੋਲਦੇ ਹਰੇ ਤਾਂ ਸਾਡੇ ਝੂਠੇ ਸੰਸਕਾਰ ਬਣਦੇ ਬਣਦੇ ਇੱਕ ਦਿਨ ਸਾਡਾ ਪੱਕਾ ਸੁਭਾਓ ਬਣ ਜਾਵੇਗਾ ਤੇ ਅਸੀਂ ਝੂਠ ਬੋਲਣ ਦੇ ਮਾਹਿਰ ਤੇ ਆਦੀ ਹੋ ਜਾਵਾਂਗੇ।

ਕਵੀ ਵਾਰ ਕਿਸੇ ਨੇਕ ਕੰਮ ਨੂੰ ਜੇ ਥੋੜ੍ਹਾ ਝੂਠ ਬੋਲਕੇ, ਪੂਰਾ ਕਰ ਦਿੱਤਾ ਜਾਵੇ ਤਾਂ ਕੋਈ ਬੁਰੀ ਗੱਲ ਨਹੀਂ। ਪਰ ਕਿਸੇ ਕਿਸਮ ਦੇ ਦਬਾਉ ਥੱਲੇ ਆ ਕੇ, ਜਾਂ ਕਿਸੇ ਮਜ਼ਬੂਰੀ ਕਾਰਨ ਜਾਂ ਆਪਣੇ ਕਿਸੇ ਨਿੱਜੀ ਲਾਭ ਲਈ ਝੂਠ ਹਰਗਿਜ਼ ਨਹੀਂ ਬੋਲਣਾ ਚਾਹੀਦਾ। ਫਰਜ਼ ਕਰੋਮ ਇੱਕ ਅਬਲਾ ਇਸਤਰੀ ਆ ਰਹੀ ਹੈ ਤੇ ਸਾਡੇ ਪਾਸ ਆ ਕੇ ਕਹਿੰਦੀ ਹੈ ਕਿ ਉਸ ਦੇ ਪਿਛੇ ਬਦਮਾਸ਼ ਲੱਗੇ ਹੋਏ ਹਨ, ਮੇਰੀ ਸਹਾਇਤਾ ਕਰੋ। ਅਸੀਂ ਸਿਆਣਪ ਨਾਲ ਉਸ ਇਸਤਰੀ ਨੂੰ ਇੱਕ ਪਾਸੇ ਲੁਕਾ ਕੇ, ਬਦਮਾਸ਼ਾਂ ਨੂੰ ਥੋੜਾ ਝੂਠ ਬੋਲ ਕੇ ਕਿ ਉਹ ਅੱਗੇ ਚੱਲੀ ਗਈ ਹੈ, ਉਸ ਦੀ ਪਤ ਬਚਾ ਲੈਂਦੇ ਹਾਂ। ਐਸੇ ਝੂਠ ਤੋਂ ਹਜ਼ਾਰਾਂ ਸੱਚ ਕੁਰਬਾਨ ਕੀਤੇ ਜਾ ਸਕਦੇ ਹਨ।

ਹੋਰ ਸੱਚ ਜੇਕਰ ਸਮੇਂ ਸਿਰ ਨਾ ਬੋਲਿਆ ਜਾਵੇ ਤਾਂ ਝੂਠ ਨਾਲੋਂ ਵੀ ਭੈੜਾ ਹੈ। ਸ੍ਰੀ ਗੁਰੂਨਾਨਕ ਦੇਵ ਜੀ ਦੇ ਦਾ ਫੁਰਮਾਨ ਹੈ :-

**ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ ( 723)**

ਗੁਰੂਜੀ ਨੇ ਨਿਧਕ ਹੋ ਕੇ ਬਾਬਰ ਦੇ ਮੂੰਹ ਤੇ ਕਿਹਾ ਸੀ ਕਿ ਤੂੰ ਬਾਬਰ ਨਹੀਂ ਸਗੋਂ ਜਾਬਰ ਹੈ। ਫੁੱਲ ਨੂੰ ਫੁੱਲ ਤਾਂ ਸਾਰੇ ਕਹਿ ਦਿੰਦੇ ਹਨ ਪਰ ਕੰਡੇ ਨੂੰ ਕੰਡਾ ਕਹਿਣ ਲਈ ਹਿੰਮਤ ਹੋਣੀ ਚਾਹਿਦੀ ਹੈ ਕਿਉਂਕਿ ਉਸ ਤੋਂ ਆਪਣਾ ਦਾਮਨ ਫਟਣ ਦਾ ਡਰ ਹੈ। ਅਸੀਂ ਸੱਚ ਬੋਲ ਕੇ ਕਿਸੇ ਦੇ ਅਵਗੁਣ ਦੱਸਾਂਗੇ ਤਾਂ ਉਹ ਲਾਜ਼ਮੀ ਸਾਡਾ ਵੈਰੀ ਬਣ ਜਾਵੇਗਾ। ਇਸ ਲਈ ਬਹੁਤੇ ਲੋਕ ਸੱਚ ਬੋਲਣ ਦੀ ਹਿੰਮਤ ਨਹੀਂ ਕਰਦੇ।

ਇਤਿਹਾਸ ਵਿੱਚ ਭੂਮੀਏ ਬਾਰੇ ਬਹੁਤ ਪਿਆਰੀ ਸਾਖੀ ਹੈ ਕਿ ਕਿਵੇਂ ਸ੍ਰੀ ਗੁਰੂਨਾਨਕ ਦੇਵ ਜੀ ਨੇ ਇੱਕ ਭਟਕੇ ਹੋਏ, ਮੰਨੇ ਪਰਮਨੇ ਡਾਕੂਤੇ ਚੋਰ ਤੋਂ ਸੱਚ ਬੋਲਣ ਦਾ ਬਚਨ ਲੈ ਕੇ, ਉਸ ਨੂੰ ਸਿੱਧੇ ਰਾਹ ਪਾਇਆ।

ਜਗਤ ਗੁਰੂਸ੍ਰੀ ਗੁਰੂਨਾਨਕ ਦੇਵ ਜੀ, ਜਗਤ ਜਲੰਦੇ ਨੂੰ ਤਾਰਨ ਲਈ, ਆਪਣਾ ਘਰ ਬਾਰ ਛੱਡਕੇ ਥਾਂ-ਥਾਂ ਭੁਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ, ਢਾਕੇ ਦੇ ਇਲਾਕੇ ਦੇ ਇੱਕ ਪਿੰਡ ਪੁੱਜੇ। ਇਥੇ ਇੱਕ ‘ਭੂਮੀਆਂ’ ਨਾਮ ਦਾ ਆਦਮੀ ਰਹਿੰਦਾ ਸੀ। ਭਾਵੇਂ ਉਹ ਜ਼ਿੰਮੀਦਾਰ ਸੀ ਪਰ ਡਾਕੇ ਮਾਰਨੇ ਤੇ ਚੋਰੀਆਂ ਕਰਨੀਆਂ ਇਸ ਦਾ ਪਿਤਾ ਪੁਰਖੀ ਕਿੱਤਾ ਸੀ। ਪਰ ਇੱਕ ਸਿਫਤ ਜ਼ਰੂਰ ਸੀ ਕਿ ਦਿਨ ਰਾਤ ਇਸ ਦੇ ਘਰ ਖੁਲ੍ਹੇ ਲੰਗਰ ਚੱਲਦੇ ਸਨ ਤੇ ਸਦਾ ਸਾਂਪੁਸ਼ੰਤਾਂ ਤੇ ਹੋਰ ਲੋੜਵੰਦਾਂ ਦੀ ਭੀੜ ਲੱਗੀ ਰਹਿੰਦੀ ਸੀ। ਇਸ ਭੁਲੇ ਹੋਏ ਜੀਵ ਨੂੰ ਇਹ ਗਲਤ ਫਾਹਿਮੀ ਪਈ ਹੋਈ ਸੀ ਕਿ ਕਿਉਂਕਿ ਮੈਂ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਤੇ ਹੋਰ ਪੁੰਨ ਦਾਨ ਕਰਦਾ ਰਹਿੰਦਾ ਹਾਂ, ਇਸ ਲਈ ਮੇਰੇ ਪਾਪ, ਆਪੇ ਬਖਸ਼ੇ ਜਾਂਦੇ ਹਨ। ਹੋਰ, ਜੇ ਮੈਂ ਗਲਤ ਕੰਮ ਕਰਦਾ ਵੀ ਹਾਂ ਤਾਂ ਆਪਣੇ ਲਈ ਨਹੀਂ ਸਗੋਂ ਦੂਸਰਿਆਂ ਦੀ ਭਲਾਈ ਲਈ ਹੀ ਕਰਦਾ ਹਾਂ। ਇਸ ਲਈ ਉਹ ਆਪਣੇ ਆਪ ਨੂੰ ਪੁੰਨੀ ਤੇ ਪਰ-ਸੁਆਰਥੀ ਸਮਝਦਾ ਰਹਿੰਦਾ ਸੀ।

ਸ੍ਰੀ ਗੁਰੂਨਾਨਕ ਦੇਵ ਜੀ ਨੇ ਇਸ ਕੁਰਾਹੇ ਪਏ ਹੋਏ ਜੀਵ ਬਾਰੇ ਸੁਣਿਆ ਤੇ ਆਪ ਆਪਣੇ ਸਾਖੀ ਮਰਦਾਨੇ ਨਾਲ ਉਸ ਦੇ ਘਰ ਆ ਆਸਣ ਲਗਾਇਆ। ਜਦੋਂ ਭੂਮੀਆ ਨੂੰ ਖਬਰ ਮਿਲੀ ਤਾਂ ਉਹ ਸਤਿਕਾਰ ਕਰਨ ਲਈ ਆਪਣੇ ਸਾਰੇ ਕੰਮ, ਵਿਚੇ ਛੱਡ ਕੇ ਭੱਜਿਆ ਹੋਇਆ ਆਇਆ। ਦਰਸ਼ਨ ਕਰਦੇ ਸਾਰ ਅੰਦਰ ਠੰਡ ਪਈ ਤੇ ਦਿਲ ਵਿਚ ਸੋਚਣ ਲੱਗਾ ਕਿ ਧੰਨ ਭਾਗ ਅੱਜ ਐਸੇ ਮਹਾਂਪੁਰਖਾਂ ਦੇ ਦਰਸ਼ਨ ਨਸੀਬ ਹੋਏ ਹਨ। ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਭੋਜਨ ਤਿਆਰ ਹੈ, ਆਪ ਪਹਿਲਾਂ ਛਕੋ ਤੇ ਫਿਰ ਆਰਾਮ ਕਰੋ। ਸਤਿਗੁਰਾਂ ਨੇ ਆਖਿਆਂ ਜ਼ਰੂਰ, ਪਰ ਪਹਿਲਾਂ ਇਹ ਦੱਸ ਕਿ ਤੂੰ ਕਿਰਤ ਕੀ ਕਰਦਾ ਹੈ। ਇਹ ਸੁਣ ਕੇ ਭੂਮੀਆਂ ਅੰਦਰੋਂ ਕੰਬ ਉਠਿਆ ਤੇ ਸੋਚਣ ਲੱਗਾ ਕਿ ਜੇ ਦੱਸਿਆ ਕਿ ਡਾਕੇ ਮਾਰਦਾ ਤੇ ਚੋਰੀਆਂ ਕਰਦਾ ਹਾਂ ਤਾਂ ਸਰਮਿੰਦਰੀ ਵਾਲੀ ਗੱਲ ਹੈ ਤੇ ਜੇ ਝੂਠ ਬੋਲਦਾ ਹਾਂ ਤਾਂ ਇਹ ਪੁੱਜੇ ਹੋਏ ਮਹਾਤਮਾ ਜਾਪਦੇ ਹਨ, ਸੱਚ ਵੇਖ ਲੈਂਣਗੇ। ਇਧੱਰ ਇਸ ਦੇ ਮਨ ਵਿਚ ਇਹ ਸੋਚਾਂ ਚੱਲ ਰਹੀਆਂ ਸਨ, ਉੱਧਰ ਗੁਰੂਜੀ, ਇਸ ਦੇ ਚਿਹਰੇ ਵੱਲ ਪਵਿੱਤਰ ਨਜ਼ਰ ਨਾਲ ਵੇਖ ਰਹੇ ਸਨ। ਇਸ ਤੱਕਣੀ ਨਾਲ ਭੂਮੀਏ ਦੇ ਅੰਦਰ ਦੇ ਪਾਪ ਕੰਬ ਗਏ। ਇਸ ਦੁਚਿਤੀ ਵਿੱਚ ਜੋ ਅੰਦਰ ਰੇੜਕਾ ਪਿਆ, ਉਸ ਨਾਲ ਸੱਚ ਮੱਖਣ ਵਾਂਗ ਤਰ ਕੇ ਉੱਪਰ ਆ ਗਿਆ ਤੇ ਉਸ ਦੇ ਮੂੰਹੋਂ ਸੱਚ ਆਪਣੇ ਆਪ ਬੋਲਿਆ ਗਿਆ। ਉਹ ਬੋਲ ਉਠਿਆ ਕਿ ਮੇਰੇ ਦਾਤਾ! ਮਾਫ ਕਰਨਾ, ਮੇਰੀ ਕਿਰਤ ਚੰਗੀ ਨਹੀਂ। ਭਾਵੇਂ ਮੈਨੂੰ ਸੱਚ ਬੋਲਣ ਤੋਂ ਡਰ ਲੱਗਦਾ ਹੈ ਪਰ ਸੱਚ ਇਹੋ ਹੀ ਹੈ ਕਿ ਮੈਂ ਦਿਨੇ ਡਾਕੇ ਮਾਰਦਾ ਹਾਂ ਤੇ ਰਾਤ ਨੂੰ ਚੋਰੀਆਂ ਕਰਦਾ ਹਾਂ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿੰਨੀ ਵੀ ਮਾਇਆ ਆਉਂਦੀ ਹੈ ਉਹ ਸਾਰੀ ਦੀ ਸਾਰੀ ਭਲੇ ਕੰਮਾਂ ਵਿਚ ਲਾਉਂਦਾ ਹਾਂ ਤੇ ਹਰ ਸਮੇਂ ਲੰਗਰ ਜਾਰੀ ਰਹਿੰਦਾ ਹੈ।

ਗੁਰੂਜੀ ਉਸ ਦੇ ਸੱਚ ਬੋਲਣ ਤੇ ਖੁੱਸ਼ ਹੋਏ। ਇਹ ਵੇਖ ਕੇ ਭੂਮੀਏ ਦੀ ਵੀ ਕੁਝ ਹਿੰਮਤ ਵਧੀ ਤੇ ਬੇਨਤੀ ਕੀਤੀ ਕਿ ਚੱਲੋ ਹੁਣ ਭੋਜਨ ਕਰੋ। ਗੁਰੂਜੀ ਕਹਿਣ ਲੱਗੇ ਕਿ ਭੂਮੀਆ ਜਦ ਤੂੰ ਆਪਣੀ ਕਮਾਈ ਨੂੰ ਆਪ ਹੀ ਮਾੜੀ ਦੱਸ ਰਿਹਾ ਹੈ ਤਾਂ ਤੇ ਤੇਰਾ ਭੋਜਨ ਫਕੀਰਾਂ ਦੇ ਖਾਣ ਦੇ ਕਾਬਲ ਨਾ ਹੋਇਆ। ਭੂਮੀਏ ਨੇ ਕਿਹਾ ਕਿ ਮੇਰੇ ਦਾਤਾ ਜਦ ਮੈਂ ਸਭ ਕੁਝ ਭਲੇ ਅਰਥ ਲੱਗਾ ਰਿਹਾ ਹਾਂ, ਕੀ ਤਾਂ ਵੀ ਮੇਰੀ ਕਮਾਈ ਵਿੱਚ ਦੋਸ਼ ਹੈ? ਗੁਰੂਜੀ ਨੇ ਸਮਝਾਇਆ ਕਿ ਜੋ ਤੂੰ ਲੋਕਾਂ ਨੂੰ ਮਾਰ ਕੁਟ ਤੇ ਦੁੱਖੀ ਕਰਕੇ ਧਨ ਪਦਾਰਥ ਇੱਕਠਾ ਕਰਦਾ ਹੈਂ ਤਾਂ ਉਸ ਨਾਲ ਤੇਰੇ ਕੀਤੇ ਪੁੰਨ, ਪੁੰਨ ਨਹੀਂ ਕਹੇ ਜਾ ਸਕਦੇ।

ਇਹ ਸੁਣ ਕੇ ਭੂਮੀਆ ਜਿਵੇਂ ਨੀਂਦ ਤੋਂ ਜਾਗਿਆ ਹੁੰਦਾ ਹੈ ਤੇ ਸਤਿਗੁਰਾਂ ਦੇ ਚਰਨੀ ਢਹਿ ਪਿਆ। ਗੁਰੂਜੀ ਨੇ ਦਿਲਾਸਾ ਦਿੱਤਾ ਤੇ ਕਿਹਾ ਕਿ ਭੂਮੀਏ, ਪਹਿਲਾਂ ਇਹ ਆਪਣੀ ਮਾੜੀ ਕਿਰਤ ਕਰਨੀ ਛੱਡ ਦੇ ਧਰਮ ਦੀ ਕਿਰਤ ਕਰ ਤਾਂ ਹੀ ਤੇਰਾ ਭਲਾ ਹੋਵੇਗਾ। ਚੌਰ ਨੇ ਜੋ ਕੰਮ ਕੀਤਾ ਹੋਵੇ ਉਹ ਚੰਗਾ ਨਹੀਂ ਹੋ ਸਕਦਾ। ਇਸ ਲਈ ਉਸ ਦੀ ਕੋਈ ਵੀ ਹਮਾਇਤ ਨਹੀਂ ਕਰਦਾ। ਯਾਦ ਰੱਖ ‘ਰਤੁ ਨਾਲ ਲਿਬੜਿਆ ਧਨ’ ਅਸੀਸਾਂ ਨਾਲ ‘ਧਰਮ ਧਨ’ ਨਹੀਂ ਬਣ ਸਕਦਾ। ਜਿਨ੍ਹਾਂ ਨੂੰ ਤੂੰ ਲੁਟਿਆ ਹੈ, ਤੰਗ ਕੀਤਾ ਹੈ, ਉਨ੍ਹਾਂ ਦੁਖੀਆਂ ਦੀਆਂ ਬਦਾਸੀਸਾਂ ਤੈਨੂੰ ਸਹਿਣੀਆਂ ਪੈਣੀਆਂ ਹਨ, ਨਾ ਕਿ ਜੋ ਤੇਰੇ ਘਰੋਂ ਖਾ ਗਏ। ਹੋਰ, ਜਦ ਇੱਕ ਦਿਨ ਫੜਿਆ ਗਿਆ ਤਾਂ ਸੂਲੀ ਤੈਨੂੰ ਚੜ੍ਹਨਾ ਪਵੇਗਾ, ਕਿਸੇ ਦੂਸਰੇ ਤੇ ਤੈਨੂੰ ਛੁਡਾਉਣ ਨਹੀਂ ਆਉਣਾ। ਹਾਂ, ਤੇਰੀ ਨੀਯਤ ਵਿਚ ਜੋ ਥੋੜਾ ਨੇਕੀ ਦਾ ਖਿਆਲ ਹੈ, ਉਸ ਦੇ ਸਦਕੇ ਤੂੰ ਸੱਚ ਬੋਲ ਸਕਿਆ ਹੈਂ ਤੇ ਮਿਹਰ ਦਾ ਪਾਤਰ ਬਣ ਸਕਦਾ ਹੈਂ ਪਰ ਜੇ ਤੂੰ ਅਗੇ ਲਈ ਇਸ ਕਿੱਤੇ ਤੋਂ ਤੋਬਾ ਕਰੇਂ ਤੇ ਧਰਮ ਦੀ ਸੱਚੀ ਸੁੱਚੀ ਕਿਰਤ ਕਰੋ।

ਭੂਮੀਆ ਸੋਚੀ ਪੈ ਗਿਆ ਤੇ ਕਹਿਣ ਲੱਗਾ ਕਿ ਮੈਂ ਆਪ ਦੇ ਅੱਗੇ ਝੂਠ ਨਹੀਂ ਬੋਲ ਸਕਦਾ। ਪਹਿਲਾਂ ਤਾਂ ਮੈਂ ਸੋਚਦਾ ਸੀ ਕਿ ਤੁਸੀਂ ਮੇਰੇ ਸੱਚ ਬੋਲਣ ਉਤੇ ਗੁੱਸੇ ਹੋਵੋਗੇ ਪਰ ਐਸਾ ਨਹੀਂ ਹੈ। ਤੁਸੀਂ ਮੇਰੇ ਪੁੰਨਾ ਤੇ ਤਾਂ ਨਹੀਂ ਗੀਝੇ ਸਗੋਂ ਇੱਕ ਨਿਕੇ ਜਿਹੇ ਸੱਚ ਤੇ ਗੀਝੇ ਹੋ। ਮੈਨੂੰ ਲੱਗਦਾ ਹੈ ਕਿ ਇਹ ਧੰਦਾ ਕਰਦਿਆਂ ਮੇਰਾ ਸੁਭਾਉ ਪੱਕ ਗਿਆ ਹੈ ਤੇ ਹੁਣ ਜੇ ਮੈਂ ਯਤਨ ਵੀ ਕਰਾਂ ਇਹ ਕਿੱਤਾ ਮੇਰੇ ਪਾਸੋਂ ਛੁਟਣਾ ਨਹੀਂ। ਮੇਰੇ ਪਿਉ ਤੇ ਦਾਦਾ ਇਹੋ ਕੁਝ ਕਰਦੇ ਰਹੇ ਸਨ ਤੇ ਮੈਂ ਵੀ ਬਚਪਨ ਤੋਂ ਇਹੋ ਹੀ ਕਰਦਾ ਆ ਰਿਹਾ ਹਾਂ।

ਗੁਰੂਜੀ ਪੂਰੇ ਵੈਦ ਸਨ। ਉਹ ਜਾਣਦੇ ਸਨ ਕਿ ਭੂਮੀਏ ਨੇ ਇਹ ਸਭ ਬਿਲਕੁਲ ਸੱਚ ਕਿਹਾ ਹੈ ਕਿ ਪੀੜ੍ਹੀ ਦਰ ਪੀੜ੍ਹੀਆਂ ਦਾ ਕਿੱਤਾ ਤੇ ਉਮਰਾਂ ਦਾ ਪੱਕਾ ਹੋਇਆ ਸੁਭਾਉ ਕੇਵਲ ਨਿਰੀਆਂ ਗੱਲਾਂ ਨਾਲ ਨਹੀਂ ਛੁਟ ਸਕਦਾ। ਗੁਰੂਜੀ ਕਹਿਣ ਲੱਗੇ ਕਿ ਚੱਲੋ ਕੋਈ ਗੱਲ ਨਹੀਂ ਪਰ ਜੇ ਤੂੰ ਸਾਡੇ ਤਿੰਨ ਬਚਨ ਮਨ ਕੇ ਚਲੇਗਾਂ ਤਾਂ ਤੇਰੇ ਸਾਰੇ ਪਿਛਲੇ ਕਰਮ ਆਪੇ ਸ਼੍ਵਾਸ ਹੋ ਜਾਵੇਗਾ। ਪਹਿਲਾਂ ਬਚਨ ਹੈ ਕਿ ਸੁਣ ਕੇ ਸਦਾ ਸੱਚ ਧਾਰਨ ਕਰਨਾ ਹੈ, ਤੇ ਸਦਾ ਸੱਚ ਬੋਲਣਾ ਹੈ। ਅੰਦਰੋਂ ਸੱਚੇ ਰਹਿਣਾ ਹੈ ਤੇ ਸੱਚਾ ਨਾਮ ਜਪੀ ਜਾਣਾ ਹੈ। ਸੱਚ ਬੋਲ ਕੇ ਭਾਵੇਂ ਮੁਸੀਬਤਾਂ ਆਉਣ ਜਾਂ ਸੱਚ ਸੁਣਕੇ ਕੌੜਾ ਲੱਗੇ ਪਰ ਫਿਰ ਵੀ ਉਸ ਨਾਲ ਪਿਆਰ ਕਰਨਾ ਹੈ। ਦੂਸਰਾ ਬਚਨ ਹੈ ਕਿ ਗਰੀਬ ਮਾਰ ਨਹੀਂ ਕਰਨੀ ਤੇ ਸਭ ਉਪਰ ਦਯਾ ਕਰਨੀ ਹੈ ਅਤੇ ਆਖਰੀ ਬਚਨ ਕਿ ਕਿਸੇ ਦਾ ਲੂਣ ਖਾ ਕੇ ਬੁਰਾ ਨਹੀਂ ਕਰਨਾ।

ਭੂਮੀਏ ਨੇ ਉੱਤਰ ਦਿੱਤਾ ਕਿ ਮੈਂ ਇਨ੍ਹਾਂ ਤਿੰਨਾਂ ਬਚਨਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਤੇ ਆਪਣੇ ਜੀਵਨ ਵਿੱਚ ਸਦਾ ਇਨ੍ਹਾਂ ਉੱਪਰ ਅਮਲ ਕਰਨ ਦਾ ਪੂਰਾ ਯਤਨ ਕਰਾਂਗਾ। ਜਿਵੇਂ ਮੀਂਹ ਪਵੇ ਤਾਂ ਛਪੜ ਤੇ ਝੀਲਾਂ ਤਾਜੇ ਹੋ ਜਾਂਦੇ ਹਨ, ਜਾਂ ਜਿਵੇਂ ਹਨੇਰੇ ਘਰ ਵਿੱਚ ਦੀਵਾ ਜਗਾ ਜਾਵੇ ਤਾਂ ਹਨੇਰਾ ਆਪ ਦੂਰ ਹੋ ਜਾਂਦਾ ਹੈ ਤਿਵੇਂ ਭੂਮੀਏ ਦੇ ਪਾਪਾਂ ਨੂੰ ਉਪਕਾਰੀ ਸਤਿਗੁਰੂ ਝਟਕਾ ਦੇ ਕੇ ਅੱਗੇ ਚੱਲੇ ਗਏ।

ਭੂਮੀਆ ਹੁਣ, ਆਪਣੇ ਕਿੱਤੇ ਨੂੰ ਛੱਡਣ ਦਾ ਯਤਨ ਕਰਦਾ ਹੈ ਪਰ ਆਪਣੀ ਪੁਰਾਣੀ ਆਦਤ ਤੋਂ ਮਜ਼ਬੂਰ ਹੈ। ਸੱਚੇ ਦਾ ਨਾਮ ਵੀ ਜਪਦਾ ਹੈ ਪਰ ਅਜੇ ਇਹ ਨਾਮ ਤਾਂ ਨਵਾਂ ਫੁਟਿਆ ਅੰਕੁਰ ਹੈ ਤੇ ਪੁਰਾਣਾ ਸੁਭਾਉ ਇੱਕ ਵੱਡੇ ਰੁੱਖ ਵਾਂਗ ਹੈ, ਜਿਸ ਦੀਆਂ ਜੜ੍ਹਾਂ ਪਤਾਲ ਤੱਕ ਪੁੱਜੀਆਂ ਹਨ। ਹੁਣ ਇੱਕ ਫਰਕ ਜ਼ਰੂਰ ਪਿਆ ਹੈ ਕਿ ਜੋ ਅੱਗੇ ਕਰਦਾ ਸੀ ਤਾਂ ਆਪਣੀ ਸਫ਼ਲਤਾ ਤੇ ਖੁਸ਼ ਹੁੰਦਾ ਸੀ ਪਰ ਹੁਣ ਕਿਸੇ ਦਾ ਧਨ ਖੋਹ ਕੇ ਪਛਤਾਉਂਦਾ ਹੈ। ਸੋਚਦਾ ਹੈ ਕਿ ਮੈਂ ਤਾਂ ਗੁਰੂਜੀ ਨਾਲ ਬਚਨ ਕੀਤਾ ਸੀ ਕਿ ਗਰੀਬ ਮਾਰ ਨਹੀਂ ਕਰਾਂਗਾ ਪਰ ਹੋ ਸਕਦਾ ਹੈ ਕਿ ਅਣਜਾਂਣੇ ਵਿਚ ਇਹ ਪਾਪ ਹੋ ਜਾਂਦਾ ਹੋਵੇ। ਫਿਰ ਇਹ ਵੀ ਖਿਆਲ ਆਉਂਦਾ ਹੈ ਕਿ ਜੇ ਮਾਇਆ ਨਾ ਆਵੇਗੀ ਤਾਂ ਇਹ ਲੰਗਰ ਕਿਵੇਂ ਚੱਲਣਗੇ। ਇੱਨੇ ਨੂੰ ਸੋਚ ਆਈ ਕਿ ਚੱਲੋ, ਰਾਜੇ ਦੇ ਘਰ ਚੋਰੀ ਕਰਦੇ ਹਾਂ, ਤਾਂ ਜੋ ਗਰੀਬ ਮਾਰ ਵੀ ਨਾ ਹੋਵੇ ਤੇ ਨਾਲੇ ਇਕੋ ਵਾਰੀ ਚੰਗੇ ਗੱਢੇ ਮਿਲ ਜਾਣ ਤੇ ਥੋੜ੍ਹਾ ਸਮਾਂ ਚੰਗਾ ਲੰਘ ਜਾਵੇਗਾ। ਅਗਲੀ ਰਾਤ ਰਾਜ ਕੁਮਾਰਾਂ ਵਾਲੇ ਸੁੰਦਰ ਕਪੜੇ ਪਾ ਕੇ ਰਾਜ ਮਹਿਲ ਪੁਜ ਗਿਆ ਤੇ ਬਿਨ੍ਹਾਂ ਕਿਸੇ ਝਿਜਕ ਦੇ ਸਿੱਧਾ ਆਪਣੇ ਧਿਆਨ, ਅੰਦਰ ਜਾਣ ਲੱਗਾ। ਦਰਵਾਨ ਨੇ ਕਿਹਾ ਮਹਾਰਾਜ ਆਪ ਕੌਣ ਹੋ ਤੇ ਕਿਸ ਨੂੰ ਮਿਲਣਾ ਹੈ। ਭੂਮੀਆ ਦੁਚਿਤੀ ਵਿਚ ਫਸ ਗਿਆ ਤੇ ਸੋਚੇ ਕਿ ਹੁਣ ਝੂਠ ਬੋਲਾਂ ਜਾਂ ਸੱਚ ਪਰ ਮਨ ਨੇ ਅੰਦਰੋਂ ਪ੍ਰੇਰਨਾ ਦਿੱਤੀ ਕਿ ਜਦ ਗੁਰੂਜੀ ਨਾਲ ਬਚਨ ਕੀਤਾ ਹੈ ਤਾਂ ਭਾਵੇਂ ਹੁਣ ਕੁਝ ਵੀ ਹੋ ਜਾਵੇ, ਸੱਚ ਬੋਲਣਾ ਹੈ। ਉਸ ਨੇ ਦਰਵਾਨ ਉੱਪਰ ਰੋਹਬ ਪਾਉਂਦੇ ਹੋਏ ਬੜੀ ਦਿੜ੍ਹਤਾ ਨਾਲ ਆਖਿਆ ਕਿ ਮੈਂ ਚੋਰ ਹਾਂ। ਦਰਵਾਨ ਸੁਣ ਕੇ ਘਬਰਾ ਗਿਆ ਕਿ ਇਹ ਤਾਂ ਕੋਈ ਰਾਜੇ ਨਾ ਨਜ਼ਦੀਕੀ ਰਿਸ਼ਤੇਦਾਰ ਰਾਜ ਕੁਮਾਰ ਜਾਪਦਾ ਹੈ, ਜੋ ਬਿਨਾਂ ਕਿਸੇ ਝਿਜਕ ਦੇ ਅੰਦਰ ਲੰਘ ਰਿਹਾ ਸੀ। ਜਦ ਮੈਂ ਰੋਕਿਆ ਤਾਂ ਗੁੱਸੇ ਨਾਲ ਆਪਣੇ ਆਪ ਨੂੰ ਚੋਰ ਕਹਿ ਰਿਹਾ ਹੈ। ਐਸਾ ਨਾ ਹੋਵੇ ਕਿ ਰਾਜੇ ਪਾਸ ਜਾ ਕੇ ਮੇਰੀ ਸ਼ਿਕਾਇਤ ਕਰੇ ਕਿ ਤੁਹਾਡੇ ਦਰਵਾਨ ਨੇ ਮੇਰੀ ਬੇਇਜ਼ਤੀ ਕੀਤੀ ਹੈ ਤੇ ਮੈਨੂੰ ਸਜਾ ਮਿਲੇ। ਉਸ ਨੇ ਬੇਨਤੀ ਕੀਤੀ ਕਿ ਮਾਫ ਕਰਨਾ, ਮੈਂ ਨਵਾਂ ਆਦਮੀ ਹਾਂ, ਤੁਸੀਂ ਅੰਦਰ ਜਾਵੋ।

ਭੂਮੀਆ ਅੰਦਰ ਚੱਲਾ ਗਿਆ। ਉਹ ਰਾਜ ਮਹਲ ਦਾ ਕਾਫੀ ਵਾਕਿਫ ਸੀ ਕਿਉਂਕਿ ਵੱਡਾ ਜਿਮੀਦਾਰ ਹੋਣ ਕਰਕੇ, ਕਈ ਵਾਰ ਹਿਥੇ ਆ ਚੁੱਕਾ ਸੀ। ਮਹਿਲ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਤੇ ਸਾਰੇ ਉੱਥੇ ਰੰਗ ਰਲੀਆਂ ਮਾਂਣ ਰਹੇ ਸਨ। ਇਸ ਲਈ ਉਸ ਨੂੰ ਕੋਈ ਮੁਸ਼ਕਲ ਨਾ ਆਈ ਤੇ ਜਲਦੀ ਹੀ ਰਾਜੇ ਰਾਣੀਆਂ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਇਕੱਠਾ ਕਰਕੇ, ਚੱਲਣ ਹੀ ਲੱਗਾ ਸੀ ਕਿ ਇੱਕ ਭਾਂਡੇ ਵਿਚੋਂ ਕੁਝ ਉਸ ਦੇ ਹੱਥ ਨੂੰ ਲੱਗ ਗਿਆ। ਜਦ ਮੂੰਹ ਵਿੱਚ ਪਾ ਕੇ ਵੇਖਿਆ ਤਾਂ ਉਸ ਹਾਜ਼ਮੇ ਦਾ ਚੂਰਨ ਸੀ, ਜਿਸ ਵਿਚ ਲੂਣ ਸੀ। ਭੂਮੀਆ ਵੇਖੇ ਕਿ ਇਹ ਕੀ ਹੋ ਗਿਆ, ਮੈਂ ਤਾਂ ਰਾਜੇ ਦਾ ਲੂਣ ਖਾ ਲਿਆ। ਇੱਕ ਦਮ ਗੁਰੂਜੀ ਨਾਲ ਕੀਤਾ ਹੋਇਆ ਬਚਨ ਯਾਦ ਆਇਆ ਕਿ

ਕਿਸੇ ਦਾ ਲੂਣ ਖਾ ਕੇ ਬੁਰਾ ਨਹੀਂ ਕਰਨਾ। ਇਸ ਲਈ ਹੁਣ ਚੱਲ ਮਨਾ, ਮੈਂ ਤਾਂ ਪਹਿਲਾਂ ਕੇਵਲ ਗੁਰੂਦਾ ਹੁਕਮ ਕਮਾਉਂਣਾ ਹੈ। ਉਹ ਸਾਰਾ ਕੁਝ ਬੱਧਾ ਹੋਇਆ, ਉਥੇ ਹੀ ਛੱਡ ਕੇ ਖਾਲੀ ਹੱਥ ਮਹਿਲ ਤੋਂ ਬਾਹਰ ਆ ਗਿਆ।

ਜਦ ਦਿਨ ਚੜ੍ਹਦੇ ਸਾਰੇ ਰਾਜੇ ਨੂੰ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਹੈਰਾਨ ਹੋਇਆ ਕਿ ਇਹ ਤਾਂ ਹੱਦ ਹੋ ਗਈ ਕਿ ਉਸਦੇ ਰਾਜ ਵਿੱਚ ਕੋਈ ਐਸਾ ਨਿੱਡਰ ਚੋਰ ਹੈ, ਜੋ ਤਲੀ ਤੇ ਦੀਵਾ ਰੱਖਕੇ ਚੋਰੀ ਕਰਨ ਦੀ ਦਲੇਰੀ ਕਰ ਸਕਦਾ ਹੈ। ਉਸੇ ਵੇਲੇ ਹੁਕਮ ਜਾਰੀ ਹੋ ਗਏ ਕਿ ਐਸੇ ਪੱਕੇ ਚੋਰ ਨੂੰ ਹਰ ਹਾਲਤ ਵਿੱਚ ਪਕੜ ਕੇ ਪੇਸ਼ ਕੀਤਾ ਜਾਵੇ। ਹੁਕਮ ਸੁਣਦੇ ਸਾਰ ਕੋਤਵਾਲ ਤੇ ਉਸਦੇ ਸਾਬੀ ਚੋਰ ਦੀ ਭਾਲ ਕਰਨ ਲੱਗੇ। ਸਾਰੇ ਪੁਰਾਣੇ ਚੋਰ ਪਕੜ ਕੇ ਲਿਆਂਦੇ ਪਰ ਕੁਝ ਪਤਾ ਨਾ ਲੱਗਾ। ਜੋ ਵੀ ਕੋਈ ਹੱਥ ਆਵੇ ਉਸ ਦੀ ਚੰਗੀ ਮਾਰ ਕੁਟਾਈ ਹੋਵੇ। ਇਹ ਖਬਰ ਭੂਮੀਏ ਤੱਕ ਵੀ ਪੁੱਜ ਗਈ ਕਿ ਮੇਰੇ ਕੀਤੇ ਅਪਾਧ ਦੇ ਬਦਲੇ ਗਰੀਬ ਮਾਰ ਹੋ ਰਹੀ ਹੈ। ਬੇਗੁਨਾਹ ਫੜੇ ਜਾ ਰਹੇ ਹਨ। ਜੋ ਪੈਸੇ ਵਾਲੇ ਹਨ, ਉਹ ਤਾਂ ਵੱਢੀਆਂ ਦੇ ਕੇ ਛੁਟ ਰਹੇ ਹਨ ਪਰ ਗਰੀਬਾਂ ਨੂੰ ਪੁੱਠੇ ਲਟਕਾਇਆ ਜਾ ਰਿਹਾ ਹੈ।

ਭੂਮੀਏ ਨੂੰ ਫਿਰ ਗੁਰੂਜੀ ਦਾ ਬਚਨ ਯਾਦ ਆਇਆ ਕਿ ਉਨ੍ਹਾਂ ਹੋਰ ਹੁਕਮ ਕੀਤਾ ਸੀ ਕਿ ਗਰੀਬ ਮਾਰ ਨਹੀਂ ਕਰਨਾ ਪਰ ਇਹ ਤਾਂ ਗਰੀਬ ਮਾਰ ਹੋ ਰਹੀ ਹੈ। ਇਹ ਠੀਕ ਹੈ ਕਿ ਗਰੀਬ ਮਾਰ ਪਾਵੇਂ ਮੈਂ ਨਹੀਂ ਕਰ ਰਿਹਾ ਪਰ ਇਹ ਮੇਰੇ ਕਾਰਣ ਹੀ ਹੋ ਰਹੀ ਹੈ। ਇਹ ਕਿਥੇ ਦਾ ਇਨਸਾਫ਼ ਹੈ ਕਿ ਕਰੇ ਭੂਮੀਆ ਤੇ ਭਰਨ ਇਹ ਵਿਚਾਰੇ ਗਰੀਬ। ਇਸ ਹਿਸਾਬ ਨਾਲ ਤਾਂ ਇਸ ਗਰੀਬ ਮਾਰ ਦਾ ਸਾਰਾ ਦੋਸ਼, ਮੇਰੇ ਸਿਰ ਹੀ ਹੋਇਆ। ਇਹ ਸੋਚ ਕੇ ਉਹ ਉੱਠ ਤੁਰਿਆ ਕਿ ਭਾਵੇਂ ਹੁਣ ਜੋ ਵੀ ਸਜਾ ਮਿਲੇ, ਉਹ ਪ੍ਰਵਾਨ ਹੈ ਪਰ ਗਰੀਬ ਮਾਰ ਨਹੀਂ ਹੋਣ ਦੇਣੀ। ਰਾਜੇ ਦੇ ਦਰਬਾਰ ਜਾ ਪੁਜਾ ਤੇ ਠਕਿ ਸਮਾਂ ਵੇਖ ਕੇ ਰਾਜੇ ਦੇ ਸਾਮ੍ਰਾਣੇ ਜਾ ਖੜਾ ਹੋਇਆ। ਹੱਥ ਜੋੜ ਕੇ ਬੇਨਤੀ ਕੀਤੀ ਕਿ ਹੋ ਰਾਜਨ! ਆਪ ਦਾ ਚੋਰ ਮੈਂ ਹਾਂ ਤੇ ਇਹ ਜੋ ਗਰੀਬਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਉਹ ਸਭ ਬੇਗੁਨਾਹ ਹਨ। ਇਨ੍ਹਾਂ ਸਭਨਾਂ ਨੂੰ ਛੱਡ ਦੋਵੇਂ ਤੇ ਮੈਨੂੰ ਤੁਸੀਂ ਜੋ ਵੀ ਸਜਾ ਦੋਵੇਂ ਕਬੂਲ ਹੈ। ਇਹ ਵੇਖ ਕੇ ਰਾਜਾ ਤੇ ਉਸ ਦੇ ਸਾਰੇ ਅਹਿਲਕਾਰ ਹੱਕੇ ਬੱਕੇ ਰਹਿ ਗਏ ਕਿ ਐਸਾ ਚੋਰ ਕਦੇ ਨਹੀਂ ਦੇਖਿਆ। ਪਹਿਲਾਂ ਤਾਂ ਕਿਸ ਦਲੇਰੀ ਤੇ ਚਲਾਕੀ ਨਾਲ ਚੋਰੀ ਕਰਦਾ ਹੈ ਤੇ ਫਿਰ ਮਾਲ ਧਨ ਛੱਡ ਜਾਂਦਾ ਹੈ। ਹੋਰ ਚੋਰ ਹੁੰਦੇ ਹੋਏ ਕਿੰਨਾ ਤਰਸਵਾਨ ਹੈ ਕਿ ਗਰੀਬਾਂ ਦਾ ਦੁੱਖ ਦੇਖ ਨਹੀਂ ਸਕਦਾ। ਇਸ ਨੂੰ ਧਰਮੀ ਜਾਂ ਕੁਧਰਮੀ ਆਖੀਏ?

ਰਾਜੇ ਨੇ ਭੂਮੀਆ ਨੂੰ ਆਪਣੇ ਪਾਸ ਬੁਲਾ ਕੇ ਪੁਛਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਏਨਾਂ ਮਾਲ ਧਨ ਇੱਕਠਾ ਕਰਕੇ ਫਿਰ ਛੱਡ ਕਿਉਂ ਗਿਆ? ਕੀ ਕੋਈ ਜਾਗ ਪਿਆ ਸੀ ਜਾਂ ਤੈਨੂੰ ਕੋਈ ਭੁਲੇਖਾ ਲੱਗਾ ਸੀ? ਭੂਮੀਆਂ ਬੋਲਿਆ ਕਿ ਰਾਜਨ, ਐਸੀ ਕੋਈ ਗੱਲ ਨਹੀਂ ਸੀ। ਦਰਅਸਲ ਸੱਚਾਈ ਇਹ ਹੈ ਕਿ ਮੈਨੂੰ ਐਸਾ ਗੁਰੂਮਿਲਿਆ ਹੈ, ਜਿਸ ਨੇ ਮੇਰੇ ਪਾਸੋਂ ਤਿੰਨ ਪ੍ਰਣ ਲਏ ਹਨ, ਜਿਨ੍ਹਾਂ ਵਿੱਚ ਇੱਕ ਇਹ ਹੈ ਕਿ ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ। ਜਦ ਮੈਂ ਆਪਦਾ ਸਭ ਕੁਝ ਇੱਕਠਾ ਕਰਕੇ ਤੁਰਨ ਲੱਗਾ ਸੀ ਤਾਂ ਕਿਸੇ ਤਰ੍ਹਾਂ ਆਪ ਦਾ ਲੂਣ ਖਾਧਾ ਗਿਆ ਤੇ ਹੁਣ ਮੈਂ ਆਪ ਵੀ ਬੁਰਾਈ ਕਿਵੇਂ ਕਰ ਸਕਦਾ ਸੀ। ਇਸ ਲਈ ਮੈਂ ਸਭ ਕੁਝ ਉਥੇ ਹੀ ਛੱਡ ਕੇ, ਖਾਲੀ ਹੱਥ ਚੱਲਾ ਗਿਆ। ਇਹ ਸੁਣ ਕੇ ਰਾਜਾ ਜਗ ਆਕੜ ਕੇ ਬੋਲਿਆ ਕਿ ਐਨਿੱਡਰ ਬੰਦੇ! ਜੋ ਤੂੰ ਬੋਲ ਰਿਹਾ ਹੈ ਜਗ ਸੋਚ ਕੇ ਬੋਲ, ਕੀ ਤੈਨੂੰ

ਡਰ ਨਹੀਂ ਲੱਗਦਾ ਕਿ ਮੈਂ ਤੈਨੂੰ ਤੇਰੇ ਗੁਨਾਹਾਂ ਦੀ ਸਖਤ ਤੋਂ ਸਖਤ ਸਜ਼ਾ ਦੇ ਸਕਦਾ ਹਾਂ? ਭੂਮੀਆ ਹਲੀਮੀ ਨਾਲ ਬੋਲਿਆ ਕਿ ਰਾਜਨ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਮੈਂ ਆਪਣੇ ਗੁਰੂਨਾਲ ਤਿੰਨ ਬਚਨ ਕੀਤੇ ਸਨ ਕਿ ਸਦਾ ਸੱਚ ਬੋਲਣਾ, ਗਰੀਬ ਮਾਰ ਨਹੀਂ ਕਰਨੀ ਅਤੇ ਕਿਸੇ ਦਾ ਲੂਣ ਖਾ ਕੇ, ਉਸ ਦਾ ਬੁਰਾ ਨਹੀਂ ਕਰਨਾ। ਸੋ ਮੈਂ ਇਨ੍ਹਾਂ ਤਿੰਨਾਂ ਅਸੂਲਾਂ ਤੇ ਕਾਇਮ ਹਾਂ ਤੇ ਰਹਾਂਗਾ। ਤੁਸੀਂ ਜੋ ਵੀ ਸਜ਼ਾ ਦੇਵੇਗੇ ਮੈਨੂੰ ਪ੍ਰਵਾਨ ਹੈ ਪਰ ਇਹ ਨਹੀਂ ਹੋ ਸਕਦਾ ਕਿ ਕਰੇ ਭੂਮੀਆ ਤੇ ਭਰੇ ਹੋਰ।

ਰਾਜਾ ਹੋਰ ਵੀ ਹੈਰਾਨ ਹੋਇਆ ਤੇ ਬੋਲਿਆ ਕਿ ਹੱਦ ਹੋ ਗਈ, ਕਿ ਕੀ ਤੂੰ ਭੂਮੀਆ ਹੈ? ਅਸੀਂ ਤਾਂ ਸਮਝਦੇ ਸੀ ਕਿ ਤੂੰ ਬਹੁਤ ਵੱਡਾ ਦਾਨੀ ਤੇ ਧਰਮੀ ਪੁਰਸ਼ ਹੈਂ। ਅਗੋਂ ਭੂਮੀਆ ਨੇ ਅਰਜ਼ ਕੀਤੀ “ਰਾਜਨ ਮੈਂ ਵੀ ਇਸੇ ਭੁਲੇਖੇ ਵਿਚ ਸੀ। ਮੈਂ ਸਮਝਦਾ ਸੀ ਕਿ ਜੋ ਇਹ ਮੈਂ ਪਾਪ ਕਰਕੇ ਧਨ ਲਿਆਉਂਦਾ ਹਾਂ, ਉਹ ਆਪਣੇ ਲਈ ਨਹੀਂ ਸਗੋਂ ਪਰ ਸੁਆਰਬ ਤੇ ਲੋਕ ਸੇਵਾ ਤੇ ਖਰਚ ਕਰਦਾ ਹਾਂ, ਇਸ ਲਈ ਇਹ ਸਭ ਪੁੰਨ ਹੋ ਰਿਹਾ ਹੈ। ਪਰ ਮੇਰੇ ਸੱਚੇ ਗੁਰੂਨੇ, ਮੇਰਾ ਇਹ ਭਰਮ ਤੌੜ ਦਿੱਤਾ ਹੈ ਤੇ ਮੈਨੂੰ ਸਿਧਾ ਰਾਹ ਵਿਖਾ ਦਿੱਤਾ ਹੈ। ਮੈਨੂੰ ਜਾਪਦਾ ਹੈ ਕਿ ਮੈਂ ਇਨ੍ਹਾਂ ਤਿੰਨਾਂ ਬਚਨਾਂ ਨੂੰ ਪੂਰਾ ਕਰਦਾ ਹੋਇਆ, ਚੌਰੀ ਨਹੀਂ ਕਰ ਸਕਦਾ ਤੇ ਜੇ ਕੀਤੀ ਹੈ ਤਾਂ ਤੁਹਾਡਾ ਮੁਜਰਮ ਬਣਿਆ ਖੜਾ ਹੈ।”

ਰਾਜਾ ਸੋਚ ਕੇ ਹੈਰਾਨ ਹੋਵੇ ਕਿ ਇਸ ਦੇ ਗੁਰੂਦੇ ਬਲਿਹਾਰੇ ਜਾਈਏ ਜਿਸ ਨੇ ਚੋਰ ਨੂੰ ਇੱਕ ਸੰਤ ਬਣਾ ਦਿੱਤਾ। ਐਸੇ ਗੁਰੂਦੇ ਦਰਸ਼ਨ ਕਰਨੇ ਚਾਹੀਦੇ ਹਨ ਤੇ ਫਿਰ ਮੁਸ਼ਕਰਾ ਕੇ ਭੂਮੀਏ ਤੋਂ ਪੁਛਿਆ ਕਿ ਐ ਗੁਰੂਦੇ ਪਿਆਰੇ, ਤੇਰੇ ਗੁਰੂਦਾ ਨਾਮ ਕੀ ਹੈ ਤੇ ਉਹ ਕਿਥੇ ਰਹਿੰਦੇ ਹਨ? ਭੂਮੀਏ ਨੇ ਕਿਹਾ ਕਿ ਥੋੜਾ ਸਮਾਂ ਹੋਇਆ, ਉਹ ਮੇਰੇ ਘਰ ਆਏ ਸਨ ਤੇ ਮੈਨੂੰ ਰਸਤਾ ਵਿਖਾ ਕੇ ਆਪਣੇ ਰੰਗ ਵਿੱਚ, ਪਤਾ ਨਹੀਂ ਕਿਧਰ ਚੱਲੇ ਗਏ ਹਨ। ਹਾਂ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਲਯੁੱਗ ਦੇ ਅਵਤਾਰ, ਧੰਨ ਸ੍ਰੀ ਗੁਰੂਨਾਨਕ ਦੇਵ ਜੀ ਸਨ।

ਰਾਜਾ ਪਸ਼ਚਾਤਪ ਕਰਦਾ ਹੋਇਆ ਪੁਕਾਰ ਉਠਿਆ ਕਿ ਅਸੀਂ ਕਿੰਨੇ ਮੰਦਭਾਰੀ ਹਾਂ ਕਿ ਸੱਚੇ ਗੁਰੂਜੀ, ਸਾਡੇ ਪਾਸੋਂ ਦੀ ਲੰਘ ਗਏ ਪਰ ਸਾਨੂੰ ਦਰਸ਼ਨ ਨਸੀਬ ਨਾ ਹੋਏ। ਰਾਜਾ ਫਿਰ ਭੂਮੀਏ ਵੱਲ ਤੱਕ ਕੇ ਜਗ ਆਕੜ ਕੇ ਬੋਲਿਆ “ਸੁਣ ਭਾਈ ਤੂੰ ਆਪਣੇ ਮੂੰਹੋਂ ਆਪਣੇ ਆਪ ਪਾਪ ਕਬੂਲ ਕੀਤੇ ਹਨ ਤੇ ਇਨਸਾਫ਼ ਇਹ ਮੰਗ ਕਰਦਾ ਹੈ ਕਿ ਤੈਨੂੰ ਸਜ਼ਾ ਦੇਵਾਂ ਪਰ ਸੋਚੀਏ ਤਾਂ ਅਸਲ ਨਿਆਂ ਤਾਂ ਪਾਪੀਆਂ ਨੂੰ ਸੁਧਾਰਨ ਦਾ ਹੁੰਦਾ ਹੈ। ਮੈਨੂੰ ਜਾਪਦਾ ਹੈ ਕਿ ਮੇਰੇ ਨਾਲੋਂ ਬਹੁਤ ਵੱਡਾ, ਬ੍ਰਹਮ ਲੋਕ ਦਾ ਸਹਿਨਸ਼ਾਹ, ਪਹਿਲਾਂ ਹੀ ਤੈਨੂੰ ਸਜ਼ਾ ਦੇ ਗਿਆ ਹੈ ਤੇ ਸੁਧਾਰ ਵੀ ਕਰ ਗਿਆ ਹੈ। ਇਸ ਲਈ ਮੈਂ ਤੈਨੂੰ ਮਾਫ਼ ਕਰਦਾ ਹਾਂ ਪਰ ਮੇਰੀ ਅੱਖ ਸਦਾ ਤੇਰੇ ਤੇ ਰਹੇਗੀ ਕਿ ਤੂੰ ਆਪਣੇ ਗੁਰੂਦੇ ਦੇਸੇ ਰਾਹ ਤੇ ਈਮਾਨਦਾਰੀ ਨਾਲ ਚੱਲਦਾ ਰਹੇ ਤੇ ਪਰਜਾ ਨੂੰ ਕੋਈ ਦੁੱਖ ਨਾ ਦੇਵੇ।

ਕੁਝ ਸਮਾਂ ਬੀਤ ਗਿਆ ਭੂਮੀਆ ਸਚ ਮੁੱਚ ਸੰਤ ਬਣ ਗਿਆ। ਇੱਕ ਦਿਨ ਰਾਜੇ ਨੇ ਭੂਮੀਏ ਨੂੰ ਬੋਲਿਆ ਕਿ ਅੱਜ ਤੋਂ ਮੈਂ ਤੈਨੂੰ ਆਪਣਾ ਗੁਰੂਧਾਰਨ ਕਰਦਾ ਹਾਂ ਤੇ ਤੂੰ ਮੈਨੂੰ ਦੀਖਿਆ ਦੇ। ਭੂਮੀਏ ਨੇ ਕਿਹਾ ਕਿ ਰਾਜਨ ਅਜੇ ਤਾਂ ਮੈਂ ਖੁਦ ਸਿੱਖ ਨਹੀਂ ਬਣਿਆ। ਹਾਂ ਜੇ ਤੁਸੀਂ ਕੁਝ ਪ੍ਰਾਪਤ ਕਰਨਾ ਹੈ ਤਾਂ ਸ੍ਰੀ ਗੁਰੂਨਾਨਕ ਦੇਵ ਜੀ ਨੂੰ ਗੁਰੂਧਾਰਨ ਕਰੋ। ਇਹ ਠੀਕ ਹੈ ਕਿ ਭਾਵੇਂ ਉਹ ਦੂਰ ਚੱਲੇ ਗਏ ਹਨ ਪਰ ਉਹ ਅੰਤਰਜਾਮੀ ਹਨ ਤੇ ਆਪਣੇ ਪਿਆਰਿਆਂ ਦੀ ਪ੍ਰੇਮ ਦੀ

ਆਵਾਜ਼, ਦੂਰੋਂ ਵੀ ਸੁਣਦੇ ਹਨ। ਹੇ ਰਾਜਨ, ਤੁਸੀਂ ਇੱਕ ਧਰਮਸਾਲ ਬਣਾਓ ਜਿਥੇ ਹਰ ਰੋਜ਼ ਸਤਿਸੰਗ ਤੇ ਕੀਰਤਨ ਹੋਵੇ ਅਤੇ ਤੁਸੀਂ ਆਪ ਵੀ ਆ ਕੇ ਸੁਣੋ। ਮੇਰ ਘਰ ਹੁਣ ਉਹ ਸਦਾ ਬਰਤ ਨਹੀਂ ਰਿਹਾ ਪਰ ਹਾਂ ਗੁਰੂਦਾ ਲੰਗਰ ਜ਼ਰੂਰ ਚੱਲ ਰਿਹਾ ਹਾਂ। ਮੇਰੀ ਵਿਤ ਅਨੁਸਾਰ ਜੋ ਧਰਮ ਦਾ ਆਉਂਦਾ ਹੈ, ਮੈਂ ਸਭ ਨਾਲ ਵੰਡ ਕੇ ਛਕਦਾ ਹਾਂ। ਮੇਰੇ ਸਾਰੇ ਸੇਵਕ ਵੀ ਹੁਣ ਗੁਰੂਦੇ ਸਿੱਖ ਅਖਵਾਉਂਦੇ ਹਨ ਤੇ ਗੁਰੂਦੀ ਬਾਣੀ ਦਾ ਕੀਰਤਨ ਕਰਦੇ ਹਨ।

ਇਹ ਸਭ ਵੇਖ ਕੇ ਰਾਜੇ ਉੱਪਰ ਬਹੁਤ ਅਸਰ ਹੋਇਆ। ਇੱਕ ਧਰਮਸ਼ਾਲਾ ਤਿਆਰ ਕਰ ਦਿੱਤੀ ਤੇ ਨਾਲ ਹੀ ਗੁਰੂਦੇ ਨਾਮ ਤੇ ਲੰਗਰ ਚਾਲੂ ਕਰ ਦਿੱਤਾ। ਹਰ ਰੋਜ਼ ਅੰਮ੍ਰਿਤ ਵੇਲੇ ਤੇ ਸ਼ਾਤ ਨੂੰ ਗੁਰੂਦੀ ਬਾਣੀ ਦੀ ਕੀਰਤਨ ਹੋਣ ਲੱਗਾ ਤੇ ਰਾਜਾ ਆਪਣੀ ਹਾਜ਼ਰੀ ਰੋਜ਼ ਆ ਕੇ ਭਰਦਾ। ਹਰ ਸਮੇਂ ਗੁਰੂਨੂੰ ਯਾਦ ਕਰਦਾ ਰਹਿੰਦਾ ਤੇ ਬੇਨਤੀਆਂ ਕਰਦਾ ਕਿ ਸੱਚੇ ਪਾਤਸ਼ਾਹ ਇੱਕ ਵਾਰੀ ਆਕੇ ਦਰਸ਼ਨ ਦੇਵੋ। ਆਖਿਰ ਇੱਕ ਦਿਨ ਭਾਗ ਜਾਗ ਗਏ ਜਦੋਂ ਗੁਰੂਜੀ ਨੇ ਆ ਕੇ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ ਤੇ ਨਾਲ ਹੀ ਜੀਵਨ ਮੁਕਤ ਕਰ ਦਿੱਤਾ।



## ਭੋਲਾ ਭਾਉ ਗੋਬਿੰਦ ਮਿਲਾਵੈ

ਭਗਤ ਧੰਨੇ ਜੀ ਬਾਰੇ ਮਹਾਨ ਕੌਸ਼ਦੇ ਕਰਤਾ ਭਾਈ ਕਾਨੁ ਸਿੰਘ ਨਾਭਾ, ਪੰਨਾ 504 ਉੱਤੇ ਲਿਖਦੇ ਹਨ:-

ਧੰਨਾ ਜੀ ਦਾ ਟਾਂਕ ਦੇ ਇਲਾਕੇ ਧੂਆਨ ਪਿੰਡ, ਜੋ ਦਿਉਲੀ ਤੋਂ 20 ਮੀਲ ਹੈ, ਵਿਖੇ ਸੰਮਤ 1473 (ਮੁਤਾਬਿਕ 1415 ਈ) ਜੱਟ ਵੰਸ਼ ਵਿੱਚ ਜਨਮ ਹੋਇਆ। ਸੁਆਮੀ ਰਾਮਾਨੰਦ ਜੀ ਤੋਂ ਕਾਂਸ਼ੀ ਜਾ ਕੇ ਗੁਰ ਦੀਖਿਆ ਲਈ। ਪਹਿਲੀ ਉਮਰ ਵਿੱਚ ਇਹ ਮੂਰਤੀ ਪੂਜਕ ਰਹੇ ਪਰ ਅੰਤ ਨੂੰ ਵਿਸ਼ਵ ਰੂਪ ਜਗਤ ਨਾਥ ਦੇ ਉਪਾਸਕ ਹੋ ਕੇ ਪਰਮ ਪਦ ਦੇ ਅਧਿਕਾਰੀ ਬਣੇ।

ਧੰਨਾ ਜੀ ਬਚਪਨ ਤੋਂ ਹੀ ਸਿਦਕੀ ਤੇ ਸਿਧੇ-ਸਾਦੇ ਸੁਭਾਓ ਵਾਲੇ ਸਨ ਜਿਸ ਕਰਕੇ ਇਨ੍ਹਾਂ ਨੂੰ ਪ੍ਰਮਾਤਮਾ ਦੇ ਪ੍ਰਤਖ ਦਰਸਨ ਹੋਏ। ਇਸ ਬਾਰੇ ਭਾਈ ਗੁਰਦਾਸ ਜੀ ਆਪਣੀ ਵਾਰ 10, ਪਉੜੀ 23 ਵਿੱਚ ਇਨ੍ਹਾਂ ਦੀ ਧਾਰਮਿਕ ਬਿਰਤੀ ਅਤੇ ਭੋਲੇ-ਭਾਲੇ ਸ਼ੁਭਾਅ ਦਾ ਜ਼ਿਕਰ ਕਰਦੇ ਹਨ : -

**ਬਾਮੁਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ ।**

**ਧੰਨੈ ਡਿਠਾ ਚਲਿਤ ਏਹ ਪੁਛੈ ਬਾਮੁਣ ਆਖ ਸੁਣਾਵੈ ।**

**ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ ।**

**ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤੁਧ ਭਾਵੈ ।**

**ਪਥਰ ਇਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ ।**

ਠਾਕੁਰ ਨੋਂ ਨ੍ਹਾਵਾਲਕੇ ਡਾਹਿ ਰੋਟੀ ਲੈ ਭੋਗ ਚੜ੍ਹਾਵੈ ।

ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ ।

ਹਉਂ ਬੀ ਮੁੰਹ ਨ ਚੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ ।

ਗੋਸਾਈਂ ਪਰਤਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ ।

ਭੋਲਾ ਭਾਉ ਗੋਵਿੰਦ ਮਿਲਾਵੈ ।

ਧੰਨਾ ਜੀ ਜਿਸ ਖੂਹ ਦੇ ਲਾਗੇ ਆਪਣੀਆਂ ਗਊਆ ਚਰਾਇਆ ਕਰਦੇ ਸਨ, ਉਥੇ ਇਕ ਤ੍ਰਿਲੋਚਨ ਨਾਮ ਦਾ ਬ੍ਰਾਹਮਣ ਸਾਧੂਪੱਥਰਾਂ ਦੀਆਂ ਮੂਰਤਾਂ ਨੂੰ ਦੇਵਤੇ ਸਮਝਦਾ ਹੋਇਆ ਉਨ੍ਹਾਂ ਦੀ ਪੂਜਾ ਕਰਿਆ ਕਰਦੇ ਸਨ। ਧੰਨਾ ਜੀ ਇਹ ਵੇਖਕੇ ਬਹੁਤ ਹੈਰਾਨ ਹੁੰਦੇ ਸਨ ਤੇ ਇੱਕ ਦਿਨ ਬ੍ਰਾਹਮਣ ਪਾਸੋਂ ਪੁਛਿਆ ਕਿ ਤੁਸੀਂ ਇਹ ਕੀ ਕਰਦੇ ਹੋ। ਉਨ੍ਹਾਂ ਨੇ ਦਸਿਆ ਕਿ ਉਹ ਠਾਕੁਰ ਦੀ ਸੇਵਾ ਕਰਦੇ ਹਨ ਜਿਸ ਕਿਰਕੇ ਉਨ੍ਹਾਂ ਦੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਧੰਨਾ ਜੀ ਨੇ ਬੇਨਤੀ ਕੀਤੀ ਕਿ ਇੱਕ ਠਾਕੁਰ ਉਨ੍ਹਾਂ ਨੂੰ ਵੀ ਦੇ ਦੇਵੋ ਤੇ ਬ੍ਰਾਹਮਣ ਨੇ ਆਪਣਾ ਪਿੱਛਾ ਛਡਾਉਂਣ ਲਈ ਇੱਕ ਪੱਥਰ ਕਪੜੇ ਵਿੱਚ ਲਪੇਟ ਕੇ ਉਨ੍ਹਾਂ ਨੂੰ ਦੇ ਦਿਤਾ। ਧੰਨ ਜੀ ਨੇ ਠਾਕੁਰ ਨੂੰ ਘਰ ਲਜਾ ਕੇ ਇਸ਼ਨਾਨ ਕਰਵਾਇਆ ਅਤੇ ਰੋਟੀ ਤੇ ਲਸੀ ਦਾ ਭੋਗ ਲਗਾਉਂਣ ਲਈ ਅੱਗੇ ਰਖੇ। ਜਦ ਠਾਕੁਰ ਜੀ ਨੇ ਰੋਟੀ ਨਾ ਖਾਧੀ ਤਾਂ ਧੰਨਾ ਜੀ ਨੇ ਸਮਝਿਆ ਕਿ ਠਾਕੁਰ ਜੀ ਉਸ ਨਾਲ ਰੁਸ ਗਏ ਹਨ। ਉਹ ਸੱਚੇ ਦਿਲੋਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਤੇ ਪੈਰੀ ਪੈ ਕੇ ਮਨਾਉਂਣ ਲੱਗੇ। ਬੜੇ ਪਿਆਰ ਨਾਲ ਬੋਲੇ “ਠਾਕੁਰ ਜੀ ਜਿੰਨਾਂ ਚਿਰ ਤੁਸੀਂ ਭੋਗ ਨਹੀਂ ਲਗਾਵੇਗੇ ਮੈਂ ਵੀ ਕੁਝ ਨਹੀਂ ਖਾਂਵਾਗਾ। ਜੇ ਤੁਸੀਂ ਰੁਸ ਗਏ ਹੋ ਤਾਂ ਮੈਨੂੰ ਵੀ ਕੁਝ ਚੰਗਾ ਨਹੀਂ ਲਗਦਾ।” ਉਨ੍ਹਾਂ ਦੀ ਇਹ ਜ਼ਿਦ ਵੇਖ ਕੇ ਗੁਸਾਈ ਨੇ ਪ੍ਰਤੁਖ ਹੋ ਕੇ ਦਰਸ਼ਨ ਦਿਤੇ ਅਤੇ ਰੋਟੀ ਖਾ ਕੇ ਲਸੀ ਵੀ ਪੀਤੀ। ਇਹ ਦਿਨ ਤੋਂ ਮਹਾਰੇ ਧੰਨਾ ਜੀ ਨੂੰ ਜੋ ਵੀ ਖਾਣ ਲਈ ਮਿਲਦਾ, ਉਹ ਪਹਿਲਾਂ ਠਾਕੁਰ ਜੀ ਨੂੰ ਭੋਗ ਲਗਾਉਂਦੇ ਤੇ ਬਾਅਦ ਵਿੱਚ ਜੋ ਸੀਤ ਪ੍ਰਸਾਦਿ ਬਚਦਾ ਉਹ ਆਪ ਖਾਦੇ।

ਇਹ ਸੱਚ ਹੈ ਕਿ ਚਤੁਰਾਈਆਂ ਸਿਆਣਪਾਂ ਤੋਂ ਬਿਨ੍ਹਾਂ ਸੰਸਾਰ ਵਿੱਚ ਸਫਲਤਾ ਪ੍ਰਾਪਤ ਕਰਨੀ ਬਹੁਤ ਕਠਨ ਹੈ ਪਰ ਇਹ ਵੀ ਉਨ੍ਹਾਂ ਹੀ ਸਚ ਹੈ ਕਿ ਭੋਲਾ ਭਾਉ, ਸਚਾ ਸਿਦਕ ਤੇ ਭਰੋਸੇ ਬਿਨਾਂ ਪ੍ਰਮਾਤਮਾ ਦਾ ਮਿਲਾਪ ਨਸੀਬ ਨਹੀਂ ਹੋ ਸਕਦਾ। ਜਿਥੇ ਇਹ ਚਤੁਰਾਈਆਂ ਤੇ ਸਿਆਣਪਾਂ ਸੰਸਾਰ ਵਿੱਚ ਬੁਲੰਦੀਆਂ ਤੇ ਲੈ ਜਾਂਦੀਆਂ ਹਨ ਉਥੇ ਪਰਮਾਰਥ ਦੇ ਰਾਹ ਵਿੱਚ ਇਹ ਬਹੁਤੀਆਂ ਸਹਾਇਕ ਨਹੀਂ ਹੁੰਦੀਆਂ। ਇਸ ਗੱਲ ਦੀ ਭਗਤ ਕਬੀਰ ਜੀ ਪੁਸ਼ਟੀ ਕਰਦੇ ਹਨ :-

ਕਹੁ ਕਬੀਰ ਭਗਤਿ ਕਰਿ ਪਾਇਆ ॥

ਭੋਲੇ ਭਾਇ ਮਿਲੇ ਰਘੁਰਾਇਆ ॥ 4 ॥

(ਅੰਗ- 234)

ਧੰਨ ਗੁਰੂਅਰਜਨ ਦੇਵ ਜੀ ਵੀ ਭਗਤ ਜੀ ਬਾਰੇ ਉਨ੍ਹਾਂ ਦਾ ਪ੍ਰਮਾਤਮਾ ਨਾਲ ਮਿਲਾਪ ਦਾ ਕਾਰਨ ਉਨ੍ਹਾਂ ਦਾ  
ਭੋਲੇ-ਭਾਲਾ ਸੁਭਾਅ ਹੀ ਦਸਦੇ ਹਨ :-

**ਧੰਨੈ ਸੇਵਿਆ ਬਾਲ ਬੁਧਿ ॥**

**ਤਿ੍ਲੋਚਨ ਗੁਰ ਮਿਲਿ ਭਈ ਸਿਧਿ ॥**

**ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥**

**ਰੇ ਮਨ ਤੂਭੀ ਹੋਹਿ ਦਾਸੁ ॥੫ ॥** (ਅੰਗ- 1192)

ਮੇਰੇ ਮਨ ! ਵੇਖ ਧੰਨੇ ਨੇ ਗੁਰੂਦੀ ਸ਼ਰਨ ਪੈ ਕੇ ਵੈਰ-ਵਿਰੋਧ ਵਾਲਾ ਸਭਾਉ ਤਿਆਗ ਕੇ ਪ੍ਰਭੂਦੀ ਭਗਤੀ  
ਕੀਤੀ। ਗੁਰੂਨੂੰ ਮਿਲ ਕੇ ਤਿ੍ਲੋਚਨ ਨੂੰ ਵੀ ਆਤਮਿਕ ਜੀਵਨ ਵਿੱਚ ਸਫਲਤਾ ਪ੍ਰਾਪਤ ਹੋਈ। ਇਸੇ ਤਰ੍ਹਾਂ ਗੁਰੂਨੇ  
ਭਗਤ ਬੇਣੀ ਨੂੰ ਆਤਮਿਕ ਜੀਵਨ ਦਾ ਚਾਨਣਾ ਬਖਸ਼ਿਆ। ਏ ਮੇਰੇ ਮਨ ਤੂੰ ਵੀ ਇਸੇ ਤਰ੍ਹਾਂ ਪ੍ਰਭੂਦਾ ਭਗਤ ਬਣ  
ਜਾ।

ਭੋਲੇਪਨ ਦਾ ਅਰਥ ਅਗਿਆਨੀ ਜਾਂ ਬੇਵਕੂਫ ਹਰਗਿਜ਼ ਨਹੀਂ ਹੁੰਦਾ। ਇਹ ਤਾ ਸਗੋਂ ਇੱਕ ਬਹੁਤ ਉੱਚੀ  
ਅਵਸਥਾ ਹੈ ਜਿਥੇ ਕਿਸੇ ਨਾਲ ਆਪਣੇ ਅੰਦਰ ਕੋਈ ਵੈਰ ਵਿਰੋਧ ਨਾ ਰਹੇ। ਭੋਲੇਪਨ ਦੇ ਸੁਭਾਉ ਵਾਲਾ ਆਦਮੀ  
ਅੰਦਰੋਂ ਬਾਹਰੋਂ ਇੱਕ ਹੁੰਦਾ ਹੈ। ਜੋ ਦਿਲ ਵਿੱਚ ਹੈ ਉਹੀ ਬਾਹਰ ਪ੍ਰਗਟ ਹੋਵੇਗਾ ਜਿਵੇਂ ਬੱਚੇ ਦਾ ਸੁਭਾਉ ਹੁੰਦਾ ਹੈ। ਬੱਚਾ  
ਨਿਰਵੈਰ, ਦਿਲ ਦਾ ਸਾਫ਼ ਤੇ ਸਦਾ ਸੱਚ ਬੋਲਦਾ ਹੈ। ਏਥੋਂ ਤੱਕ ਕਿ ਜੇ ਘਰ ਬੈਠੇ ਬਾਪੂਨੂੰ ਬਾਹਰ ਕੋਈ ਮਿਲਣ ਆਵੇ  
ਪਰ ਉਹ ਮਿਲਣਾ ਨਾ ਚਾਹੇ ਤੇ ਅੰਦਰੋਂ ਉਹ ਬਚੇ ਨੂੰ ਕਹੇ ਕਿ ਜਾ ਕੇ ਉਸ ਨੂੰ ਕਹਿ ਦੇ ਕਿ ਬਾਪੂਘਰ ਨਹੀਂ। ਉਹ ਬੱਚਾ  
ਬਾਹਰ ਜਾ ਕੇ ਸਾਫ਼ ਬੋਲ ਦੇਵੇਗਾ ਕਿ ਬਾਪੂਜੀ ਕਹਿੰਦੇ ਹਨ ਕਿ ਉਹ ਘਰ ਨਹੀਂ ਹਨ। ਬਾਬਾ ਫਰੀਦ ਜੀ ਦੇ ਬਚਨ ਹਨ  
:-

**ਦਿਲਹੁ ਮੁਹਬਤਿ ਜਿੰਨ” ਸੇਈ ਸਚਿਆ ॥**

**ਜਿੰਨ” ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧ ॥** (ਅੰਗ 488)

ਸ੍ਰੀ ਗੁਰੂਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦੇ ਤਿਨ ਸਬਦ ਅੰਕਿਤ ਹਨ। ਦੋ ਸ਼ਬਦ ਆਸਾ ਰਾਗ ਵਿੱਚ  
ਅਤੇ ਇਕ ਧੰਨਾ ਸ਼ਬਦ ਆਸਾ ਰਾਗ ਵਿੱਚ ਹੈ।

**ਪਹਿਲਾ ਸ਼ਬਦ :-**

**ਆਸਾ ਬਾਣੀ ਭਗਤ ਧੰਨੇ ਜੀ ਕੀ ੯ਓ ਸੀਤਿਗੁਰ ਪ੍ਰਸਾਦਿ ॥**

**ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀਂ ਧੀਰੇ ॥**

**ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧ ॥**

ਰਹਾਉ ॥

ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥

ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥

ਜੁਗਤਿ ਜਾਨਿ ਨਹੀਂ ਰਿਦੈ ਨਿਵਾਸੀ ਚਲਤ ਜਾਲ ਜਮ ਫੰਧ ਪਰੇ ॥

ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥

ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਦੇ ॥

ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤਿੰਪਤਿ ਅਘਾਨੇ ਮੁਕਤਿ ਭਏ ॥੩॥

ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥

ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥

(ਅੰਗ 487)

ਜੀਵ ਨੂੰ ਮਾਇਆ ਦੇ ਮੋਹ ਵਿੱਚ ਭਟਕਦਿਆਂ ਕਈ ਜਨਮ ਬੀਤ ਜਾਦੇ ਹਨ, ਸਰੀਰ ਨਾਸ ਹੋ ਜਾਂਦਾ ਹੈ ਪਰ ਮਨ ਭਟਕਦਾ ਰਹਿੰਦਾ ਹੈ ਤੇ ਧਨ ਵੀ ਟਿਕਿਆ ਨਹੀਂ ਰਹਿਦਾ। ਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿੱਚ ਕਾਮ ਵਾਸਨਾਵਾਂ ਵਿੱਚ ਰੰਗਿਆ ਰਹਿੰਦਾ ਹੈ ਤੇ ਇਸ ਦੇ ਮਨ ਚੋਂ ਅਮੋਲਕ ਪ੍ਰਭੁਵਿਸਰ ਜਾਂਦਾ ਹੈ।

ਹੋ ਕਮਲੇ ਮਨ ! ਇਹ ਜ਼ਹਿਰ-ਰੂਪ ਫਲ ਤੈਨੂੰ ਮਿਠੇ ਲੱਗਦੇ ਹਨ ਤੇ ਤੈਨੂੰ ਚੰਗੇ ਵਿਚਾਰ ਨਹੀਂ ਢੁਰਦੇ ਗੁਣਾਂ ਨੂੰ ਤਿਆਗ ਕੇ ਦੂਸਰਿਆਂ ਨਾਲ ਤੇਰੇ ਅੰਦਰ ਪ੍ਰੀਤ ਵਧ ਰਹੀ ਹੈ ਤੇ ਤੇਰਾ ਜਨਮ ਮਰਨ ਦਾ ਤਣਿ ਜਾ ਰਿਹਾ ਹੈ।

ਹੋ ਮਨ ! ਤੂੰ ਜੀਵਨ ਦੀ ਜੁਗਤ ਆਪਣੇ ਅੰਦਰ ਪਕੀ ਨਹੀਂ ਕੀਤੀ। ਤਿੰਸ਼ਨਾ ਵਿੱਚ ਸੜਦੇ ਤੈਨੂੰ ਜਮਾਂ ਦਾ ਜਾਲ ਤੇ ਜਮਾਂ ਦੇ ਫਾਹੇ ਪੈ ਗਏ ਹਨ। ਹੋ ਮਨ ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕਠੇ ਕਰ ਕੇ ਸਾਂਭਦਾ ਰਿਹਾ ਤੇ ਤੈਨੂੰ ਪਰਮ ਪੁਰਖ ਭੁੱਲ ਗਿਆ।

ਜਿਸ ਮਨੁੰਖ ਨੂੰ ਗੁਰੂਨੇ ਗਿਆਨ ਦਾ ਪ੍ਰਵੇਸ-ਰੂਪ ਧਨ ਦਿਤਾ, ਉਸ ਦੀ ਸੁਰਤ ਪ੍ਰਭੁਚਰਨਾ ਵਿੱਚ ਜੁੜ ਗਈ। ਉਸ ਦੇ ਅੰਦਰ ਸ਼ਰਧਾ ਪੈਦਾ ਹੋ ਗਈ ਤੇ ਉਸ ਦਾ ਮਨ ਪ੍ਰਭੁਨਾਲ ਇੱਕ ਮਿਕ ਹੋ ਗਿਆ। ਉਸ ਨੂੰ ਪ੍ਰਭੁਦਾ ਪਿਆਰ ਤੇ ਭਗਤੀ ਚੰਗੀ ਲਗਨ ਲੱਗੀ, ਉਸ ਦੀ ਸੁੱਖਾਂ ਨਾਲ ਸਾਂਝ ਬਣ ਗਈ, ਮਾਇਆ ਵਲੋਂ ਚੰਗੀ ਤਰ੍ਹਾਂ ਰਜ ਗਿਆ ਤੇ ਬੰਧਨਾ ਤੋਂ ਮੁਕਤ ਹੋ ਗਿਆ।

ਜਿਸ ਮਨੁੰਖ ਨੂੰ ਗੁਰੂਨੇ ਗਿਆਨ ਦਾ ਪ੍ਰਵੇਸ-ਰੂਪ ਧਨ ਦਿਤਾ, ਉਸ ਦੀ ਸੁਰਤ ਪ੍ਰਭੁਚਰਨਾ ਵਿੱਚ ਜੁੜ ਗਈ। ਉਸ ਦੇ ਅੰਦਰ ਸ਼ਰਧਾ ਪੈਦਾ ਹੋ ਗਈ ਤੇ ਉਸ ਦਾ ਮਨ ਪ੍ਰਭੁਨਾਲ ਇੱਕ ਮਿਕ ਹੋ ਗਿਆ। ਉਸ ਨੂੰ ਪ੍ਰਭੁਦਾ ਪਿਆਰ ਤੇ ਭਗਤੀ ਚੰਗੀ ਲਗਨ ਲੱਗੀ, ਉਸ ਦੀ ਸੁੱਖਾਂ ਨਾਲ ਸਾਂਝ ਬਣ ਗਈ, ਮਾਇਆ ਵਲੋਂ ਚੰਗੀ ਤਰ੍ਹਾਂ ਰਜ ਗਿਆ ਤੇ ਬੰਧਨਾ ਤੋਂ ਮੁਕਤ ਹੋ ਗਿਆ।

ਜਿਸ ਮਨੁੰਖ ਦੇ ਅੰਦਰ ਪ੍ਰਭੁਦੀ ਸਰਬ ਵਿਆਪਕ ਜੋਤਿ ਜਗ ਗਈ ਉਸ ਨੇ ਮਾਇਆ ਵਿੱਚ ਨਾ ਛਲੇ ਜਾਂਣ ਵਾਲੇ ਪ੍ਰਭੁਨੂੰ ਪਛਾਣ ਗਿਆ। ਭਗਤ ਧੰਨਾ ਜੀ ਕਹਿੰਦੇ ਹਨ ਕਿ ਮੈਂ ਧੰਨਾ ਵੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੁਵਿੱਚ ਲੀਨ ਹੋ ਗਿਆ ਹਾਂ।

## ਦੂਸਰਾ ਸ਼ਬਦ :-

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥  
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥  
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥  
ਦੇਇ ਅਹਾਰੁ ਅਗਨਿ ਮਹਿ ਰਾਖੇ ਐਸਾ ਖਸਮੁ ਹਮਾਰਾ ॥੧॥  
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥  
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥  
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥  
ਕਰੈ ਧੰਨਾ ਪੂਰਨ ਤਾਹੂਕੌ ਮਤ ਰੇ ਜੀਅ ਡਰਾਹੀ ॥੩॥੩॥ (ਅੰਗ- 488)

ਹੇ ਮੇਰੇ ਮਨ ਤੂੰ ਦੂਸਰੀਆਂ ਹੋਰ ਆਸਾਂ ਛਡ ਕੇ ਇੱਕ ਪ੍ਰਭੂਦਾ ਹੀ ਸਿਮਰਨ ਕਰ। ਤੇਰਾ ਦੇਸਾਂ ਪ੍ਰਦੇਸਾਂ ਵਿੱਚ ਭਟਕ ਕੇ ਫਿਰਨ ਨਾਲ ਕੁਝ ਨਹੀਂ ਹੋਣਾ ਕਿਉਂਕਿ ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਵੇਖ, ਪ੍ਰਭੂਮਾਂ ਦੇ ਪੇਟ ਦੇ ਜਲ ਵਿੱਚ ਸਾਡਾ ਦਸ ਇੰਦ੍ਰਿਆਂ ਵਾਲਾ ਸਰੀਰ ਬਣਾਕੇ ਪੇਟ ਦੀ ਅੱਗ ਵਿੱਚ ਸਾਡੀ ਰਖਿਆ ਕਰਦਾ ਹੈ। ਕਛੂਕੰਮੀ ਪਾਣੀ ਵਿੱਚ ਰਹਿੰਦੀ ਹੈ ਤੇ ਬੱਚੇ ਬਾਹਰ ਰੇਤ ਉੱਤੇ ਹੁੰਦੇ ਹਨ। ਬਚਿਆਂ ਦੇ ਨਾ ਖੰਭ ਤੇ ਨਾਹ ਹੀ ਕਛੂਕੰਮੀ ਦੇ ਬਣ ਹਨ ਜੋ ਬਚਿਆ ਨੂੰ ਦੁੱਧ ਪਲਾ ਸਕੇ ਪਰ ਫਿਰ ਵੀ ਉਹ ਪ੍ਰਭੂਉਨ੍ਹਾਂ ਦੀ ਪਾਲਣਾ ਕਰਦਾ ਹੈ। ਇਸੇ ਤਰ੍ਹਾਂ ਪੱਥਰ ਵਿੱਚ ਕੀੜਾ ਲੁਕਿਆ ਹੁੰਦਾ ਹੈ ਤੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਪਰ ਉਸ ਦੀ ਪਾਲਣਾ ਹੋ ਰਹੀ ਹੈ। ਧੰਨਾ ਆਖਦਾ ਹੈ ਕਿ ਏ ਮੇਰੀ ਜਿੰਦੇ ਤੂੰ ਵੀ ਨਾ ਡਰ।

ਗੁਰਬਾਣੀ ਦਾ ਫੁਰਮਾਨ “ਹਉਮੈ ਦੀਰਘ ਰੋਗੁ ਹੈ ਦਾਰੂਭੀ ਇਸੁ ਮਾਹਿ ॥” ਬਿਲਕੁਲ ਸਚ ਹੈ। ਹੰਕਾਰ ਸਦਾ ਹੀ ਦੁਖਦਾਈ ਹੁੰਦਾ ਹੈ ਪਰ ਜੇ ਕਰ ਇਹ ਨਿਰਮਲ ਹੰਕਾਰ ਹੋਵੇ ਤਾਂ ਇਹ ਵੱਡੇ ਵੱਡੇ ਕੰਮ ਕਰਵਾ ਸਕਦਾ ਹੈ। ਧੰਨੇ ਭਗਤ ਜੀ ਵੱਲ ਦੇਖੋ, ਆਪਣੀ ਉਚੀ ਜਾਤ, ਜੱਟ ਹੋਣ ਦਾ ਹੰਕਾਰ ਆ ਗਿਆ। ਉਸ ਨੇ ਸੁਣਿਆ ਕਿ ਜੇ ਕਰ ਗਰੀਬ ਛੀਬਾ ਨਾਮਦੇਵ, ਨੀਚ ਜਾਤ ਦਾ ਜੁਲਾਹਾ ਕਬੀਰ, ਰਵਿਦਾਸ ਚਮਾਰ ਤੇ ਸੈਣ ਨਾਈ ਭਗਤ ਬਣ ਸਕਦੇ ਹਨ ਤਾਂ ਮੈਂ ਜੱਟ ਕਿਉਂ ਨਹੀਂ ਭਗਤ ਬਣ ਸਕਦਾ ਹੈ? ਹੈ ਤੇ ਭਾਵੇਂ ਇਹ ਹੰਕਾਰ ਪਰ ਨਿਰਹੰਕਾਰ ਹੈ। ਇਸ ਬਾਰੇ ਗੁਰੂਅਰਜਨ ਦੇਵ ਜੀ ਦਾ ਧੰਨੇ ਭਗਤ ਜੀ ਨੂੰ ਅਰਪਨ ਕੀਤਾ ਹੋਇਆ ਹੇਠਲਾ ਸ਼ਬਦ ਬਹੁਤ ਪਿਆਰਾ ਹੈ:-

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥  
ਆਛ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥  
ਭੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥

ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥

ਗਵਿਦਾਸੁ ਢੁਵੰਤਾ ਛੋਰ ਨੀਤਿ ਤਿਨਿ ਤਿਆਗੀ ਮਾਇਆ ॥

ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥

ਹਿਰਦੇ ਵਸਿਆ ਪਾਰਬ੍ਰਹਮ ਭਗਤਾ ਮਹਿ ਗਨਿਆ ॥੩॥

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥

(ਅੰਗ 487-88)

ਇਸ ਸ਼ਬਦ ਦੇ ਅਰਥ ਸਮਝਣ ਲਈ ਆਖੀਰਲੇ ਬੰਦ ਦੀ ਪਹਿਲੀ ਤੁਕ “ਇਹ ਬਿਧਿ ਸੁਨਿ ਕੈ ਜਾਟਰੋ” ਧਿਆਨ ਨਾਲ ਪੜ੍ਹੋ। ਸਵਾਲ ਹੈ ਕਿ ਧੰਨੇ ਨੇ ਕੀ ਸੁਣਿਆ? ਇਸ ਦਾ ਉਤਰ ਬਾਕੀ ਦੇ ਹਰ ਇੱਕ-ਇੱਕ ਬੰਦ ਪੜ੍ਹਨ ਤੋਂ ਮਿਲੇਗਾ। ਸੋ ਹਰ ਇੱਕ ਬੰਦ ਨਾਲ “ਇਹ ਬਿਧਿ” ਵਾਲੀ ਤੁਕ ਰਲਾ ਕੇ ਪੜ੍ਹੋ।

ਧੰਨੇ ਨੇ ਕੀ ਸੁਣਿਆ ਕਿ ਅੱਧੀ ਕੋਡੀ ਦਾ ਗਰੀਬ ਛੀਬਾ, ਨਾਮਦੇਵ ਭਗਤੀ ਕਰ ਕੇ ਲੱਖਪਤੀ ਬਣ ਗਿਆ। ਧੰਨੇ ਨੇ ਹੋਰ ਸੁਣਿਆ ਕਿ ਅਖੌਤੀ ਨੀਚ ਜਾਤ ਦੇ ਜੁਲਾਹੇ ਕਬੀਰ ਨੂੰ ਪ੍ਰਮਾਤਮਾ ਨਾਲ ਪ੍ਰੇਮ ਹੋ ਗਿਆ। ਕਪੜਾ ਬੁਨਨਾ ਤੇ ਤਨਨਾ ਛਡ ਦਿਤਾ ਤੇ ਬੱਸ ਪ੍ਰਭੂਚਰਨਾ ਨਾਲ ਲਗਨ ਲੱਗ ਗਈ ਅਤੇ ਗੁਣਾਂ ਦਾ ਸਾਗਰ ਬਣ ਗਿਆ।

ਧੰਨੇ ਨੇ ਹੋਰ ਸੁਣਿਆ ਕਿ ਰਵਿਦਾਸ ਅਖੌਤੀ ਚਮਾਰ ਜੋ ਨਿਤ ਮਰੇ ਹੋਏ ਪਸੂਫੌਂਦਾ ਸੀ, ਉਸ ਤੇ ਬਖਸ਼ਦ ਹੋ ਗਈ ਤੇ ਉਹ ਸਾਧ ਸੰਗਤ ਵਿੱਚ ਆਉਂਣ ਲੱਗ ਗਿਆ, ਮਾਇਆ ਤਿਆਗ ਦਿਤੀ ਤੇ ਸਾਰੇ ਪ੍ਰਸਿਧ ਹੋ ਗਿਆ। ਉਸ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ।

ਧੰਨੇ ਨੇ ਹੋਰ ਸੁਣਿਆ ਕਿ ਸੈਣ ਨਾਈ, ਜੋ ਲੋਕਾ ਦੇ ਨਿਕੇ ਮੋਟੇ ਕੰਮ ਕਰਨ ਵਾਲਾ ਸੀ ਪਰ ਨਾਮ ਜਪਣ ਕਰਕੇ, ਉਸ ਦੀ ਘਰ-ਘਰ ਸੋਭਾ ਹੋ ਗਈ। ਹਿਰਦੇ ਵਿੱਚ ਪ੍ਰਮਾਤਮਾ ਵੱਸ ਗਿਆ ਤੇ ਇੱਕ ਵੱਡਾ ਭਗਤ ਬਣ ਗਿਆ। ਆਖਰ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ।

ਇੱਕ ਵਾਰੀ ਭਗਤ ਜੀ ਕਣਕ ਦੀ ਪੰਡ ਸਿਰ ਤੇ ਰੱਖ ਕੇ ਬੀਜਣ ਲਈ ਲੈ ਜਾ ਰਹੇ ਸਨ ਕਿ ਰਸਤੇ ਵਿੱਚ ਸੰਤ ਜਨ ਮਿਲ ਗਏ ਤਾਂ ਉਨ੍ਹਾਂ ਦੀ ਲੋੜ ਵੇਖਕੇ ਆਪਣੇ ਉਹ ਕਣਕ ਉਨ੍ਹਾਂ ਨੂੰ ਦੇ ਦਿੱਤੀ। ਘਰ ਵਾਲਿਆਂ ਤੋਂ ਡਰਦੇ ਖੇਤਾਂ ਵਿੱਚ ਜਾਕੇ, ਬੀਜ ਪਾਏ ਬਿਨ੍ਹਾਂ, ਖਾਲੀ ਹੱਲ ਚੱਲਾਕੇ ਉੱਤੇ ਸੁਹਾਗਾ ਦੇ ਦਿੱਤਾ ਤਾਂ ਜੋ ਸਾਰੇ ਸਮਝਣ ਕਿ ਜਿਵੇਂ ਖੇਤ ਬੀਜਿਆ ਜਾ ਰਿਹਾ ਹੈ। ਸਾਰੇ ਜਿੰਮੀਦਾਰ ਧੰਨੇ ਦੀ ਉਪਮਾ ਕਰਨ ਲੱਗੇ ਕਿ ਉਹ ਬਹੁਤ ਮਿਹਨਤ ਕਰ ਰਿਹਾ ਹੈ। ਭਗਤ ਜਨਾਂ ਦੀ ਸੱਚੇ ਦਿਲ ਨਾਲ ਕੀਤੀ ਸੇਵਾ ਕਦੇ ਬੇਕਾਰ ਨਹੀਂ ਜਾਂਦੀ। ਪ੍ਰਭੂਦੀ ਐਸੀ ਮਿਹਰ ਹੋਈ ਕਿ ਖੇਤ ਹਰੇ ਭਰ ਹੋ ਗਏ। ਵੇਖੋ ਬੀਜ ਭਾਵੇਂ ਕਿਥੇ ਬੀਜੇ ਸਨ ਪਰ ਪੈਦਾ ਕਿਥੇ ਹੋ ਗਏ।

ਇੱਕ ਦਿਨ ਠਾਕੁਰ ਜੀ ਨੇ ਕਹਿਆ ਕਿ ਧੰਨਿਆ ! ਮੈਂ ਹਰ ਰੋਜ਼ ਤੇਰਾ ਦਿਤਾ ਅੰਨ ਪਾਣੀ ਛਕਦਾ ਹਾਂ ਇਸ ਲਈ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਤੇਰੇ ਕੰਮ ਵੀ ਕਰਿਆ ਕਰਾਂ। ਬੱਸ, ਫਿਰ ਠਾਕੁਰ ਜੀ ਹਰ ਰੋਜ਼ ਧੰਨੇ ਦੀਆਂ ਗਾਈਆਂ ਚਾਰਨ ਲੈ ਜਾਂਦੇ ਤੇ ਹੋਰ ਵੀ ਸਾਰੇ ਕੰਮ ਕਰਦੇ ਰਹਿੰਦੇ। ਇਸ ਪ੍ਰਕਾਰ ਕਾਫੀ ਸਮਾਂ ਬੀਤ ਗਿਆ। ਠਾਕੁਰ ਜੀ ਦੀ ਧੰਨੇ ਉਪਰ ਹੋਰ ਮਿਹਰ ਹੋ ਗਈ ਅਤੇ ਕਹਿਣ ਲੱਗੇ ਕਿ ਉਹ ਕਾਂਸੀ ਜਾ ਕੇ ਰਾਮਾਨੰਦ ਜੀ ਨੂੰ ਗੁਰੂਧਾਰਨ ਕਰਨ ਕਿਉਂਕਿ ਗੁਰੂਤੌਂ ਬਿਨ੍ਹਾਂ ਕੋਈ ਮੇਰੇ ਸਰੂਪ ਵਿੱਚ ਸਮਾਂ ਨਹੀਂ ਸਕਦਾ। ਧੰਨਾ ਠਾਕੁਰ ਦੀ ਅਗਿਆ ਮਨ ਕੇ ਕਾਂਸੀ ਚੱਲਾ ਗਿਆ ਤੇ ਰਾਮਾਨੰਦ ਦਾ ਚੇਲਾ ਬਣ ਗਿਆ। ਜਦ ਕੁਝ ਸਮਾਂ ਉਥੇ ਰਹਿ ਕੇ ਧੰਨਾ ਵਾਪਸ ਘਰ ਆਇਆ ਤਾਂ ਠਾਕੁਰ ਜੀ ਉਸ ਤੇ ਬਹੁਤ ਪ੍ਰਸ਼ਨ ਹੋਏ ਤੇ ਆਪਣੇ ਗੱਲ ਨਾਲ ਲਗਾਇਆ।

ਕੁਝ ਸਮੇਂ ਬਾਅਦ ਉਹੀ ਬ੍ਰਹਮਣ ਤ੍ਰਿਲੋਚਨ ਜੀ ਇੱਕ ਦਿਨ ਧੰਨੇ ਦੇ ਘਰ ਆਏ ਤੇ ਠਾਕੁਰ ਜੀ ਦਾ ਰੋਟੀ ਖਾਂਣੀ ਤੇ ਗਊਆ ਚਰਾਂਨ ਬਾਰੇ ਸੁਣ ਕੇ ਉਨ੍ਹਾਂ ਧੰਨੇ ਦੇ ਚਰਨ ਫੜ ਲਏ। ਬੜੇ ਪਿਆਰ ਨਾਲ ਬੋਲੇ “ਧੰਨਿਆ ਤੂੰ ਬਹੁਤ ਭਾਗਾਂ ਵਾਲਾ ਹੈ ਜੋ ਤੇਰੇ ਤੇ ਪ੍ਰਭੂਜੀ ਬਹੁਤ ਖੁੱਸ਼ ਹਨ। ਮੈਂ ਬੜਾ ਅਭਾਗਾ ਹਾਂ ਕਿ ਹੁਣ ਅੰਤ ਸਮਾਂ ਨੇੜੇ ਆ ਰਿਹਾ ਹੈ ਪਰ ਪ੍ਰਭੂਜੀ ਅਜੇ ਤੱਕ ਮੇਰੇ ਨਾਲ ਰੁਸੇ ਹੋਏ ਹਨ। ਜੇ ਤੂੰ ਮਿਹਰ ਕਰੋ ਤਾਂ ਮੈਨੂੰ ਠਾਕੁਰ ਜੀ ਦੇ ਦਰਸ਼ਨ ਕਰਵਾ ਦੇ ਤਾਂ ਜੋ ਮੇਰਾ ਵੀ ਜੀਵਨ ਸਫਲ ਹੋ ਜਾਵੇ। ਧੰਨਾ ਜੀ ਇਹ ਗੱਲ ਸੁਣ ਕੇ ਬੋਲੇ ਕਿ ਚੱਲੇ ਬਾਹਰ ਖੇਤਾ ਵਿੱਚ ਚੱਲਦੇ ਹਾਂ ਜਿਥੇ ਪ੍ਰਭੂਜੀ ਗਊਆਂ ਚਰਾ ਰਹੇ ਹਨ ਉਥੇ ਹੀ ਆਪ ਜੀ ਨੂੰ ਦਰਸ਼ਨ ਹੋ ਜਾਣਗੇ।

ਜਦ ਉੱਥੇ ਪ੍ਰਜੇ ਤਾਂ ਧੰਨੇ ਨੇ ਕਹਾ ਕਿ ਉਹ ਵੇਖੋ ਸਾਮਣੇ ਠਾਕੁਰ ਜੀ ਖੜੇ ਹਨ ਤੇ ਸਾਡੇ ਵਲ ਵੇਖ ਰਹੇ ਹਨ। ਅੱਗੋਂ ਬ੍ਰਹਮਣ ਤ੍ਰਿਲੋਚਨ ਜੀ ਬੋਲੇ ਕਿ ਉਨ੍ਹਾਂ ਪਾਸ ਉਹ ਅੱਖਾਂ ਨਹੀਂ ਹਨ ਜੋ ਦਰਸ਼ਨ ਕਰ ਸਕਣ। ਇਹ ਤੁਸੀਂ ਆਪ ਮਿਹਰ ਕਰੋਗੇ ਤਾਂ ਹੀ ਵੇਖਨਾ ਨਸੀਬ ਹੋਵੇਗਾ। ਆਪਣੀ ਭਗਤੀ ਦਾ ਵਾਸਤਾ ਪਾਉਂਦੇ ਹੋਏ ਧੰਨੇ ਨੇ ਠਾਕੁਰ ਜੀ ਅੱਗੋਂ ਬੇਨਤੀ ਕੀਤੀ ਕਿ ਹੈ ਪ੍ਰਭੂ! ਇਸ ਭੁਲੇ ਭਟਕੇ ਬਾਹਮਣ ਨੂੰ ਵੀ ਜ਼ਰੂਰ ਦਰਸ਼ਨ ਦੇਵੇ। ਠਾਕੁਰ ਜੀ ਬੋਲੇ “ਧੰਨਿਆ ਇਹ ਸਾਧੂਨਹੀ, ਇਹ ਤਾਂ ਬਹੁਤ ਬੇਈਮਾਨ ਹੈ ਕਿਉਂਕਿ ਜਿਸ ਠਾਕੁਰ ਦੀ ਇਹ ਪੂਜਾ ਕਰਦਾ ਸੀ ਤੈਨੂੰ ਉਹ ਠਾਕੁਰ ਨਹੀਂ ਦਿਤਾ ਸੀ। ਸਗੋ ਇੱਕ ਦਾਣੇ ਤੋਲਣ ਵਾਲਾ ਵਟਾ ਜਿਸ ਨਾਲ ਇਹ ਲੂਣ ਕੁਟਦਾ ਹੁੰਦਾ ਸੀ ਤੇਰਾ ਹੱਥ ਫੜਾ ਦਿੱਤਾ ਸੀ। ਇਸ ਲਈ ਮੈਂ ਐਸੇ ਭੈੜੇ ਆਦਮੀ ਨੂੰ ਦਰਸ਼ਨ ਨਹੀਂ ਦੇਣਾ ਚਾਹੁੰਦਾ, ਪਰ ਫਿਰ ਵੀ ਧੰਨਿਆ ਮੈਂ ਭਗਤ ਦੇ ਵੱਸ ਹਾਂ। ਮੇਰੇ ਭਗਤ ਮੈਨੂੰ ਜੋ ਵੀ ਕੰਮ ਕਹਿੰਦੇ ਹਨ ਮੈਨੂੰ ਉਹ ਜ਼ਰੂਰ ਕਰਨੇ ਪੈਂਦੇ ਹਨ। ਮੈਂ ਭਗਤਾਂ ਦਾ ਕਿਹਾ ਕਦੇ ਨਹੀਂ ਮੌਜੂਦ ਸਕਦਾ ਤੇ ਉਨ੍ਹਾਂ ਦਾ ਹਰ ਪ੍ਰਣ ਜ਼ਰੂਰ ਪੂਰਾ ਕਰਦਾ ਹਾਂ। ਹੁਣ ਤੇਰਾ ਕਿਹਾ ਮੰਨਦਾ ਹੋਇਆ ਮੈਂ ਇਸ ਮਹਾ ਕਪਟੀ ਤੇ ਛਲੀਏ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ। ਉਸ ਦੇ ਅੰਦਰ ਸਚਾ ਪ੍ਰੇਮ ਪੈਦਾ ਹੋ ਗਿਆ ਤੇ ਪ੍ਰਣ ਕੀਤਾ ਕਿ ਉਹ ਵੀ ਅੱਜ ਪ੍ਰਕਾਰ ਧੰਨੇ ਦੀ ਮੇਹਰਬਾਨੀ ਕਰਕੇ ਤ੍ਰਿਲੋਚਨ ਦਾ ਵੀ ਪ੍ਰਭੂਨਾਲ ਮਿਲਾਪ ਹੋ ਗਿਆ ਤੇ ਉਹ ਧੰਨਵਾਦ ਕਰਦਾ ਹੋਇਆ ਚੱਲਾ ਗਿਆ।

ਤੀਸਰਾ ਸ਼ਬਦ ਧਨਾਸਰੀ ਰਾਗ :-

ਧੰਨਾ ॥ ਗੋਪਾਲ ਤੇਰਾ ਆਰਤਾ ॥

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥

ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥

ਪਨ ”ਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥

ਗਉ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥

ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥

(ਅੰਗ - 695)

ਹੋ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂਮੈ ਤੇਰੇ ਦਰ ਦਾ ਮੰਗਤਾ ਹਾਂ ਤੇ ਮੇਰੀਆਂ ਜਾਇਜ਼ ਲੋੜਾ ਪੂਰੀਆਂ ਕਰੋ ਜਿਵੇਂ  
ਤੂੰ ਉਨ੍ਹਾਂ ਮਨੁੱਖਾਂ ਦੇ ਕੰਮ ਸਿਰੇ ਚਾੜ੍ਹਦਾ ਹੈ ਜੋ ਤੇਰੀ ਭਗਤੀ ਕਰਦੇ ਹਨ। ਮੈਂ ਦਾਲ, ਆਟਾ ਤੇ ਘਉ ਮੰਗਦਾ ਹਾਂ ਤਾਂ  
ਜੋ ਮੇਰੀ ਜਿੰਦ ਨਿਤ ਸੁਖੀ ਰਹੇ। ਜੁਤੀ ਤੇ ਸੋਹਣੇ ਕੱਪੜੇ ਵੀ ਮੰਗਦਾ ਹਾਂ ਤੇ ਸੱਤਾਂ ਸੀਆਂ ਦਾ ਅੰਨ ਵੀ ਚਾਹੀਦਾ ਹੈ।  
ਮੈਨੂੰ ਇੱਕ ਗਾਂ ਜਾਂ ਮਹਿ ਲਵੇਰੀ ਅਤੇ ਇੱਕ ਚੰਗੀ ਅਰਬੀ ਘੋੜੀ ਵੀ ਚਾਹੀਦੀ ਹੈ। ਹੋ ਹੋਪਾਲ ਤੇਰੇ ਦਾਸ ਨੂੰ ਘਰ  
ਲਈ ਇੱਕ ਚੰਗੀ ਇਸਤ੍ਰੀ ਵੀ ਚਾਹੀਦੀ ਹੈ।

ਏਥੇ ਇਹ ਨਾ ਸੋਚੋ ਕਿ ਭਗਤ ਜੀ ਸਭ ਕੁਝ ਮੰਗੀ ਜਾ ਰਹੇ ਹਨ, ਪਰ ਐਸਾ ਨਹੀਂ ਹੈ। ਇਹ ਠੀਕ ਹੈ ਕਿ ਸਾਨੂੰ  
ਕਿਸੇ ਵੀ ਚੀਜ਼ ਦਾ ਬਹੁਤ ਲਾਲਚ ਨਹੀਂ ਕਰਨਾ ਚਾਹੀਦਾ ਪਰ ਜਿੰਦਗੀ ਦੀਆਂ ਜ਼ਰੂਰੀ ਤੇ ਜ਼ਾਇਜ਼ ਲੋੜਾਂ ਤੇ ਸੁੱਖਾਂ  
ਲਈ ਜਿਵੇਂ ਇਜ਼ਤ ਦਾ ਗੁਜਰਾਨ, ਤੰਦਰੁਸਤੀ, ਦੁੱਖਾਂ ਮਸੀਬਤਾਂ ਤੋਂ ਆਰਾਮ ਤੇ ਛੁਟਕਾਰਾ ਪਾਉਣ ਲਈ  
ਪ੍ਰਮਾਤਮਾ ਪਾਸੋਂ ਮੰਗਣ ਵਿੱਚ ਕੋਈ ਹਰਜ਼ ਨਹੀਂ। ਇਸ ਤਰ੍ਹਾਂ ਅਸੀਂ ਦੁਨਿਆਵੀ ਚਿੰਤਾਵਾਂ ਤੋਂ ਬੇਫ਼ਿਕਰ ਹੋ ਕੇ ਸਚੇ  
ਦਿਲੋਂ ਤੇ ਲਗਨ ਨਾਲ ਪ੍ਰਮਾਤਮਾ ਦੀ ਭਗਤੀ ਕਰ ਸਕਦੇ ਹਾਂ।

ਭਗਤ ਜੀ ਦੇ ਜੀਵਨ ਅਤੇ ਬਾਣੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਪ ਜੀ ਮਾਇਆ, ਛਲ,  
ਫਰੇਬ ਤੋਂ ਨਿਰਲੇਪ ਸਨ ਅਤੇ ਪ੍ਰੇਮ ਭਾਵਨਾ ਨਾਲ ਇੱਕ ਨਿਰੰਕਾਰ ਦੀ ਭਗਤੀ ਕਰਨ ਕਰਕੇ ਉਸ ਦੇ ਦਰ ਤੇ ਪ੍ਰਵਾਨ  
ਹੋਏ।

ਆਖਰ ਭਗਤ ਜੀ 60 ਸਾਲ ਦੀ ਉਮਰ ਭੋਗ ਕੇ 1475 ਈ. ਨੂੰ ਪ੍ਰਲੋਕ ਸਿਧਾਰ ਗਏ।



## ਨੱਕ ਨੱਥ ਖਸਮ ਹੱਥ

ਇਸ ਸੰਸਾਰ ਵਿੱਚ ਹਰ ਕੋਈ ਆਪਣੀ ਰੋਜ਼ੀ ਰੋਟੀ ਲਈ ਹੀ ਫਿਕਰਮੰਦ ਰਹਿੰਦਾ ਹੈ। ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਇਥੇ ਸਭ ‘ਦਾਂਣਾ-ਪਾਣੀ’ ਜਾਂ ‘ਰੋਟੀਆਂ’ ਲਈ ਹੀ ਭਜਦੋੜ ਹੈ। ਜੇ ਇੱਕ ਪਿਤਾ ਪਾਸ ਆਪਣੇ ਲਈ ਰੋਜ਼ਗਾਰ ਦਾ ਚੰਗਾ ਪ੍ਰਬੰਧ ਹੈ ਤਾਂ ਉਹ ਆਪਣੇ ਪੁੱਤਰਾਂ ਤੇ ਪੋਤਰਿਆਂ ਲਈ ਸੋਚਦਾ ਹੈ। ਉਨ੍ਹਾਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਡਾਕਟਰ, ਇੰਜੀਨੀਅਰ ਜਾਂ ਵਪਾਰੀ ਬਣਾਉਣ ਦਾ ਯਤਨ ਕਰਦਾ ਹੈ ਤਾਂ ਜੋ ਉਹ ਆਪਣੀਆਂ ਤੇ ਅੱਗੇ ਆਪਣੇ ਬੱਚਿਆਂ ਲਈ ਰੋਜ਼ੀ ਕਮਾ ਸਕਣ। ਜਦੋਂ ਕਦੀ ਕੋਈ ਆਦਮੀ ਆਪਣੇ ਦੇਸ਼ ਵਿੱਚ ਸਫ਼ਲਤਾਂ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਹ ਦੂਸਰੇ ਦੇਸ਼ਾਂ ਵਿੱਚ ਜਾਣ ਲਈ ਯਤਨ ਕਰਦਾ ਹੈ। ਉਹ ਭੁੱਲ ਜਾਂਦਾ ਹੈ ਕਿ ਇਹ ਸਭ ਉਸ ਪ੍ਰਮਾਤਮਾ ਦੇ ਹੁਕਮ ਤੇ ਰੋਜ਼ਾਂ ਵਿੱਚ ਹੋ ਰਿਹਾ ਹੈ ਤੇ ਜਿਥੇ ਕਿਥੇ ਕਿਸੇ ਦਾ ‘ਦਾਂਣਾ-ਪਾਣੀ’ ਹੈ। ਉਹ ਉੱਥੇ ਆਪਣੇ ਆਪ ਪੁਜ ਜਾਵੇਗਾ। ਗੁਰਬਾਣੀ ਦਾ ਫੁਰਮਾਨ ਹੈ:-

### ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥

**ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥** (ਅੰਗ 653)

ਜੀਵ ਦੇ ਨੱਕ ਵਿੱਚ ਰੋਜ਼ਾ ਰੂਪੀ ਨੱਥ ਹੈ ਜੋ ਪ੍ਰਮਾਤਮਾ ਦੇ ਹੱਥ ਵਿੱਚ ਹੈ ਤੇ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਬਣਿਆ ਹੋਇਆ ਸੁਭਾਓ ਹੁਣ ਧੱਕੇ ਦੇ ਕੇ ਚੱਲਾ ਰਿਹਾ ਹੈ। ਇਸ ਤਰ੍ਹਾਂ ਅਸੀਂ ਹਰ ਰੋਜ਼ ਸ਼ਾਮ ਨੂੰ ਪਾਠ ਕਰਦੇ ਹਾਂ :

**ਕਾਹੇ ਰੇ ਮਨ ਚਿਤਵਹਿ ਉਦਮੁ ਦਾ ਆਹਰਿ ਹਰਿ ਜੀਉ ਪਰਿਆ ॥**

**ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥** (ਅੰਗ - 10)

ਗੱਲ ਕੇਵਲ ਏਨੀ ਹੈ ਕਿ ਜਿੱਥੇ ਜੀਵ ਦਾ ‘ਦਾਂਣਾ-ਪਾਣੀ’ ਹੁੰਦਾ ਹੈ ਉੱਥੇ ਜਾ ਕੇ ਲਾਜ਼ਮੀ ਖਾਂਣਾ ਪੈਦਾ ਹੈ। ਤਦੇ ਕਹਿੰਦੇ ਹਨ ਕਿ ‘ਅੰਨ-ਜਲ’ ਬਹੁਤ ਪ੍ਰਬਲ ਹੁੰਦਾ ਹੈ।

ਵੇਖੀਏ ਤਾਂ ਮਨੁੰਖ ਦੇ ਵੱਸ ਕੁਝ ਵੀ ਨਹੀਂ ਹੈ ਤੇ ਇਸ ਦੀਆਂ ਸਾਰੀਆਂ ਸਿਆਣਪਾਂ ਤੇ ਚਤੁਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ। ਜੇ ਇਹ ਪੱਛਮ ਵੱਲ ਜਾਣ ਦਾ ਸੋਚ ਰਿਹਾ ਹੈ ਪਰ ਪ੍ਰਮਾਤਮਾ ਦੀ ਰੋਜ਼ਾ ਕੁਝ ਹੋਰ ਹੁੰਦੀ ਹੈ ਤਾਂ ਉਹ ਉਸ ਨੂੰ ਪੂਰਬ ਵੱਲ ਹੀ ਲੈ ਜਾਂਦਾ ਹੈ। ਪ੍ਰਮਾਤਮਾ ਇੱਕ ਘੜੀ ਵਿੱਚ ਪੈਦਾ ਕਰਕੇ ਨਾਸ਼ ਕਰਨ ਦੀ ਸ਼ਕਤੀ ਰੱਖਣ ਵਾਲਾ ਹੈ। ਹਰੇਕ ਫੈਸਲਾ ਉਸ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਬੱਸ, ਜੋ ਗੱਲ ਸੰਸਾਰ ਦੇ ਠਾਕੁਰ ਨੇ ਮਿਥੀ ਹੋਈ ਹੈ ਉਹ ਹਰ ਹਾਲਤ ਵਿੱਚ ਹੋ ਕੇ ਰਹੇਗੀ :-

**ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥**

**ਖਿਨ ਮਹਿ ਬਾਪਿ ਉਬਾਪਨਹਾਰਾ ਆਪਨ ਹਾਥਿ ਮਤਾਤ ॥੧॥**

## ਸਿਆਨਪ ਕਾਹੂਕਾਮਿ ਨ ਆਤ ॥

ਜੋ ਅਨੁਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥ (ਅੰਗ-496)

ਇਹ ਸਭ ਕੁਝ ਤਦੇ ਹੋ ਰਿਹਾ ਹੈ ਕਿਉਂਕਿ ਡੋਰੀ ਪ੍ਰਮਾਤਮਾ ਦੇ ਹੱਥ ਵਿੱਚ ਹੈ:-

ਜੀਅ ਜੰਤ ਤੇਰੇ ਧਾਰੇ ॥ ਪ੍ਰਭ ਡੋਰੀ ਹਾਬਿ ਤੁਮਾਰੇ ॥

ਜਿ ਕਰਾਵੈ ਸੋ ਕਰਣਾ ॥ ਨਾਨਕ ਦਾਸ ਤੇਰੀ ਸਰਣਾ ॥ (ਅੰਗ- 627)

ਸਾਡੇ ਸਰੀਰ ਨਾਲ 'ਅੰਨ-ਪਾਣੀ' ਦਾ ਬਹੁਤ ਗਹਿਰਾ ਸੰਬੰਧ ਹੈ। ਇਨ੍ਹਾਂ ਖਾਧੀਆਂ ਰੋਟੀਆਂ ਤੋਂ ਖੂਨ ਤੇਬਿੰਦਿ ਬਣਦੀ ਹੈ। ਫਿਰ ਪਿਤਾ ਦੀ ਬਿੰਦ ਤੇ ਮਾਤਾ ਦੇ ਖੂਨ ਦੇ ਮਿਲਾਪ ਤੋਂ ਸਾਡਾ ਸਰੀਰ ਬਣਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸਰੀਰ 'ਅੰਨ-ਪਾਣੀ' ਤੋਂ ਬਣਦਾ ਹੈ ਤੇ ਇਨ੍ਹਾਂ ਦੇ ਸਹਾਰੇ ਹੀ ਚੱਲਦਾ ਫਿਰਦਾ ਹੈ। ਜਿਵੇਂ ਗੁਰਬਾਣੀ ਵੀ ਸਪਸ਼ਟ ਕਰਦੀ ਹੈ:-

ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ (ਅੰਗ- 706)

ਸਿੱਖ ਪੰਥ ਦੇ ਇੱਕ ਬਹੁਤ ਪ੍ਰਸਿਧ ਸਿਆਣੇ ਤੇ ਸੁਲਝੇ ਹੋਏ ਕਬਾਵਾਚਕ ਭਾਈ ਮਾਨ ਸਿੰਘ ਝੋਰ ਹੋਏ ਹਨ। ਬਹੁਤ ਗਿਆਨ ਦੀਆਂ ਤੇ ਸਿਆਣੀਆਂ ਗੱਲਾਂ ਕਰਦੇ ਸਭ ਪਰ ਹਾਸ ਰਸੇ ਦੇ ਵੀ ਮਾਹਿਰ ਸਨ। ਇੱਕ ਵਾਰੀ ਕੱਥਾ ਕਰਦੇ ਸਮੇਂ ਇੱਕ 'ਆਪ ਬੀਤੀ' ਸਮਝਾਉਂ ਲਈ ਕਹਿਣ ਲੰਗੇ ਕਿ ਜਦੋਂ ਪ੍ਰਮਾਤਮਾ ਸਭ ਨੂੰ ਰਿਜ਼ਕ ਖੰਡ ਰਿਹਾ ਸੀ ਤਾਂ ਬਹੁਤ ਲੰਬੀ ਲਾਇਨ ਲੱਗੀ ਹੋਈ ਸੀ। ਝੋਰ ਸਾਹਿਬ ਵੀ ਲਾਇਨ ਵਿੱਚ ਖੜ੍ਹੇ ਹੋ ਗਏ। ਪ੍ਰਮਾਤਮਾ ਆਪਣੀ ਮੌਜ ਵਿੱਚ ਕਿਸੇ ਨੂੰ ਇੱਕ ਜਾਂ ਦੋ ਮੁਠੀਆਂ ਦਾਂਣਿਆਂ ਦੀਆਂ ਭਰਕੇ ਉਨ੍ਹਾਂ ਦੀ ਝੋਲੀ ਵਿੱਚ ਪਾਈ ਜਾ ਰਿਹਾ ਸੀ। ਜਦੋਂ ਝੋਰ ਸਾਹਿਬ ਦੀ ਵਾਰੀ ਆਈ ਤਾਂ ਪ੍ਰਮਾਤਮਾ ਨੇ ਇੱਕ ਮੁਠੀ ਭਰੀ ਤੇ ਉਨ੍ਹਾਂ ਦੇ ਹੱਥ ਵਿੱਚ ਰੱਖਣ ਦੀ ਵਜਾਏ ਹੇਠਾਂ ਜ਼ਮੀਨ ਤੇ ਖਲਾਰ ਦਿੱਤੀ ਤੇ ਕਹਿਆ “ਮਾਨ ਸਿੰਘ ! ਅਸੀਂ ਤੇਰੇ ਦਾਂਣੇ ਖਲਾਰ ਦਿਤੇ ਹਨ। ਜਾਹ ! ਉਨ੍ਹਾਂ ਨੂੰ ਆਪਣੇ ਦੇਸ਼ ਜਾਂ ਵਦੇਸ਼ਾਂ ਵਿੱਚ ਫਿਰਕੇ ਚੁਗਦਾ ਰਹਿ ਤੇ ਜਦੋਂ ਇਹ ਮੁਕ ਜਾਣਗੇ ਤਾਂ ਤੈਨੂੰ ਮੇਰਾ ਬੁਲਾਵਾ ਆ ਜਾਵੇਗਾ।”

ਜਦੋਂ ਦਾਸ ਕੁਵੈਤ ਰਹਿੰਦਾ ਸੀ ਤਾਂ 1975-80 ਵਿੱਚ ਝੋਰ ਸਾਹਿਬ 2 ਵਾਰੀ ਉੱਥੇ ਕਬਾ ਕਰਨ ਆਏ ਸਨ। ਇੱਕ ਦਿਨ ਬਚਨ ਕਰਦੇ ਕਰਦੇ ਕਹਿਣ ਲੱਗੇ ‘ਆਸ ਹੈ ਕਿ ਮੇਰੀ ਅਵਾਜ਼ ਤੁਹਾਡੇ ਸਾਰਿਆਂ ਤੱਕ ਪੁਜ ਰਹੀ ਹੋਵੇਗੀ ਪਰ ਮੈਂ ਵੇਖ ਰਿਹਾ ਹਾਂ ਕਿ ਮੈਨੂੰ ਪੈਸੇ ਦੇਂਣ ਲਈ ਤੁਹਾਡਾ ਹੱਥ ਜੇਬ ਵਿੱਚ ਕਿਉਂ ਨਹੀਂ ਜਾ ਰਹਿਆ?’

ਇਸੇ ਤਰ੍ਹਾਂ ਦੂਸਰੇ ਦਿਨ ਆਪਣੀ ਇੱਕ ਹੋਰ ਬੀਤੀ ਘਟਣਾ ਸੁਣਾਉਣ ਲੱਗੇ ਕਿ ਉਨ੍ਹਾਂ ਨੇ ਇੱਕ ਗੁਰਦੁਆਰੇ 8/10 ਦਿਨ ਕਬਾ ਕੀਤੀ। ਪ੍ਰਬੰਧਕਾ ਨੇ ਵਿਦਾਇਗੀ ਸਮੇਂ ਕੁਝ ਭੇਟਾ ਤਾਂ ਨਾ ਦਿੱਤੀ ਤੇ ਬੱਸ ਏਨਾਂ ਹੀ ਕਹਿਆ ਕਿ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਅੱਗੇ ਦੱਸਣ ਲੱਗੇ “ਮੈਂ ਰਿਕਸਾ ਲੈ ਕੇ ਸਟੇਸ਼ਨ ਤੇ ਪੁੱਜ ਗਿਆ। ਜਦੋਂ ਰਿਕਸੇ ਵਾਲੇ ਨੇ ਪੈਸੇ ਮੰਗੇ ਤਾਂ ਮੈਂ ਉਸ ਨੂੰ ਕਿਹਾ ਤੇਰਾ ‘ਧੰਨਵਾਦ’। ” ਉਹ ਅੱਗੇ ਬੋਲਿਆ ਕਿ ‘ਧੰਨਵਾਦ’ ਤਾਂ ਠੀਕ ਹੈ ਪਰ ਪੰਜ ਰੂਪਏ ਕਰਾਇਆ ਦੇਵੇ। ਮੈਂ ਰਿਕਸਾ ਵਿੱਚ ਫਿਰ ਬੈਠ ਕੇ ਪ੍ਰਬੰਧਕਾ ਪਾਸ ਪੁੱਜ

ਗਿਆ ਤੇ ਬੇਨਤੀ ਕੀਤੀ ਕਿ 'ਤੁਹਾਡੇ ਧੰਨਵਾਦ' ਨਾਲ ਰਿਕਸੇ ਵਾਲੇ ਦੀ ਤਸਲੀ ਨਹੀਂ ਹੁੰਦੀ ਉਹ ਪੰਜ ਰੁਪਏ ਮੰਗ ਰਿਹਾ ਹੈ।

ਮੈਂ ਇੱਕ ਦਿਨ ਬੈਠਾ ਸੋਚ ਰਿਹਾ ਸੀ ਕਿ ਕਿਵੇਂ ਮੇਰੀ ਜੀਵਨ ਯਾਤਰਾ ਹੁਸ਼ਿਆਰਪੁਰ ਦੇ ਇੱਕ ਛੋਟੇ ਜਿਹਾ ਪਿੰਡ ਤਲਵੰਡੀ ਜੱਟਾਂ ਤੋਂ ਅੰਬੰਭ ਹੋਈ। ਆਪਣੇ ਦਾਦੇ ਤੇ ਦਾਦੀ ਪਾਸ ਰਹਿੰਦੇ ਦਸਵੀਂ ਤੱਕ ਦੀ ਪੜਾਈ ਕਰਦੇ ਹੋਏ ਉੱਥੇ ਦੀਆਂ ਰੋਟੀਆਂ ਖਾਂਦੇ ਰਹੇ। 1952 ਵਿੱਚ ਮੇਰੀਆਂ ਰੋਟੀਆਂ ਸੈਨ੍ਹੂੰ ਦਿੱਲੀ ਆਪਣੇ ਮਾਤਾ ਪਿਤਾ ਪਾਸ ਲੈ ਗਈਆਂ। ਉੱਥੇ 1963 ਤੱਕ ਰਹੇ ਤੇ ਫਿਰ ਇਨ੍ਹਾਂ ਰੋਟੀਆਂ ਨੇ ਐਸੇ ਹਾਲਾਤ ਬਣਾਏ ਕਿ ਚੁੱਕ ਕੇ ਕੁਵੈਤ ਲੈ ਗਈਆਂ। ਜਦੋਂ 1990 ਵਿੱਚ ਇਰਾਕ ਨੇ ਕੁਵੈਤ ਤੇ ਹੱਮਲਾ ਕੀਤਾ ਤਾਂ ਉੱਥੇ ਦਾ ਦਾਣਾ-ਪਾਣੀ ਮੁਕ ਗਿਆ ਤੇ ਮਜ਼ਬੂਰੀ ਕਰਕੇ ਆਪਣੇ ਦੇਸ਼ ਆਉਂਣਾ ਪਿਆ। ਉਦੋਂ ਤੋਂ ਚੰਡੀਗੜ੍ਹ ਬੈਠੇ ਰੋਟੀਆਂ ਛੱਕ ਰਹੇ ਹਾਂ। ਹੁਣ ਅੱਗੇ ਪ੍ਰਮਾਤਮਾ ਦੀ ਰਜ਼ਾ ਦਾ ਕੋਈ ਪਤਾ ਨਹੀਂ ਕਿ ਜਦੋਂ ਇਹ ਦਾਣਾ-ਪਾਣੀ ਕਿਸੇ ਹੋਰ ਪਾਸੇ ਲੈ ਜਾਵੇ ਜਾਂ ਆਖਰੀ ਬੁਲਾਵਾ ਆ ਜਾਵੇ।

ਮੈਂ ਵੇਖਦਾ ਹਾਂ ਕਿ ਮੇਰਾ ਸਾਰਾ ਪਰਿਵਾਰ ਰੋਟੀਆਂ ਕਮਾਉਂਣ ਤੇ ਖਾਣ ਦੇ ਚੱਕਰ ਵਿੱਚ ਕਿਵੇਂ ਇੱਧਰ ਉੱਧਰ ਆਪਣੇ ਦੇਸ਼ ਤੇ ਪ੍ਰਦੇਸ਼ਾਂ ਵਿੱਚ ਘੁੰਮ ਰਿਹਾ ਹੈ। ਮੇਰੇ ਦਾਦਾ ਜੀ ਹੁਸ਼ਿਆਰਪੁਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਤਿੰਨਾ ਪੁੱਤਰਾਂ ਲਈ ਆਪਣੇ ਮਕਾਨ ਦੀ ਪਹਿਲੀ ਮੰਜ਼ਿਲ ਉੱਪਰ ਅੱਲਗ ਅੱਲਗ ਤਿੰਨ ਕਮਰੇ ਬਣਾ ਦਿਤੇ ਤਾਂ ਜੋ ਉਹ ਇਨ੍ਹਾਂ ਵਿੱਚ ਅੱਲਗ ਅੱਲਗ ਰਹਿ ਸਕਣ। ਪਰ ਉੱਥੇ ਕੋਈ ਨਾ ਰਿਹਾ ਤੇ ਉਨ੍ਹਾਂ ਦੀਆਂ ਰੋਟੀਆਂ ਉਨ੍ਹਾਂ ਨੂੰ ਦਿੱਲੀ ਲੈ ਗਈਆਂ। ਅੱਗੇ ਪਿਤਾ ਜੀ ਦੇ ਅਸੀਂ ਦੋ ਪੁੱਤਰਾਂ ਹਾਂ। ਉਨ੍ਹਾਂ ਨੇ ਸਾਡੇ ਦੋਹਾਂ ਭਰਾਵਾਂ ਲਈ ਦਿੱਲੀ ਆਪਣੇ ਮਕਾਨ ਦੇ ਦੋ ਹਿੱਸੇ ਬਣਾ ਦਿੱਤੇ। ਅਸੀਂ ਦੋਵੇਂ ਉੱਥੇ ਨਹੀਂ ਰਹੇ ਤੇ ਸਾਡਾ 'ਦਾਣਾ ਪਾਣੀ' ਸਾਨੂੰ ਕੁਵੈਤ ਲੇ ਗਿਆ। ਅਸੀਂ ਭਾਵੇਂ ਕੁਵੈਤ ਕਾਫੀ ਸਮਾਂ ਰਹੇ ਪਰ ਉੱਥੇ ਦੇ ਕਾਨੂੰਨ ਅਨੁਸਾਰ ਬਾਹਰਲੇ ਲੋਕ ਕੋਈ ਜਾਇਦਾਤ ਨਹੀਂ ਖਰੀਦ ਸਕਦੇ। ਇਸ ਲਈ ਅਸੀਂ ਉੱਥੇ ਕੋਈ ਮਕਾਨ ਨਾ ਬਣਾ ਸਕੇ। ਜਦੋਂ ਉੱਥੇ ਦਾ ਅੰਨ-ਜਲ ਮੁਕ ਗਿਆ ਤਾਂ ਵਾਪਸ ਆਪਣੇ ਦੇਸ਼ ਆ ਕੇ ਚੰਡੀਗੜ੍ਹ ਰਹਿਣ ਲੱਗ ਗਏ। ਇਥੇ ਮੈਂ ਆਪਣੇ ਦੋਨਾਂ ਪੁੱਤਰਾਂ ਲਈ ਇੱਕ ਸੁੰਦਰ ਦੋ ਮੰਜਲੀ ਕੌਠੀ ਬਣਾਈ ਤਾਂ ਜੋ ਇਹ ਦੋਨੋਂ ਅੱਲਗ ਅੱਲਗ ਬੱਲੇ ਤੇ ਪਹਿਲੀ ਮੰਜ਼ਿਲ ਤੇ ਰਹਿ ਸਕਣ ਪਰ ਇਨ੍ਹਾਂ ਨੂੰ ਇਥੇ ਰਹਿਣਾ ਨਸੀਬ ਨਾ ਹੋਇਆ। ਵੱਡਾ ਬੇਟਾ ਕੁਵੈਤ ਵਿੱਚ ਚੰਗੀ ਨੌਕਰੀ ਤੇ ਲੱਗ ਹੋਇਆ ਹੈ। ਛੋਟਾ ਬੇਟਾ ਤੇ ਉਸ ਦੇ ਪਰਿਵਾਰ ਦੇ ਦਾਣਾ ਪਾਣੀ ਨੇ ਐਸਾ ਚੱਕਰ ਚਲਾਇਆ ਕਿ ਖਿਚ ਕੇ ਕਨੇਡਾ ਲੈ ਗਿਆ ਤੇ ਉਹ ਉੱਥੇ ਅਪਣਾ ਮਕਾਨ ਖਰੀਦ ਕੇ ਰਹਿ ਰਹੇ ਹਨ।

ਅੱਜ ਕੱਲ ਵੱਡਾ ਪੋਤਰਾ ਅਮਰੀਕਾ ਵਿੱਚ ਬਹੁਤ ਚੰਗੀ ਨੌਕਰੀ ਕਰ ਰਿਹਾ ਹੈ ਅਤੇ ਚੰਦ ਤੇ ਜਾ ਕੇ ਉੱਥੇ ਰਹਿਣ ਦਾ ਪ੍ਰੋਗਰਾਮ ਬਣਾ ਰਿਹਾ ਹੈ। ਜਾਪਦਾ ਹੈ ਕਿ ਉਸ ਦੀਆਂ ਰੋਟੀਆਂ ਉਸ ਨੂੰ ਉੱਥੇ ਲੈ ਜਾਣਗੀਆਂ। ਇਸੇ ਤਰ੍ਹਾਂ ਛੋਟਾ ਪੋਤਰਾ ਵੀ ਕਨੇਡਾ ਵਿੱਚ ਪੜਾਈ ਕਰ ਰਿਹਾ ਹੈ। ਪਤਾ ਨਹੀਂ ਕਿ ਉਹ ਕਿੱਥੇ ਕਿੱਥੇ ਜਾ ਕੇ ਪਾਣੀ ਪੀਵੇਗ।

ਗੁਰਬਾਣੀ ਸਾਨੂੰ ਬਾਰ-ਬਾਰ ਸੁਚੇਤ ਕਰਦੀ ਹੈ ਕਿ ਐ ਜੀਵ! ਤੂੰ ਆਪਣੀ ਰੋਜ਼ੀ ਬਾਰੇ ਚਿੰਤਾ ਨਾ ਕਰ, ਉਹ ਤਾਂ ਸਾਡੇ ਪਰਮ ਪਿਤਾ ਪ੍ਰਮਾਤਮਾ ਨੇ ਸਾਡੀ ਕਿਸਮਤ ਜਾਂ ਭਾਗਾਂ ਅਨੁਸਾਰ ਜ਼ਰੂਰ ਦੇਣੀ ਹੈ। ਜਿਵੇਂ:-

**ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੋਇ ॥**

**ਜਲ ਮਹਿ ਜੰਤ ਉਪਾਇਆਨੁ ਤਿਨਾ ਭਿ ਰੋਜੀ ਦੇਇ ॥** (ਅੰਗ 955)

ਹਾਂ, ਇਹ ਜ਼ਰੂਰ ਹੈ ਕਿ ਸਾਨੂੰ ਆਪਣੀ ਰੋਜ਼ੀ ਕਮਾਉਂਣ ਲਈ ਉੱਦਮ ਤੇ ਮਿਹਨਤ ਲਾਜ਼ਮੀ ਕਰਨੀ ਹੋਵੇਗੀ ਪਰ ਚਿੰਤਾ ਤੇ ਫਿਕਰ ਨਹੀਂ ਹੋਣਾ ਚਾਹੀਦਾ। ਬੱਸ, ਚਿੰਤਾ ਕੇਵਲ ਉਸ ਪ੍ਰਮਾਤਮਾ ਦੇ ਚਿੰਤਨ ਦੀ ਹੋਣੀ ਚਾਹੀਦੀ ਹੈ। ਜੇ ਸਾਨੂੰ ਇਹ ਅਟੱਲ ਸਚਾਈ ਦੀ ਸਮਝ ਆ ਜਾਵੇ ਤਾਂ ਅਸੀਂ ਖੁੱਸ਼ੀ ਖੁੱਸ਼ੀ ਸੁੱਖੀ ਜੀਵਨ ਬਤੀਤ ਕਰ ਸਕਦੇ ਹਾਂ।

ਅਸਲੀ ਭੁੱਖ ਰੋਟੀਆਂ ਨਾਲ ਪੇਟ ਭਰਿਆਂ ਜਾਂ ਲੋੜਾਂ ਦੀ ਪੂਰਤੀ ਹੋਣ ਨਾਲ ਨਹੀਂ ਮਿਟਦੀ ਸਗੋਂ ਮਨ ਦੀ ਤੱਸਲੀ ਹੋਣ ਨਾਲ ਮਿਟਦੀ ਹੈ ਕਿਉਂਕਿ ਇਹ ਮਨ ਹੀ ਸਾਰੀਆਂ ਭੁੱਖਾਂ ਦਾ ਅਸਲੀ ਕਾਰਨ ਹੈ। ਮਨ ਦੀ ਭੁੱਖ ਤਾਂ ਕੇਵਲ ਸੰਤੋਖ ਆਇਆ ਹੀ ਦੂਰ ਹੋ ਸਕਦਾ ਹੈ। ਸੰਤੋਖ ਦਾ ਅਰਥ ਹੈ “ਜੋ ਕੁਝ ਹੈ, ਜੈਸਾ ਹੈ ਅਤੇ ਜੈਸਾ ਹੋ ਜਾਵੇ, ਉਸ ਸਭ ਨੂੰ ਖੁੱਸ਼ੀ ਪ੍ਰਵਾਨ ਕਰ ਲੈਣਾ। ਜੋ ਕੁਝ ਸਾਡੇ ਪਾਸ ਹੈ, ਉਹ ਸਾਡੀਆਂ ਲੋੜਾਂ ਤੋਂ ਬਹੁਤ ਜ਼ਿਆਦਾ ਹੈ। ਜੋ ਅਸੀਂ ਮੰਗਿਆ ਸੀ ਤੇ ਜੋ ਨਹੀਂ ਵੀ ਮਿਲਿਆ ਉਹ ਸਭ ਸਾਡੇ ਪਾਸ ਹੈ। ਆਪਣੇ ਹੱਕ ਤੋਂ ਬਹੁਤੇ ਦੀ ਚਾਹਿਤ ਨਹੀਂ ਪਰ ਜੇ ਲੋੜਾਂ ਤੋਂ ਘੱਟ ਵੀ ਮਿਲਿਆ ਹੈ ਤਾਂ ਵੀ ਸੰਤੁਸ਼ਟ ਰਹੀਏ।”

ਉਹ ਮਾਪੇ ਵਡਭਾਗੀ ਹਨ ਜਿਨ੍ਹਾਂ ਦੇ ਬੱਚੇ ਉਨ੍ਹਾਂ ਪਾਸ ਰਹਿ ਕੇ ਉਨ੍ਹਾਂ ਦੇ ਕੀਤੇ ਉਪਕਾਰਾਂ ਦਾ ਖਿਆਲ ਕਰਦੇ ਹੋਏ ਉਨ੍ਹਾਂ ਦੀ ਸੇਵਾ ਸੰਭਾਲ ਕਰਨਾ ਆਪਣਾ ਫਰਜ਼ ਸਮਝਦੇ ਹਨ। ਪਰ ਅੱਜ ਕੱਲ ਆਮ ਵੇਖਦੇ ਹਾਂ ਕਿ ਬਹੁਤੇ ਬੱਚੇ ਆਪਣੀਆਂ ਮਨ ਮਰਜ਼ੀਆਂ ਕਰਨਾ ਚਾਹੁੰਦੇ ਹਨ ਤੇ ਮਾਪਿਆਂ ਨਾਲ ਰਹਿਣਾ ਹੀ ਪਸੰਦ ਨਹੀਂ ਕਰਦੇ। ਇਸ ਲਈ ਮਾਪਿਆਂ ਨੂੰ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੈ ਤੇ ਬੱਚਿਆਂ ਉੱਪਰ ਬਹੁਤੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਕਿ ਬੁੱਢਾਵੇ ਵਿੱਚ ਉਹ ਉਨ੍ਹਾਂ ਦਾ ਸਹਾਰਾ ਬਣ ਸਕਣਗੇ। ਇਸ ਦੀ ਬਜਾਏ ਸਾਨੂੰ ਸੱਚਾ ਪਿਆਰ ਤੇ ਪੱਕਾ ਰਿਸਤਾ ਕੇਵਲ ਪ੍ਰਮਾਤਮਾ ਨਾਲ ਹੀ ਜੋੜਨਾ ਚਾਹੀਦਾ ਹੈ ਕਿਉਂਕਿ ਉਹ ਸਾਡਾ ਮਾਤਾ ਪਿਤਾ ਹੈ ਤੇ ਹਰ ਸਮੇਂ ਹਰ ਥਾਂ ਸਾਡੇ ਨਾਲ ਹੈ ਤੇ ਸਾਡੀ ਕਿਸੇ ਵੀ ਲੋੜ ਜਾਂ ਮੁਸੀਬਤ ਵੇਲੇ ਸਹਾਇਤਾ ਕਰਨ ਲਈ ਇੱਕ ਦੱਮ ਆ ਸਕਦਾ ਹੈ

**ਤੂੰ ਮੇਰਾ ਪਿਤਾ ਤੂੰ ਹੇ ਮੇਰਾ ਮਾਤਾ ॥**

**ਤੂੰ ਮੇਰਾ ਬੰਧਪੁ ਤੂੰ ਮੇਰਾ ਭਾਤਾ ॥**

**ਤੂੰ ਮੇਰਾ ਰਾਖਾ ਸਭਨੀ ਬਾਈ ਤਾ ਭਉ ਕੇਹਾ ਕਾੜਾ ਜੀਉ ॥** (ਅੰਗ - 103)

ਗੱਲ ਕੀ, ਕਿ ਬੱਸ ਸਾਨੂੰ ਆਪਣੇ ਜੀਵਨ ਦੇ ਅਸਲੀ ਮਨੋਰਥ :

**ਭਈ ਪਰਾਪਤਿ ਮਾਨੁਖ ਦੇਹੁਰੀਆ ॥**

**ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥** (ਅੰਗ - 12)

ਬਾਰੇ ਸੋਝੀ ਹੋਣੀ ਚਾਹੀਦੀ ਹੈ ਕਿ ਅਸੀਂ ਜ਼ਿਆਦਾ ਤੋਂ ਸਮਾਂ ਪ੍ਰਮਾਤਮਾ ਦੇ ਗੁਣ ਗਾਉਂਣ ਤੇ ਗ੍ਰਹਿਣ ਕਰਨ ਵਿੱਚ ਲਗਾਈਏ ਅਤੇ ਹਰ ਸਮੇਂ ਉਸ ਦੇ ਸਿਮਰਨ ਤੇ ਲੋੜਵੰਦਾਂ ਦੀ ਸੇਵਾ ਵਿੱਚ ਲੱਗੇ ਰਹੀਏ।

## ਜਗਿਆਸੂ

ਇਥੈ ਸੰਸਾਰ ਵਿੱਚ ਸਭ ਸੰਸਾਰੀਆਂ ਦੀ ਹੀ ਭੀੜ ਹੈ। ਸੰਸਾਰ ਵਿੱਚ ਤਾਂ ਸਿਵਾਏ ਭਟਕਣਾਂ ਦੇ ਹੋਰ ਕੁਝ ਨਹੀਂ ਹੈ। ਸੰਸਾਰੀ ਅਰਥਾਤ ਜੋ ਸੰਸਾਰ ਵਿੱਚ ਖੋਹ ਗਿਆ। ਸੰਸਾਰੀ ਕੇਵਲ ਆਪਣੇ ਪਰਿਵਾਰ, ਧਨ-ਦੌਲਤ, ਮਹਿਲ -ਮਾੜੀਆਂ ਤੇ ਸ਼ਾਨੋ-ਸੌਕਰਤ ਬਾਰੇ ਹੀ ਸੋਚੇਗਾ ਤੇ ਇਨ੍ਹਾਂ ਦੀ ਪ੍ਰਾਪਤੀ ਹੀ ਉਸ ਦੇ ਜੀਵਨ ਦਾ ਮਨੋਰਥ ਹੋਵੇਗਾ। ਸੰਸਾਰੀ ਨਾ ਤਾਂ ਧਰਮ ਨੂੰ ਸਮਝਣ ਦਾ ਯਤਨ ਕਰਦਾ ਹੈ ਤੇ ਨਾ ਹੀ ਉਸ ਨੂੰ ਇਸ ਦੀ ਕੋਈ ਸੱਚੀ ਪਿਆਸ ਹੁੰਦੀ ਹੈ।

ਸੰਸਾਰੀ ਜੀਵਾਂ ਨੂੰ ਚਾਰ ਸ੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਸੰਸਾਰੀ, ਜਗਿਆਸੂ, ਸਾਧਾਰਨ ਅਤੇ ਸੰਤ। ਵੇਖਿਆ ਜਾਵੇ ਤਾਂ ਕਰੀਬ-ਕਰੀਬ ਸਾਰੇ ਜੀਵ ਸੰਸਾਰੀਆਂ ਵਾਲਾ ਜੀਵਨ ਹੀ ਬਤੀਤ ਕਰ ਰਹੇ ਹਨ। ਇਹ ਤਾਂ ਜਦੋਂ ਕਿਸੇ ਭਾਗਾਂ ਵਾਲੇ ਜੀਵ ਉਪਰ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਉਹ ਇਸ ਸੰਸਾਰ ਤੋਂ ਉਪਰਾਮ ਤੇ ਉਦਾਸ ਹੋ ਕੇ ਵੈਰਾਗ ਵਿੱਚ ਆਉਂਦਾ ਹੈ ਤੇ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਜੀਵਨ ਤਾਂ ਵਿਅਰਥ ਗੁਜ਼ਰਦਾ ਜਾ ਰਿਹਾ ਹੈ। ਉਸ ਨੂੰ ਸਮਝ ਪੈਂਦੀ ਹੈ ਕਿ ਜੀਵ ਦਾ ਇਥੇ ਸੰਸਾਰ ਵਿੱਚ ਆਉਣ ਦਾ ਕੋਈ ਖਾਸ ਪ੍ਰਯੋਜਨ ਹੈ:-

**ਭਈ ਪਰਾਪਤਿ ਮਾਨੁਖ ਦੇਹੁਰੀਆ ॥**

**ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥**

(ਅੰਗ 12)

ਫਿਰ ਹੌਲੀ-ਹੌਲੀ ਉਸ ਅੰਦਰ ਪਰਮਾਤਮਾ ਮਿਲਾਪ ਲਈ ਜਗਿਆਸਾ ਪੈਦਾ ਹੁੰਦੀ ਹੈ। ਐਸੇ ਜੀਵ ਨੂੰ ਜਗਿਆਸੂਜਾਂ ਖੋਜੀ ਕਹਿੰਦੇ ਹਨ। ਜਦੋਂ ਹੁਣ ਕੋਈ ਖੋਜੀ ਪਰਮਾਤਮਾ ਦੀ ਖੋਜ ਦੇ ਰਸਤੇ ਤੇ ਚੱਲਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਇਹ ਕੰਮ ਤਾਂ ਬੜਾ ਅਨੌਖਾ ਤੇ ਦੁਨੀਆਂ ਦੀਆਂ ਸਾਰੀਆਂ ਖੋਜਾਂ ਨਾਲੋਂ ਬਹੁਤ ਕਠਿਨ ਤੇ ਮੁਸ਼ਕਿਲ ਹੈ। ਉਸ ਨੂੰ ਗੁਰਬਾਣੀ ਦੇ ਫੁਰਮਾਨ ਦਾ ਗਿਆਨ ਹੁੰਦਾ ਹੈ:-

**ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥ (ਅੰਗ 204)**

ਸਭ ਤੋਂ ਪਹਿਲਾਂ ਜਗਿਆਸੂ ਅੰਦਰ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ। ਧਰਮ ਦੀ ਦੁਨੀਆਂ ਵੀ ਐਸੀ ਹੈ ਕਿ ਇਥੇ ਜੋ ਅਜੇ ਪੂਰਾ ਦਿਸਦਾ ਨਹੀਂ ਤੇ ਨਾ ਹੀ ਮੰਨਣਯੋਗ ਹੈ, ਐਸੇ ਅੰਧੇਰੇ ਵਿੱਚ ਕਦਮ ਰੱਖਣ ਦੀ ਦਲੇਰੀ ਕਰਨੀ ਪੈਂਦੀ ਹੈ। ਇਹ ਠੀਕ ਹੈ ਕਿ ਅੰਧੇਰੇ ਵਿੱਚ ਭਾਵੇਂ ਪਹਿਲਾਂ ਤਾਂ ਭਟਕਣਾ ਹੀ ਹੋਵੇਗੀ ਪਰ ਭਟਕ ਭਟਕ ਕੇ ਹੀ ਅਸਲੀ ਰਸਤੇ ਦਾ ਪਤਾ ਚਲੇਗਾ। ਹੋਰ ਮੁਸ਼ਕਿਲ ਇਹ ਹੈ ਕਿ ਇਥੇ ਪੰਥੀ, ਪੰਥ ਉਨ੍ਹਾਂ ਪਾਸੋਂ ਪੁਛ ਰਹੇ ਹਨ ਜਿਨ੍ਹਾਂ ਨੂੰ ਆਪ ਇਸ ਪੰਥ ਬਾਰੇ ਨਾ ਤਾਂ ਕੁਝ ਪਤਾ ਹੈ, ਨਾ ਹੀ ਚੱਲਣ ਦਾ ਕੋਈ ਸ਼ੌਕ ਹੈ ਤੇ ਨਾ ਹੀ ਚੱਲ ਰਹੇ ਹਨ।

ਇਸ ਰਾਹ ਤੇ ਤਾਂ ਜਗਿਆਸੂ ਨੂੰ ਖੋਜ ਕਰਦੇ ਕਰਦੇ ਆਪ ਹੀ ਗੁਆਚਣਾ ਪੈਂਦਾ ਹੈ। ਇਥੇ ਗੁਆਚਣਾ ਹੀ ਪਾਉਣ ਦਾ ਰਾਹ ਹੈ। ਜਗਿਆਸੂਨੇ ਜੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਗੱਲ ਨਹੀਂ ਬਣੇਗੀ। ਇਸ ਖੋਜ ਦਾ ਸਾਰਾ ਸਾਰ ਇਹੋ ਹੀ ਹੈ ਕਿ ਖੋਜੀ ਆਪ ਹੀ ਰਸਤੇ ਦੀ ਰੁਕਾਵਟ ਹੈ ਅਤੇ ਜਦੋਂ ਤੱਕ ਖੋਜੀ ਨਾ ਮਿਟ ਜਾਵੇ ਤਦੋਂ ਤੱਕ ਖੋਜੀ ਤੇ ਪਰਮਾਤਮਾ ਦੇ ਵਿਚਕਾਰ ਕੰਧ ਬਣੀ ਰਹੇਗੀ। ਇਹ ਕੰਧ ਬਹੁਤ ਪੱਕੀ ਹੈ ਤੇ ਇਸ ਦੇ ਕਾਰਨ ਕੁਝ ਦਿਖਾਈ ਨਹੀਂ ਪੈਂਦਾ। ਹੋਰ ਸਾਡੀ ਗਲਤੀ ਕਰਕੇ ਕਿ ਇਹ ਕੰਧ ਹੋਰ ਪੱਕੀ ਹੁੰਦੀ ਰਹਿੰਦੀ ਹੈ।

ਇਹ ਕੰਧ ਕੀ ਹੈ? ਇਹ ਸਾਡੀ 'ਮੈਂ' ਦੀ ਹੈ, ਸਾਡੇ ਹੰਕਾਰ ਦੀ ਆਕੜ ਹੈ। ਜਦੋਂ ਵੀ ਅਸੀਂ ਸੰਸਾਰ ਦੀਆਂ ਸਾਰੀਆਂ ਵਡਮੁੱਲੀਆਂ ਚੀਜ਼ਾਂ ਪ੍ਰਾਪਤ ਕਰ ਲੈਂਦੇ ਹਾਂ ਤੇ ਪਰਮਾਤਮਾ ਦੀ ਕਮੀ ਮਹਿਸੂਸ ਕਰਦੇ ਹਾਂ ਜਾਂ ਅਸੀਂ ਸੁਣਦੇ ਹਾਂ ਕਿ ਕਿਸੇ ਦਾ ਪਰਮਾਤਮਾ ਨਾਲ ਮੇਲ ਹੋ ਗਿਆ ਤੱਦ ਸਾਡੇ ਹੰਕਾਰ ਨੂੰ ਚੋਟ ਲੱਗਦੀ ਹੈ ਕਿ ਜੇ ਉਸ ਦਾ ਮੇਲ ਹੋ ਸਕਦਾ ਹੈ ਤਾਂ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ। ਜਿਨ੍ਹਾਂ ਨੇ ਪਰਮਾਤਮਾ ਮਿਲਾਪ ਨੂੰ ਇਸ ਤਰ੍ਹਾਂ ਦੀ ਚੁਣਾਉਂਤੀ ਵਾਂਗ ਸਮਝਿਆ ਹੈ ਜਿਵੇਂ ਕਿ ਜੀਵਨ ਦੀਆਂ ਹੋਰ ਵੱਡੀਆਂ ਖਾਇਸ਼ਾਂ ਹੁੰਦੀਆਂ ਹਨ ਤਾਂ ਸਦਾ ਉਹ ਖਾਲੀ ਖੱਬ ਹੀ ਰਹਿਣਗੇ। ਬੱਸ ਸਾਨੂੰ ਖੁਦ ਨੂੰ ਮਿਟਾਉਂਣ ਦੀ ਦੇਰ ਹੈ ਤਾਂ ਅਸੀਂ ਵੇਖਾਂਗੇ ਕਿ ਪਰਮਾਤਮਾ ਤਾਂ ਸਾਡੀ ਉਡੀਕ ਕਰ ਰਿਹਾ ਹੈ। ਸਾਡਾ ਇੱਕ ਵਾਗੀ ਖਾਲੀ ਹੋ ਜਾਣਾ ਹੀ ਪਾਤਰਤਾ ਬਣ ਜਾਂਦੀ ਹੈ।

ਇਸ ਰਸਤੇ ਤੇ ਚੱਲਦੇ ਹੋਏ ਜਗਿਆਸੂਨੂੰ ਜਲਦਬਾਜ਼ੀ ਤੇ ਕਾਹਲੀ ਨਹੀਂ ਕਰਨੀ ਚਾਹੀਦੀ। ਅਸੀਂ ਪਰਮਾਤਮਾ ਦੇ ਦਰ ਦੇ ਮੰਗਤੇ ਹਾਂ ਤੇ ਮੰਗਤੇ ਵਿੱਚ ਸਭ ਕੁਝ ਬਰਦਾਸਤ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਉਸ ਨੂੰ ਢੀਠ ਮੰਗਤਾ ਬਣਨਾ ਹੋਵੇਗਾ ਜਿਵੇਂ ਗੁਰਬਾਣੀ ਦੱਸਦੀ ਹੈ :-

**ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥**      (ਅੰਗ - 738)

ਧੀਰਜ ਤੇ ਭਰੋਸਾ ਉਸ ਦੇ ਪੱਕੇ ਸਾਬੀ ਹੋਣੇ ਚਾਹੀਦੇ ਹਨ। ਯਾਦ ਰਹੇ ਕਿ ਇਹ ਕੋਈ ਮੌਸਮੀ ਫਲ ਨਹੀਂ ਜੋ ਕਿ ਬੈਠੇ ਬਿਠਾਏ ਮਿਲ ਜਾਵੇਗਾ ਸਗੋਂ ਪਰਮ ਫਲ ਹੈ ਜਿਸ ਦੀ ਪ੍ਰਾਪਤੀ ਲਈ ਦਿਨ ਰਾਤ ਉੱਦਮ ਤੇ ਮਿਹਨਤ ਦੀ ਲੋੜ ਹੈ। ਇਸ ਲਈ ਜਗਿਆਸੂਦਾ ਸਰਬ ਪਹਾੜ ਵਰਗਾ ਦਿੜ੍ਹੁ ਤੇ ਗੰਭੀਰ ਅਤੇ ਪਰਮਾਤਮਾ ਦੀ ਸ਼ਕਤੀ ਤੇ ਅਟੱਲ ਭਰੋਸਾ ਹੋਣਾ ਚਾਹੀਦਾ ਹੈ।

ਜਗਿਆਸੂਅੰਦਰ ਸੱਚੀ ਪਿਆਸ ਹੋਣੀ ਜ਼ਰੂਰੀ ਹੈ। ਪਰਮਾਤਮਾ ਮਿਲਾਪ ਸਿਆਣਪ ਤੇ ਅਕਲ ਦੇ ਨਿਰਣੇ ਨਾਲ ਨਹੀਂ ਸਗੋਂ ਅੰਦਰ ਸੱਚੀ ਪਿਆਸ ਪੈਦਾ ਹੋਣੀ ਚਾਹੀਦੀ ਹੈ। ਜੇ ਕਰ ਅੰਦਰ ਅਸਲੀ ਪਿਆਸ ਜਾ ਸੱਚੀ ਲਗਨ ਨਹੀਂ ਜਾਗੀ ਪਰ ਉਹ ਕੇਵਲ ਕਿਸੇ ਦੇ ਪ੍ਰਵਚਨ ਸੁਣ ਕੇ ਖੋਜ ਕਰਨ ਲੱਗ ਗਿਆ ਤੇ ਜੇ ਹੁਣ ਉਸ ਨੂੰ ਪਾਣੀ ਮਿਲ ਵੀ ਜਾਵੇ ਤਾਂ ਉਹ ਪੀ ਨਹੀਂ ਸਕੇਗਾ। ਬਿਨ੍ਹਾਂ ਪਿਆਸ ਦੇ ਜੋ ਖੋਜ ਹੋਵੇਗੀ ਉਹ ਕੇਵਲ ਵਿਅਰਥ ਸਮਾਂ ਬਰਬਾਦ ਕਰਨਾ ਹੈ। ਸਾਡੇ ਅੰਦਰ ਜਿਸ ਤਰ੍ਹਾਂ ਦੀ ਪਿਆਸ ਹੋਵੇਗੀ ਉਸੇ ਤਰ੍ਹਾਂ ਦਾ ਸਾਡੇ ਬਾਹਰ ਹੈ। ਸਾਡੇ ਅੰਦਰ ਜਿਸ ਤਰ੍ਹਾਂ ਦੀ ਪਿਆਸ ਹੋਵੇਗੀ ਉਸੇ ਤਰ੍ਹਾਂ ਦਾ ਸਾਡੇ ਬਾਹਰ ਦਾ ਵਾਤਾਵਰਨ ਬਣਾ ਦੇਵੇਗੀ। ਜੇ ਅਸੀਂ ਆਪਣੇ ਅੰਦਰ ਲੋਭ ਤੇ ਤਿਸ਼ਨਾ ਲੈ ਕੇ ਭਰਤੀ ਕਰਾਂਗੇ ਤਾਂ ਸਾਡੀਆਂ ਮੰਗਾਂ ਜ਼ਰੂਰ ਧਨ ਤੇ ਦੁਨਿਆਵੀ ਹੀ ਹੋਣਗੀਆਂ।

ਜਗਿਆਸੂਦੀ ਇੱਕ ਵੱਡੀ ਪੀੜਾ ਇਹ ਵੀ ਹੁੰਦੀ ਹੈ ਕਿ ਉਹ ਦੇ ਲੱਖ ਯਤਨ ਕਰਦੇ ਹੋਵੇ ਵੀ ਮਨ ਨਹੀਂ ਟਿਕਦਾ। ਇਸ ਨੂੰ ਹੀ ਧਾਰਮਿਕ ਪੀੜਾ ਕਹਿੰਦੇ ਹਨ। ਇਹ ਮਨ ਸਦਾ ਅਸਥਿਰ ਰਹਿੰਦਾ ਹੈ। ਜਦ ਕਦੀ ਕੋਈ ਜਗਿਆਸੂਸਿਮਰਨ ਅਭਿਆਸ ਵਿੱਚ ਬੈਠਦਾ ਹੈ ਤਾਂ ਇਹ ਮਨ ਇੱਕ ਪਲ ਲਈ ਵੀ ਸਾਥ ਨਹੀਂ ਦਿੰਦਾ। ਕਦੀ ਇਹ ਅਤੀਤ ਦੀਆਂ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦਾ ਹੈ ਤੇ ਕਦੀ ਭਵਿੱਖ ਦੀਆਂ ਸੁਨਹਿਰੀ ਆਸਾਂ ਲਾਈ ਰੱਖਦਾ ਹੈ। ਇਹ ਤਾਂ ਕੇਵਲ ਗੁਰ ਮੰਤ੍ਰ ਰਾਹੀਂ ਹੀ ਇਸ ਮਨ ਤੇ ਕਾਬੂਪਾਇਆ ਜਾ ਸਕਦਾ ਹੈ। ਅੰਦਰ ਵੈਰਾਗ ਤਾਂ ਹੀ ਕੁਝ ਬਣੇਗੀ। ਉਸ ਨੂੰ ਗੁਰਬਾਣੀ ਦਾ ਫੁਰਮਾਨ ਯਾਦ ਆਵੇ 'ਬਿਨ ਵੈਰਾਗ ਨ ਛੂਟਸਿ ਮਾਇਆ ॥' ਜਿਵੇਂ ਇੱਕ ਮਾਂ ਪ੍ਰਸੂਤ ਦੀਆਂ ਪੀੜਾਂ ਤੋਂ ਲੰਘੇ ਬਿਨ੍ਹਾਂ ਇੱਕ ਸੁੰਦਰ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਤਿਵੇਂ ਇੱਕ ਜਗਿਆਸੂਦੀ ਵੀ ਇਸ ਵੈਰਾਗ ਦੀਆਂ ਮਾਨਸਿਕ ਪੀੜਾਂ ਤੋਂ ਲੰਘੇ ਬਿਨ੍ਹਾਂ ਭਰਤੀ ਸਿਰੇ ਨਈਂ ਚੜ ਸਕਦੀ।

ਹੋਰ ਰਸਤੇ ਦੀ ਵੱਡੀ ਰੁਕਾਵਟ ਇਹ ਵੀ ਹੈ ਕਿ ਅਸੀਂ ਪਰਮਾਤਮਾ ਨੂੰ ਗਲਤ ਗਾਲਤਾਂ ਵਿੱਚ ਖੋਜਦੇ ਹਾਂ। ਦੁੱਖ ਵਿੱਚ ਤਾਂ ਉਹ ਯਾਦ ਆਉਂਦਾ ਹੈ ਪਰ ਸੁੱਖ ਵਿੱਚ ਭੁੱਲ ਜਾਂਦੇ ਹਾਂ। ਸੁੱਖ ਦਾ ਸੁਭਾਅ ਪਰਮਾਤਮਾ ਦੇ ਸੁਭਾਅ ਨਾਲ ਮਿਲਦਾ ਹੈ। ਇਸ ਲਈ ਜਿਨ੍ਹਾਂ ਨੇ ਸੁੱਖ ਵਿੱਚ ਖੋਜ ਕੀਤੀ ਉਨ੍ਹਾਂ ਨੂੰ ਹੀ ਸਫਲਤਾ ਪ੍ਰਾਪਤ ਹੋਈ ਹੈ। ਦੂਸਰੇ ਪਾਸੇ ਦੁੱਖ ਪਰਮਾਤਮਾ ਤੋਂ ਉਲਟ ਦਿਸ਼ਾ ਹੈ, ਅਰਥਾਤ ਅਸੀਂ ਉਸ ਵੱਲ ਪਿਠ ਕਰਕੇ ਖੋਜ ਰਹੇ ਹਾਂ। ਜੇਕਰ ਹੁਣ ਕੋਈ ਦੁੱਖ ਵਿੱਚ ਖੋਜ ਕਰੇਗਾ ਵੀ ਤਾਂ ਉਹ ਕੇਵਲ ਆਪਣੇ ਦੁੱਖ ਤੋਂ ਛੁਟਕਾਰਾ ਪਾਉਣ ਲਈ ਹੀ ਹੋਵੇਗੀ। ਪਰ ਜਿਸ ਨੇ ਸੁੱਖ ਵਿੱਚ ਪਰਮਾਤਮਾ ਦੀ ਖੋਜ ਕੀਤੀ ਤਾਂ ਇਹ ਗੱਲ ਸਾਫ਼ ਹੈ ਕਿ ਇਹ ਮਿਲੇ ਹੋਏ ਸੁੱਖ ਉਸ ਲਈ ਕਾਢੀ ਨਹੀਂ। ਉਹ ਕਿਸੇ ਹੋਰ ਪਰਮ ਸੁੱਖ, ਦੀ ਭਾਲ ਵਿੱਚ ਹੈ।

ਪਰਮਾਤਮਾ ਮਿਲਾਪ ਦਾ ਕੋਈ ਪੱਕਾ ਬਣਾਇਆ ਰਸਤਾ ਨਹੀਂ ਹੈ। ਹਰੇਕ ਜਗਿਆਸੂਨੂੰ ਇਹ ਰਸਤਾ ਖੁਦ ਆਪ ਬਣਾਉਣਾ ਪੈਂਦਾ ਹੈ ਤੇ ਖੁਦ ਆਪ ਚੱਲਣਾ ਪੈਂਦਾ ਹੈ। ਹੋਰ ਇਹ ਕੰਡਿਆਲਾ, ਪਹਾੜੀ ਤੇ ਚੜ੍ਹਾਈ ਵਾਲਾ ਰਸਤਾ ਹੈ ਤੇ ਹਰ ਸਮੇਂ ਪੈਰ ਫਿਸਲਣ ਦੀ ਸੰਭਾਵਨਾ ਹੈ। ਇਸ ਰਸਤੇ ਬਾਰੇ ਭਗਤ ਰਵਿਦਾਸ ਜੀ ਬਿਆਨ ਕਰਦੇ ਹਨ :-

**ਘਟ ਅਵਘਟ ਛੂਗਰ ਘਣਾ ਇਕੁ ਨਿਰਗੁਣ ਬੈਲੁ ਹਮਰ ॥**

**ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥** (ਅੰਗ 354)

ਬਾਬਾ ਫਰੀਦ ਜੀ ਵੀ ਇਸ ਰਸਤੇ ਦੀ ਗੱਲ ਕਰਦੇ ਹਨ :-

**ਫਰੀਦਾ ਗਲੀਏ ਚਿਕੜ੍ਹ ਦੂਰਿ ਘਰੁ ਨਾਲਿ ਪਿਆਰੇ ਨੇਹੁ ॥**

**ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥** (ਅੰਗ 1379)

ਇਨ੍ਹਾਂ ਸਭ ਮੁਸ਼ਕਿਲਾਂ ਤੇ ਕਠਿਨਾਈਆਂ ਦੇ ਬਾਵਜੂਦ ਇੱਕ ਸੱਚੀ ਲਗਨ ਵਾਲਾ ਜਗਿਆਸੂ, ਬਾਬਾ ਫਰੀਦ ਜੀ ਵਾਂਗ ਇਹ ਕਹਿੰਦਾ ਹੋਇਆ :-

**ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥**

**ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥** (ਅੰਗ 1379)

ਅੱਗੇ ਆਪਣੀ ਮੰਜ਼ਿਲ ਵੱਲ ਚੱਲਦਾ ਰਹਿੰਦਾ ਹੈ। ਜਗਿਆਸੂ ਚੱਲਦਾ ਹੋਇਆ ਰਸਤਾ ਵਿੱਚ ਠੋਕਰ ਖਾ ਕੇ ਡਿੱਗ ਸਕਦਾ ਹੈ ਤੇ ਸੱਟਾਂ ਲੱਗਵਾ ਸਕਦਾ ਹੈ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰੇਗਾ ਤੇ ਆਪਣੀ ਯਾਤਰਾ ਹਰ ਹਾਲਤ ਵਿੱਚ ਜਾਰੀ ਰਖੇਗਾ। ਉਸ ਨੂੰ ਪੱਕਾ ਵਿਸ਼ਵਾਸ ਤੇ ਭਰੋਸਾ ਹੁੰਦਾ ਹੈ ਕਿ ਪਰਮਾਤਮਾ ਵਲੋਂ ਜ਼ਰੂਰ ਸਮੇਂ ਸਮੇਂ ਸਿਰ ਉਸ ਦੀ ਆਗਵਾਹੀ ਤੇ ਲੋੜੀਂਦੀ ਸਹਾਇਤਾ ਹੁੰਦੀ ਰਹੇਗੀ। ਉਸ ਨੂੰ ਸਮਝ ਆ ਜਾਂਦੀ ਹੈ ਕਿ ਉਸ ਨੇ ਤਾਂ ਕੇਵਲ ਪਰਮਾਤਮਾ ਦਾ ਦਾਸ ਹੋਣ ਦੀ ਯਾਤਰਾ ਕਰਨੀ ਹੈ ਤੇ ਇਸ ਤੋਂ ਅੱਗੇ ਪਰਮਾਤਮਾ ਦੀ ਜੁੰਮੇਵਾਰੀ ਹੋ ਜਾਂਦੀ ਹੈ। ਉਸ ਨੇ ਬੱਸ ਚਰਨਾ ਤੱਕ ਪੁੱਜਣਾ ਹੈ ਤੇ ਫਿਰ ਹਿਰਦੇ ਨਾਲ ਪਰਮਾਤਮਾ ਆਪ ਉਸ ਨੂੰ ਉੱਠਾ ਕੇ ਲੱਗਾ ਲਵੇਗਾ। ਜਗਿਆਸੂ ਜਦ ਇੱਕ ਕਦਮ ਵੀ ਪਰਮਾਤਮਾ ਵੱਲ ਚੱਲਦਾ ਹੈ ਤਾਂ ਸਤਿਗੁਰੂਹਜ਼ਾਰਾ ਕਦਮ ਚੱਲ ਕੇ ਉਸ ਦਾ ਸਵਾਗਤ ਕਰਦਾ ਹੈ ਅਤੇ ਪਰਮਾਤਮਾ ਤਕ ਪਹੁੰਚਾਉਂਦਾ ਹੈ। ਭਾਈ ਗੁਰਦਾਸ ਜੀ ਇਸ ਗੱਲ ਦੀ ਹਾਮੀ ਭਰਦੇ ਹਨ :

**ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ**

## ਸਤਿਗੁਰੂ ਕੋਟਿ ਪੈਂਡਾ ਅਗੇ ਹੋਇ ਲੇਤ ਹੈ।

ਪਰਮਾਤਮਾ ਮਿਲਾਪ ਦੇ ਰਸਤੇ ਤੇ ਚਲੇ ਹੋਏ ਜਗਿਆਸੂਆਂ ਵਿਚੋਂ ਬਹੁਤੇ ਰਸਤੇ ਦੀਆਂ ਕਠਿਨਾਈਆਂ ਤੋਂ ਘਬਰਾ ਕੇ ਰੁੱਕ ਜਾਂਦੇ ਹਨ, ਕਈ ਐਸੇ ਵੀ ਹੁੰਦੇ ਹਨ ਕਿ ਦੋ ਕਦਮ ਅੱਗੇ ਚਲੇ ਤੇ ਫਿਰ ਦੋ ਕਦਮ ਪਿਛੇ ਆ ਗਏ। ਪਰ ਜਿਹੜੇ ਹਨ ਕਿ ਜੋ ਕਦਮ ਅੱਗੇ ਚਲੇ ਤੇ ਫਿਰ ਦੋ ਕਦਮ ਪਿਛੇ ਆ ਗਏ। ਪਰ ਜਿਹੜੇ ਸੱਚੀ ਲਗਨ ਵਾਲੇ ਹੁੰਦੇ ਹਨ ਉਹ ਹਰ ਹਾਲਤ ਵਿੱਚ ਯਾਤਰਾ ਚਾਲੂ ਰੱਖਦੇ ਹਨ। ਐਸੇ ਜਗਿਆਸੂਆਂ ਨੂੰ ਅਸੀਂ ਸਾਧੂ ਕਰਿੰਦੇ ਹਾਂ ਅਰਥਾਤ ਜੋ ਸਾਧਨਾ ਕਰਨ ਲੱਗ ਗਿਆ।

ਇਨ੍ਹਾਂ ਸਾਧੂਆਂ ਵਿਚੋਂ ਫਿਰ ਅੱਗੇ ਬਹੁਤ ਘੱਟ, ਉੱਗਲੀਆਂ ਤੇ ਗਿਣੇ ਜਾਣ ਵਾਲੇ ਹੀ ਅੱਗੇ ਪਰਮਾਤਮਾ ਤੱਕ ਪੁੱਜਦੇ ਹਨ। ਐਸੇ ‘ਕੋਟਨ ਮੈਂ ਕੋਊ’ ਪੁੱਜੇ ਹੋਇਆ ਨੂੰ ਸੰਤ, ਮਹਾਤਮਾ ਜਾਂ ਬ੍ਰਹਮ ਗਿਆਨੀ ਕਹਿੰਦੇ ਹਨ। ਸੰਤ ਦਾ ਕਿਸੇ ਬਾਹਰੀ ਪਹਿਰਾਵੇਂ ਨਾਲ ਤੇ ਫੌਕੇ ਕਰਮ-ਕਾਂਡ ਕਰਨ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਇਹ ਨਹੀਂ ਕਿ ਵੱਡੇ ਵੱਡੇ ਚੌਲੇ ਪਾਲਏ, 8-10 ਚੇਲੇ ਅੱਗੇ ਪਿਛੇ ਫਿਰਨ ਲੱਗ ਗਏ ਤੇ ਲੋਕਾਂ ਨੂੰ ਅਸੀਸਾਂ ਜਾਂ ਬਦਅਸੀਸਾਂ ਦਿੰਦੇ ਰਹੇ। ਸੰਤ ਦਾ ਅਰਥ ਹੁੰਦਾ ਹੈ ਜੋ ਸਤਿ ਵਿੱਚ ਮਿਟ ਗਿਆ। ਸੰਤ ਤਾਂ ਇੱਕ ਬਹੁਤ ਉੱਚੀ ਅਵਸਥਾ ਹੈ ਤੇ ਤਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਸੰਤ ਦੀ ਬਹੁਤ ਉਪਮਾ ਕੀਤੀ ਹੈ:-

ਨਾਮ ਕੀ ਮਹਿਮਾ ਸੰਤ ਰਿਦ ਵਸੈ ॥

ਸੰਤ ਪ੍ਰਤਾਪਿ ਦੁਰਭੁ ਸਭੁ ਨਸੈ ॥

ਸੰਤ ਕਾ ਸੰਗੁ ਵਡਭਾਗੀ ਪਾਈਐ ॥

ਸੰਤ ਕੀ ਸੇਵਾ ਨਾਮੁ ਧਿਆਈਐ ॥

ਜੀਵ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸੰਸਾਰੀ ਤੋਂ ਜਗਿਆਸੂਬਣੇ, ਸਾਧਨਾ ਕਰ ਕਰ ਕੇ ਸਾਧੂਬਣੇ ਤੇ ਫਿਰ ਸੰਤ ਬਣ ਜਾਵੇ। ਸੰਤ ਬਣਨਾ ਸਾਡੀ ਮੰਜ਼ਿਲ ਹੈ ਅਤੇ ਜਦ ਤੱਕ ਸੰਤ ਨਹੀਂ ਬਣ ਜਾਂਦੇ ਸਾਡਾ ਬਾਰ ਬਾਰ ਜਨਮ ਹੁੰਦਾ ਰਹੇਗਾ ਅਤੇ ਫਿਰ ਭਟਕਣਾ ਜਾਰੀ ਰਹੇਗੀ।

ਨਿਮਨਲਿਖਿਤ ਵੇਕਾਸਾਇਟ ਮੈਂ ਦਸ ਗੁਰੂਜਨੋਂ ਕਾ ਸਮੂਰ੍ਛ ਜੀਵਨ ਵ੍ਰਤਾਂ ਵਿਸ਼ੇਸ਼ ਰੂਪ ਮੈਂ ਤਥਾ ਖਤਰੇਂ ਤਥਾ ਪਢੋ।

[www.sikhworld.info](http://www.sikhworld.info)

jasbirsikhworldinfo@gmail.com

ਉਪਰੋਕਤ ਵੇਬ ਸਾਈਟ ਵਿੱਚ ਦਸ ਗੁਰੂਸਾਹਿਬਾਨਾਂ ਦਾ ਸੰਪੂਰਨ  
ਜੀਵਨ ਬਿਉਰਾ ਵਿਸਤਾਰ ਸਹਿਤ ਜ਼ਰੂਰ ਦੇਖੋ ਅਤੇ ਪੜੋ ਜੀ।